


# ਗ੍ਰੰਥ



ਨਾਟਕਕਾਰ: ਯੂਜੀਨ ਆਇਨੈਸਕੋ

ਪੰਜਾਬੀ ਰੂਪ: ਬਲਰਾਮ



ਗੈਂਡੇ

(ਨਾਟਕ)

ਨਾਟਕਕਾਰ  
ਯੂਜੀਨ ਆਇਨੈਸਕੋ

ਪੰਜਾਬੀ ਰੂਪ  
ਬਲਰਾਮ



©  
Traslator

Gainde  
Play  
by  
Eugène Ionesco

Translated in Punjabi  
by  
Balram

ISBN : 978-93-87276-03-1  
Year : 2018  
Price : 150 (PB)  
250 (HB)

Published By  
**Gracious Books**  
Office : LIG-13 Phase-1 Urban Estate, Patiala.  
SCO : 23 Shalimar Plaza Opp. Punjabi University, Patiala.  
Ph-91-175-5017642, 91-175-5007643  
[graciousbooks@yahoo.co.in](mailto:graciousbooks@yahoo.co.in)  
[www.graciousbooks.in](http://www.graciousbooks.in)

Printed At : D. K. Fine Art Press

## ਅਨੁਵਾਦਕ ਦੀਆਂ ਚੁਣੌਤੀਆਂ

ਹਰ ਅਨੁਵਾਦ ਦੀਆਂ ਆਪਣੀਆਂ ਵੱਖਰੀਆਂ ਚੁਣੌਤੀਆਂ ਹੁੰਦੀਆਂ ਹਨ, ਕੁਝ ਪ੍ਰਤੱਖ ਤੇ ਕੁਝ ਮਹੀਨ। ਇੱਕ ਸਪਸ਼ਟ ਡਰਕ ਤਾਂ ਇਹੋ ਹੈ ਕਿ ਉਹ ਅਨੁਵਾਦ ਕਵਿਤਾ 'ਚੋਂ ਹੋ ਰਿਹਾ ਹੈ ਜਾਂ ਵਾਰਤਕ 'ਚੋਂ। ਸਭ ਜਾਣਦੇ ਹਨ ਕਿ ਪੁਨੀ, ਨਾਦ ਜਾਂ ਵਾਕ ਦੀ ਭਾਵ ਬਣਤਰ ਨੂੰ ਜੋ ਥਾਂ ਕਵਿਤਾ 'ਚ ਹਾਸਿਲ ਹੈ ਉਹ ਵਾਰਤਕ 'ਚ ਨਹੀਂ ਹੋ ਸਕਦੀ। ਅਨੁਵਾਦਕ ਨੇ ਇਹ ਵੀ ਨਿਰਣਾ ਲੈਣਾ ਹੁੰਦਾ ਹੈ ਕਿ ਜੇ ਅਨੁਵਾਦ ਕਵਿਤਾ ਤੋਂ ਹੈ ਤਾਂ ਉਸਨੇ ਕਾਵਿ-ਮੀਟਰ ਨੂੰ ਪਹਿਲ ਦੇਣੀ ਹੈ ਜਾਂ ਸੰਵਾਦ ਵਿਚਲੀ ਮਨੋ-ਤੀਬਰਤਾ ਨੂੰ। ਇਹ ਸਭ ਚੁਣੌਤੀਆਂ ਸਭਿਆਚਾਰਕ ਰੂਪਾਂਤਰਨ ਨਾਲ ਜੁੜੇ ਪ੍ਰਤੱਖ ਮਸਲਿਆਂ ਨਾਲੋਂ ਬੋੜ੍ਹਾ ਜ਼ਿਆਦਾ ਸੂਖਮ ਹਨ। ਇੱਥੋਂ ਮੈਂ ਇਸੇ ਤਰ੍ਹਾਂ ਦੇ ਕੁਝ ਹੋਰ ਮਹੀਨ ਡਰਕਾਂ ਦੀ ਗੱਲ ਕਰਨੀ ਚਾਹੁੰਦਾ ਹਾਂ।

ਮਸਲਨ ਸ਼੍ਲੋਕਸਪੀਅਰ ਨੂੰ ਅਨੁਵਾਦ ਕਰਦੇ ਹੋਏ ਮੈਂ ਉਸਦੇ ਸੰਵਾਦਾਂ ਤੇ ਮਨਬਚਨੀਆਂ ਦਾ ਗਲੋਬ ਬਿਏਟਰ ਦੀ ਬਣਤਰ ਨਾਲ ਇੱਕ ਡੂੰਘਾ ਰਿਸ਼ਤਾ ਮਹਿਸੂਸ ਕੀਤਾ ਹੈ। ਪਰ ਅਨੁਵਾਦਕ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਨਵੀਂ ਭਾਸ਼ਾ 'ਚ ਆਉਣ ਤੋਂ ਬਾਅਦ ਉਸ ਨਾਟਕ ਨੂੰ ਗਲੋਬ ਬਿਏਟਰ ਦੀ ਗਹਿਰਾਈ, ਉਚਾਈ ਵਾਲੀ ਇਮਾਰਤ ਹਾਸਿਲ ਨਹੀਂ ਹੋਏਗੀ। ਸੋ ਉਸਦੇ ਸਾਹਮਣੇ ਇਹ ਚੁਣੌਤੀ ਹੁੰਦੀ ਹੈ ਕਿ ਵੱਖਰੀ ਤਰ੍ਹਾਂ ਦੇ ਰੰਗਮੰਚ ਲਈ ਉਹ ਦ੍ਰਿਸ਼ਾਂ ਤੇ ਸੰਵਾਦਾਂ ਨੂੰ ਕਿਸ ਹੱਦ ਤੱਕ ਮੁੜ ਉਸਾਰੇ ਤਾਂ ਜੋ ਉਨ੍ਹਾਂ ਦਾ ਮਾਨਸਿਕ ਪ੍ਰਭਾਵ ਢਿੱਲਾ ਨਾ ਪਵੇ ਤੇ ਨਾਟਕ ਦੀ ਰਫਤਾਰ ਵੀ ਪ੍ਰਭਾਵਿਤ ਨਾ ਹੋਵੇ।

ਦੂਜੀ ਮਿਸਾਲ ਬੈਖਤ ਦੀ ਲਈ ਜਾ ਸਕਦੀ ਹੈ? ਬੈਖਤ ਦੀ ਨਾਟਕਕਾਰੀ 'ਚ 'ਵਿਯੋਗ-ਸਿਰਜਣ' (Alienation), ਐਂਟੀ-ਹੀਰੋ ਵਰਗੇ ਕਈ ਅਜਿਹੇ ਦਾਰਸ਼ਨਿਕ ਸੰਕਲਪ ਗੁੰਦੇ ਹੁੰਦੇ ਹਨ, ਜਿਨ੍ਹਾਂ ਨੂੰ ਉਸਦੀ ਪਾਤਰ ਉਸਾਰੀ ਤੇ ਨਾਟਕੀ ਪਲਾਟ ਤੇ ਥੀਮ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਸੋ ਅਨੁਵਾਦਕ ਦੇ ਸਾਹਮਣੇ ਬੈਖਤ ਦੀ ਉਸ ਵਿਲੱਖਣ ਦਾਰਸ਼ਨਿਕ ਤੇ ਸੁਹਜਾਤਮਕ ਸਮਝ ਨੂੰ ਵੀ ਬਰਕਰਾਰ ਰੱਖਣ ਦੀ ਚੁਣੌਤੀ ਹੁੰਦੀ ਹੈ?

ਤੀਜੀ ਤੇ ਆਖਰੀ ਮਿਸਾਲ ਅਸੀਂ 'ਵੇਟਿੰਗ ਡਾਰ ਗੋਦੇ' ਦੀ ਉਸ ਲੰਬੀ ਸਪੀਚ ਦੀ ਲੈ ਸਕਦੇ ਹਾਂ, ਜਿਸਨੂੰ ਬੈਕਟ ਆਪਣੀ ਨਾਟਕ ਦੀ ਰੂਹ ਕਹਿੰਦਾ ਸੀ। ਇੱਥੋਂ ਅਨੁਵਾਦਕ ਦੇ ਸਾਹਮਣੇ ਇਹ ਚੁਣੌਤੀ ਹੁੰਦੀ ਹੈ ਕਿ ਉਹ ਬੈਕਟ ਦੇ ਅਰਥਾਂ 'ਚ ਜੀਵਨ ਦੀ ਉਲਜਲੂਲਤਾ ਨੂੰ ਉਘਾੜਣ ਲਈ ਭਾਸ਼ਾਈ ਵਿਆਕਰਣ ਦੀਆਂ ਸੀਮਾਵਾਂ ਨੂੰ ਤੌੜਦੇ ਹੋਏ ਮਨ ਦੇ ਉਸ ਧਰਾਤਲ ਤੱਕ ਲੈ ਕੇ ਜਾਵੇ, ਜਿੱਥੇ ਆਮ ਭਾਸ਼ਾ ਵਾਲੇ ਕੋਮੇ ਤੇ ਡੰਡੀਆਂ ਨਹੀਂ ਹਨ। ਇਸਤੋਂ ਬਿਨਾਂ ਉਹ ਸਤਹੀ ਅਰਥਹੀਣਤਾ

ਦੇ ਮਗਰ ਲੁਕੇ ਹੋਂਦ ਦੇ ਉਨ੍ਹਾਂ ਪਰਾਤਲਾਂ ਤੱਕ ਪਾਠਕ ਨੂੰ ਨਹੀਂ ਲੈ ਜਾ ਸਕਦਾ, ਜਿਨ੍ਹਾਂ ਲਈ ਉਹ ਨਾਟਕ ਲਿਖਿਆ ਗਿਆ ਹੈ।

ਜ਼ਾਹਿਰ ਹੈ ਕਿ ਇਸ ਤਰ੍ਹਾਂ ਦੀਆਂ ਚੁਣੌਤੀਆਂ ਅਨੇਕਾਂ ਹਨ, ਜਿਨ੍ਹਾਂ ਵੱਲ ਇੱਥੇ ਸਿਰਫ਼ ਇਸ਼ਾਰੇ ਹੀ ਕਿਤੇ ਜਾ ਸਕਦੇ ਹਨ। ਹਰ ਅਨੁਵਾਦ ਦੀ ਆਪਣੀ ਇੱਕ ਵੱਖਰੀ ਤੇ ਸੱਜਗੀ ਚੁਣੌਤੀ ਹੁੰਦੀ ਹੈ, ਜਿਸਦਾ ਆਪਣਾ ਹੀ ਇੱਕ ਕੁੰਅਗਾਪਣ ਹੁੰਦਾ ਹੈ। ਇਸ ਬਿੰਦੂ 'ਤੇ ਅਤੀਤ ਦੇ ਤਜ਼ਰਬੇ ਤੇ ਗਿਆਨ ਦੀਆਂ ਸੀਮਾਵਾਂ ਹਰ ਵਾਰ ਸੱਜਰੇ ਹੀ ਤਗੀਕੇ ਨਾਲ ਉਜਾਗਰ ਹੁੰਦੀਆਂ ਹਨ। ਤੁਹਾਨੂੰ ਹਥਲੀ ਕਿਰਤ ਦੇ ਮੂਹਰੇ ਬੋਕਵਚ ਹੋ ਕੇ ਹਾਜ਼ਿਰ ਹੋਣਾ ਹੁੰਦਾ ਹੈ ਤੇ ਉਡੀਕਣਾ ਹੁੰਦਾ ਹੈ ਕਿ ਕਦੋਂ ਉਹ ਤੁਹਾਡੇ 'ਤੇ ਹਮਲਾ ਕਰੇ, ਤੇ ਇਸ ਦੌਰਾਨ ਜਾਗਦੇ ਰਹਿਣਾ ਹੁੰਦਾ ਹੈ।

ਇਸੇ ਤਰ੍ਹਾਂ ਇਸ ਵਾਰ ਵੀ ਹੋਇਆ, ਆਇਨੈਸਕੋ ਦੇ ਇਸ ਨਾਟਕ 'ਗੈਂਡੇ' ਦੇ ਅਨੁਵਾਦ ਲਈ ਮੈਂ ਕੋਈ ਵੀਹ ਸਾਲਾਂ ਤੋਂ ਵੱਧ ਉਡੀਕਿਆ ਹੈ, ਸ਼ੁਰੂ ਹੋਣ ਤੋਂ ਬਾਅਦ ਉਸਨੇ ਕੋਈ ਜ਼ਿਆਦਾ ਸਮਾਂ ਨਹੀਂ ਲਿਆ, ਪਰ ਸ਼ੁਰੂਆਤ ਹੀ ਇਨੀ ਲੰਮੀ ਟਲਦੀ ਚਲੀ ਗਈ। ਦਲਵੀਰ ਨੂੰ ਪਤਾ ਹੈ ਕਿ ਯੂਨੀਵਰਸਿਟੀ 'ਚ ਪੜ੍ਹਣ ਵੇਲੇ ਤੋਂ ਹੀ ਇਹ ਨਾਟਕ ਮੇਰੇ ਅੰਦਰ ਚਲਦਾ ਰਹਿੰਦਾ ਸੀ ਤੇ ਇਹ ਤੈਅ ਸੀ ਕਿ ਇਸਨੂੰ ਪੰਜਾਬੀ ਰੂਪ ਦੇਣਾ ਹੈ। ਇਸ ਚੋਣ ਦੇ ਪਿੱਛੇ ਫਾਜ਼ੀਵਾਦੀ ਯੂਰਪ ਦੇ ਸਮਾਂ ਨਾਲ ਭਾਰਤ ਦੇ ਸਿਆਸੀ-ਸਮਾਜੀ ਹਾਲਤਾਂ ਦੀ ਸਮਰੂਪਤਾ ਹੀ ਸੀ, ਜਿਹੜੀ ਪਿਛਲੇ ਦੌਤਿੰਨ ਦਹਾਕਿਆਂ ਤੋਂ ਬੜੀ ਤੇਜ਼ੀ ਨਾਲ ਵਧ ਰਹੀ ਸੀ ਤੇ ਪਿਛਲੇ ਦੌਤਿੰਨ ਸਾਲਾਂ ਤੋਂ ਉਸਨੇ ਆਪਣੇ ਸਾਰੇ ਘੁੰਡ ਲਾਹ ਸੁੱਟੇ ਹਨ। ਸੋ ਹੁਣ ਹੋਰ ਟਾਲਣਾ ਮੁਮਕਿਨ ਨਹੀਂ ਸੀ। ਆਖਰੀ ਪੱਕਾ ਸੱਤਦੀਪ ਨੇ ਦਿੱਤਾ, ਨਾਟਕ ਨੂੰ ਛਪਾਉਣ ਦੀ ਜ਼ਿੰਮੇਦਾਰੀ ਉਸਨੇ ਲੈ ਲਈ, ਸੋ ਮੇਰੇ ਕੋਲ ਕੋਈ ਬਹਾਨਾ ਬਚਿਆ ਨਹੀਂ।

ਇੱਥੇ ਮੇਰੇ ਸਾਹਮਣੇ ਇੱਕੋ ਮਸਲਾ ਇਹ ਸੀ ਕਿ ਪਾਤਰਾਂ ਦੇ ਨਾਂ ਤਬਦੀਲ ਕਰਾਂ ਜਾਂ ਨਾ ਕਰਾਂ, ਆਖਿਰ ਗਲਤ ਜਾਂ ਸਹੀ ਮੈਂ ਮੌਲਿਕ ਨਾਵਾਂ ਨੂੰ ਰੱਖਣ ਦਾ ਹੀ ਫੈਸਲਾ ਲਿਆ ਹੈ, ਇਸਦੇ ਪਿੱਛੇ ਮੇਰੀ ਸਮਝ ਇਹ ਹੈ ਕਿ ਪਾਠਕ ਖੁਦ ਨਾਵਾਂ ਦੇ ਘੁੰਡ ਹਟਾ ਕੇ ਮਨੁੱਖ ਦੀ ਸਾਂਝੀ ਪੀੜ ਤਾਈਂ ਪਹੁੰਚਣ ਦੀ ਮੁਸ਼ਕਲ ਕਰੇਗਾ, ਜੋ ਕੁਝ ਜ਼ਿਆਦਾ ਨਹੀਂ ਹੋਵੇਗੀ। ਨਾਟਕ 'ਗੈਂਡੇ' ਮਨੁੱਖ ਦੀ ਮਰ ਰਹੀ ਸੰਵੇਦਨਾ ਤੇ ਵੀ ਨਹੀਂ ਆਉਂਦਾ, ਹਾਲੀ ਕਿਤੇ ਦੂਰ ਹੈ, ਪਰ ਸ਼ਹਿਰ 'ਚ ਤਰਥਲੀ ਮੱਚ ਜਾਂਦੀ ਹੈ, ਅਖਬਾਰਾਂ 'ਚ ਲੇਖ ਲੱਗਦੇ ਹਨ, ਦਫ਼ਤਰਾਂ 'ਚ ਬਹਿਸ ਹੁੰਦੀ ਹੈ। ਨਾਟਕੀ ਤੋਰ ਅੰਦਰ ਹੌਲੀ-ਹੌਲੀ ਇਹ ਦੂਰੀ ਘੱਟਦੀ ਹੈ, ਗੈਂਡਾ ਮੱਚ 'ਤੇ ਆਉਂਦਾ ਹੈ, ਪਰ ਹਾਲੇ ਦਫ਼ਤਰ ਦੇ ਬਾਹਰ ਹੈ, ਫੇਰ ਹੋਰ ਨੇੜੇ, ਦੱਸਤ ਦੇ ਘਰ ਤੇ ਫੇਰ ਆਪਣੇ ਹੀ ਘਰ ਤੱਕ ਆ ਪਹੁੰਚਦਾ ਹੈ। ਫੇਰ ਹੌਲੀ-ਹੌਲੀ ਹਰ ਬਿਲਡਿੰਗ, ਹਰ ਘਰ, ਹਰ ਗਲੀ ਤੇ ਸੜਕ 'ਤੇ ਗੈਂਡੇ ਹੀ ਗੈਂਡੇ ਹੋ ਜਾਂਦੇ ਹਨ। ਹਾਲਤ ਡਰਾਉਣੇ ਹਨ, ਪਰ ਹੁਣ ਲੋਕ ਉਨ੍ਹਾਂ 'ਤੇ ਹੈਰਾਨ ਹੋਣ ਦੀ ਬਜਾਏ ਜੋ ਗੈਂਡੇ ਨਾ ਹੋਣ ਦੀ ਜਿੱਦ ਫੜੀ

ਬੈਠੇ ਹਨ, ਉਨ੍ਹਾਂ 'ਤੇ ਹੈਰਾਨ ਹੁੰਦੇ ਹਨ।

ਨਾਟਕ 'ਚ ਇੱਕ ਗੱਲ ਸਾਡਾ ਹੈ ਕਿ ਗੈਂਡਿਆਂ ਦੀ ਮੌਜੂਦਗੀ ਦਾ ਮਾਨਸਿਕ ਫਾਸਲਾ ਪੂਰੇ ਨਾਟਕ ਅੰਦਰ ਘੱਟਦਾ ਹੀ ਜਾਂਦਾ ਹੈ, ਤੇ ਉਸ ਵਕਤ ਬਿਲਕੁਲ ਜੀਰੋ ਨੂੰ ਹੀ ਛੂਹ ਲੈਂਦਾ ਹੈ ਜਦੋਂ ਨਾਇਕ ਦੀ ਪ੍ਰਮਿਕਾ ਤੋਂ ਵੀ ਗੈਂਡਾ ਹੋਣ ਦਾ ਮੋਹ ਨਹੀਂ ਛੱਡਿਆ ਜਾਂਦਾ, ਜਾਂ ਆਪਣੇ ਡਰ ਤੇ ਇਕੱਲੇ ਰਹਿ ਜਾਣ ਦੀ ਅਸੁਰੱਖਿਆ ਨੂੰ ਉਸ ਤੋਂ ਵੀ ਛੁਪਾਉਂਦੀ ਹੈ, ਤੇ ਨਾਇਕ ਨੂੰ ਛੱਡ ਕੇ ਚਲੀ ਜਾਂਦੀ ਹੈ। ਹੁਣ ਉਹ ਬਿਲਕੁਲ ਇਕੱਲਾ ਹੈ ਤੇ ਕਈ ਵਾਰ ਇੰਝ ਲੱਗਦਾ ਹੈ ਕਿ ਆਪਣੇ ਆਪ ਨੂੰ ਧਰਵਾਸੇ ਦੇ ਰਿਹਾ ਹੈ ਕਿ ਨਹੀਂ ਉਹ ਗੈਂਡਾ ਨਹੀਂ ਬਣੇਗਾ। ਪਰ ਪੂਰੇ ਨਾਟਕ ਵਿੱਚ ਨਾਟਕਕਾਰ ਇਸਦੀ ਗਰੰਟੀ ਲੈਂਦਾ ਨਹੀਂ ਦਿਖਦਾ, ਘੱਟੋ-ਘੱਟ ਮੈਨੂੰ ਤਾਂ ਇੰਜ ਹੀ ਲੱਗਿਆ ਹੈ। ਨਾਟਕਕਾਰ ਨੇ ਇਹ ਦਰਸਾਇਆ ਹੈ ਕਿ ਸਾਡੇ ਸਭਿਆਚਾਰ ਦੀ ਸਿਰਜੀ ਕੋਈ ਚੀਜ਼, ਭਾਵੇਂ ਗਿਆਨ ਹੋਵੇ ਜਾਂ ਤਰਕ, ਇੱਥੋਂ ਤੱਕ ਕਿ ਸੁਹਜ, ਵਿਗਿਆਨ, ਪ੍ਰਤਿਬੱਧਤਾ ਤੇ ਜਿਨਸੀ ਖਿੱਚ ਵੀ, ਇਸ ਗੱਲ ਦੀ ਗਰੰਟੀ ਨਹੀਂ ਦਿੰਦੀ ਕਿ ਤੁਸੀਂ ਹੈਂਡੇ ਹੋਣ ਤੋਂ ਮਹਿਹੂਜ਼ ਹੋਣੇ, ਖਤਰਾ ਤੁਹਾਡੇ ਸਾਹਮਣੇ ਨਹੀਂ, ਸ਼ਾਇਦ ਹੋਰ ਵੀ ਨੇੜੇ ਹੋਣੇ, ਕਿਤੇ ਅੰਦਰ ਹੋਣੇ, ਤੁਸੀਂ ਦਾਰੂ ਪੀ ਕੇ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਉਸਤੋਂ ਭੱਜ ਨਹੀਂ ਸਕਦੇ। ਨਾਟਕ ਦੇ ਅੰਤ 'ਚ ਨਾਇਕ ਖੁਦ ਨੂੰ ਹੀ ਹੰਸਲਾ ਦਿੰਦਾ ਦਿਖਦਾ ਹੈ, ਪਰ ਉਸਦਾ ਖਿਆਲ ਦਾਰੂ ਵੱਲ ਨਹੀਂ ਜਾਂਦਾ। ਨਾਟਕਕਾਰ ਨੇ ਨਾਇਕ ਤੇ ਸਾਨੂੰ ਸਾਰਿਆਂ ਨੂੰ ਇਸੇ ਮੌਜੂਦੇ 'ਤੇ ਛੱਡਿਆ ਹੈ, ਤੇ ਅਨੁਵਾਦਕ ਕੋਲ ਵੀ ਇਸਦਾ ਹੋਰ ਕੋਈ ਬਦਲ ਨਹੀਂ ਹੈ।



## ਪਾਤਰ ਸੂਚੀ

ਜੀਨ  
ਬੇਰੰਜਰ  
ਬਜ਼ੁਰਗ  
ਬੁੱਢਾ  
ਬੁੱਢੇ ਦੀ ਘਰਵਾਲੀ  
ਮਾਲਕਣ  
ਵੇਟਰ  
ਤਰਕ-ਸ਼ਾਸਤਰੀ  
ਕੈਡੇ ਵਾਲਾ  
ਡੇਜ਼ੀ  
ਡਯੂਡਾਰਡ  
ਬੋਟਾਰਡ  
ਮਿਸਿਜ਼ ਬਿਊਡ  
ਪੈਪਿਲੋਂ  
ਫਾਇਰ-ਮੈਨ

## ਐਕਟ ਪਹਿਲਾ

### ਦ੍ਰਿਸ਼ ਪਹਿਲਾ

ਦਰਮਿਆਨੇ ਜਿਹੇ ਸ਼ਹਿਰ ਦਾ ਇਕ ਚੌਂਕ। ਅੱਪ-ਸਟੇਜ 'ਤੇ ਇੱਕ ਇੱਕ-ਮੰਜ਼ਿਲਾ ਘਰ ਬਣਿਆ ਹੈ, ਜਿਸਦੇ ਗਰਾਊਂਡ ਫਲੋਰ 'ਤੇ ਕਿਰਿਆਨੇ ਦੀ ਢੁਕਾਨ ਹੈ। ਢੁਕਾਨ ਅੰਦਰ ਦਾ ਮਿਲ ਹੋਣ ਲਈ ਦੋ ਜਾਂ ਤਿੰਨ ਪੌੜੀਆਂ ਹਨ ਤੇ ਫੇਰ ਸੀਸ਼ੇ ਦਾ ਇੱਕ ਪਾਸੇ ਨੂੰ ਖੁੱਲ੍ਹਦਾ ਦਰਵਾਜ਼ਾ। ਢੁਕਾਨ ਦੇ ਸ਼ਟਰ ਉਪਰ 'ਐਪੀਕੇਰੀ' ਸ਼ਬਦ ਗੁੜੇ ਅੱਖਰਾਂ 'ਚ ਲਿਖਿਆ ਹੋਇਆ ਹੈ। ਉਪਰਲੀ ਮੰਜ਼ਿਲ 'ਤੇ ਕਿਰਿਆਨੇ ਵਾਲਾ ਤੇ ਉਸਦੀ ਘਰਵਾਲੀ ਰਹਿੰਦੇ ਹਨ, ਜਿਸ ਦੀਆਂ ਦੋ ਪਿੜ੍ਹਕੀਆਂ ਮੰਚ ਵਾਲੇ ਪਾਸੇ ਖੁੱਲ੍ਹਦੀਆਂ ਹਨ। ਢੁਕਾਨ ਅੱਪ-ਸਟੇਜ ਉੱਤੇ ਥੋੜ੍ਹਾ ਜਿਹਾ ਖੱਬੇ ਪਾਸੇ ਵੱਲ ਨੂੰ ਹੈ, ਵਿੰਗੜ ਦੇ ਨੇੜੇ ਜਿਹੇ। ਦੂਰ ਘਰ ਦੀ ਉਪਰਲੀ ਮੰਜ਼ਿਲ ਦੇ ਪਿਛਲੇ ਪਾਸਿਓ ਕਿਸੇ ਚਰਚ ਦੀ ਮੀਨਾਰ ਨਜ਼ਰ ਆਉਂਦੀ ਹੈ। ਢੁਕਾਨ ਤੇ ਮੰਚ ਦੇ ਖੱਬੇ ਪਾਸੇ ਇੱਕ ਛੱਟੀ ਜਿਹੀ ਗਲੀ ਜਾਂਦੀ ਦਿਸਦੀ ਹੈ। ਸੱਜੇ ਵਾਲੇ ਪਾਸੇ ਥੋੜ੍ਹਾ ਜਿਹਾ ਤਿਰਛਾ ਕੈਫੇ ਦਾ ਫਰੰਟ ਹੈ। ਕੈਫੇ ਦੇ ਉਪਰ ਇਕ ਹੋਰ ਮੰਜ਼ਿਲ ਹੈ, ਜਿਸਦੀ ਖਿੜਕੀ ਮੰਚ ਵਾਲੇ ਪਾਸੇ ਨੂੰ ਖੁੱਲ੍ਹਦੀ ਹੈ। ਕੈਫੇ ਦੇ ਮੂਹਰੇ ਸੈਂਟਰ ਸਟੇਜ ਤਾਈਂ ਕੁਰਸੀਆਂ ਤੇ ਮੇਜ਼ ਲੱਗੇ ਹੋਏ ਹਨ, ਇਨ੍ਹਾਂ ਕੁਰਸੀਆਂ ਦੇ ਨਾਲ ਹੀ ਇਕ ਪੁਗਣਾ ਦਰਖਤ ਖੜ੍ਹਾ ਹੈ, ਜਿਸ 'ਤੇ ਧੂੜ ਚੜ੍ਹੀ ਹੈ। ਗਰਮੀਆਂ ਦੀ ਢੁਪਹਿਰ ਹੈ ਤੇ ਐਤਵਾਰ ਦਾ ਦਿਨ, ਅਸਮਾਨ ਦਾ ਰੰਗ ਨੀਲਾ ਹੈ ਤੇ ਚਿੱਟੀਆਂ ਲਿਸ਼ਕਦੀਆਂ ਕੰਧਾਂ 'ਤੇ ਤੇਜ਼ ਰੋਸ਼ਨੀ ਪੈ ਰਹੀ ਹੈ। ਜੇਨ ਤੇ ਥੇਰੰਜਰ ਇਨ੍ਹਾਂ ਹੀ ਕੁਰਸੀਆਂ 'ਚੋਂ ਕਿਸੇ ਇੱਕ 'ਤੇ ਆ ਕੇ ਬੈਠਣਗੇ।

(ਦੂਰੋਂ ਚਰਚ ਦੀਆਂ ਘੰਟੀਆਂ ਦੀ ਅਵਾਜ਼ ਸੁਣਾਈ ਪੈਂਦੀ ਹੈ, ਜਿਹੜੀ ਪਰਦਾ ਉੱਠਣ ਤੋਂ ਕੁਝ ਛਿਣ ਪਹਿਲਾਂ ਬੰਦ ਹੋ ਜਾਂਦੀ ਹੈ। ਪਰਦਾ ਉੱਠਣ 'ਤੇ ਇੱਕ ਔਰਤ ਇੱਕ ਹੱਥ 'ਚ ਸਮਾਨ ਦੀ ਟੋਕਰੀ ਤੇ ਬਗਲ 'ਚ ਬਿੱਲੀ ਲਈ ਚੁਪੜਾਪ ਸੱਜਿਓ ਖੱਬੇ ਪਾਸੇ ਵੱਲ ਨੂੰ ਜਾਂਦੀ ਹੈ। ਉਸੇ ਵੇਲੇ ਕਿਰਿਆਨੇ ਵਾਲੇ ਦੀ ਤੀਵੰਡੀ ਢੁਕਾਨ ਦਾ ਦਰਵਾਜ਼ਾ ਖੋਲ੍ਹਦੀ ਹੈ ਤੇ ਉਸਨੂੰ ਲੰਘਦਿਆਂ ਦੇਖਦੀ ਹੈ)

**ਮਾਲਕਣ :** ਓਹ! ਏਨੂੰ ਤਾਂ ਦੇਖ ਕੇ ਈ ਮੂਨ ਸੜ ਜਾਂਦਾ ਮੇਰਾ। (ਢੁਕਾਨ 'ਚ ਬੈਠੇ ਆਪਣੇ ਪਤੀ ਨੂੰ ਮੁਖਾਤਿਬ ਹੁੰਦੀ ਹੈ) ਸਾਡੀ ਢੁਕਾਨ 'ਤੇ ਤਾਂ ਹੁਣ ਪੈਰ ਪਾਉਣਾ ਛੱਡ ਈ ਦਿੱਤਾ ਇਹਨੇ... ਘੰਡਣ। (ਉਹ ਬਾਹਰ ਚਲੀ ਜਾਂਦੀ

	ਹੈ। ਮੰਚ ਕੁਝ ਸਮੇਂ ਲਈ ਖਾਲੀ ਹੋ ਜਾਂਦਾ ਹੈ।)
ਜੇਨ	(ਜੇਨ ਸੱਜੇ ਪਾਸਿਓਂ ਆਉਂਦਾ ਹੈ, ਠੀਕ ਉਸੇ ਵੇਲੇ ਬੇਰੰਜਰ ਖੱਬੇ ਪਾਸਿਓਂ ਦਾਖਿਲ ਹੁੰਦਾ ਹੈ। ਜੇਨ ਦਾ ਪਹਿਰਾਵਾ ਬਿਲਕੁਲ ਟਿਪ-ਟਾਪ ਹੈ: ਭੂਰੇ ਰੰਗ ਦਾ ਸੂਟ, ਲਾਲ ਟਾਈ, ਐਨ ਖੜ੍ਹੇ ਕਾਲਰ, ਭੂਰਾ ਹੈਟ। ਉਸਦਾ ਚਿਹਰਾ ਇਕਦਮ ਲਾਲ ਭਖਦਾ ਹੈ। ਪੀਲੇ ਰੰਗ ਦੇ ਬੂਟ ਜਿਨ੍ਹਾਂ 'ਤੇ ਤਾਜ਼ੀ ਪਾਲਿਸ਼ ਲਿਸ਼ਕਦੀ ਹੈ। ਬੇਰੰਜਰ ਦੀ ਦਾੜ੍ਹੀ ਵਧੀ ਹੋਈ ਹੈ, ਸਿਰ 'ਤੋਂ ਹੈਟ ਗਾਇਬ ਹੈ, ਵਾਲ੍ਹ ਖਿੱਲਰੇ ਹਨ ਤੇ ਕਪੜੇ ਵੱਟੋ-ਵੱਟ; ਹਰ ਸੈਅ 'ਚੋਂ ਉਸਦੀ ਲਾਪਰਵਾਹੀ ਝਲਕਦੀ ਹੈ। ਉਹ ਥੱਕਿਆ ਜਿਹਾ ਨਜ਼ਰ ਆਉਂਦਾ ਹੈ, ਅੱਧ ਸੁੱਤਾ, ਥੋੜ੍ਹੀ-ਥੋੜ੍ਹੀ ਦੇਰ ਬਾਅਦ ਉਬਾਸੀ ਲੈਂਦਾ ਹੈ।)
ਬੇਰੰਜਰ	(ਸੱਜੇ ਪਾਸਿਓਂ ਅੱਗੇ ਵਧਦੇ ਹੋਏ) ਓਫ ਹੋ! ਬੇਰੰਜਰ, ਤਾਂ ਆਖਿਰ ਤੂੰ ਪਹੁੰਚ ਹੀ ਗਿਆ!
ਜੇਨ	(ਖੱਬੇ ਪਾਸਿਓਂ ਅੱਗੇ ਵਧਦੇ ਹੋਏ) ਮਾਰਨਿੰਗ ਜੇਨ!
ਬੇਰੰਜਰ	ਹਮੇਸ਼ਾ ਵਾਂਗ ਲੇਟ, ਇਹਦਾ ਤਾਂ ਕਹਿਣਾ ਹੀ ਕੀ ਹੈ। (ਗੁੱਟ 'ਤੇ ਥੱਡੀ ਘੜੀ ਦੇਖਦਾ ਹੈ) ਸਾਢੇ ਗਿਆਰਾਂ ਦਾ ਟਾਈਮ ਤੈਅ ਹੋਇਆ ਸੀ ਤੇ ਹੁਣ ਦੁਪਹਿਰ ਹੋ ਗਈ?
ਜੇਨ	ਸੌਗੀ... ਕਾਫੀ ਦੇਰ ਹੋ ਗਈ ਤੈਨੂੰ?
ਬੇਰੰਜਰ	ਨਹੀਂ, ਮੈਂ ਵੀ ਹੁਣੇ ਆਇਆਂ, ਤੇਰੇ ਮੂਹਰੇ ਈ।
ਜੇਨ	(ਦੌਹੋਂ ਵਰਾਂਡੇ 'ਚ ਪਈਆਂ ਕੁਰਸੀਆਂ 'ਤੇ ਬੈਠਦੇ ਹਨ) ਫੇਰ ਤਾਂ ਕੋਈ ਖਾਸ ਗੱਲ ਨਹੀਂ, ਜੇ ਤੂੰ ਵੀ ਹੁਣੇ ਈ ਆਇਐਂ..
ਬੇਰੰਜਰ	ਮੇਰੀ ਗੱਲ ਹੋਰ ਐ। ਉਡੀਕਣਾ ਮੈਨੂੰ ਪਸੰਦ ਨਹੀਂ; ਨਾ ਹੀ ਬਰਬਾਦ ਕਰਨ ਲਈ ਮੇਰੇ ਕੋਲ ਕੋਈ ਟਾਈਮ ਹੈ। ਤੇ ਤੂੰ ਤਾਂ ਕਦੇ ਟਾਈਮ 'ਤੇ ਆਇਆ ਈ ਨਹੀਂ, ਇਸ ਲਈ ਮੈਂ ਜਾਣ-ਬੁੱਝ ਕੇ ਐਨਾ ਲੇਟ ਆਇਆਂ।
ਜੇਨ	ਠੀਕ ਐ, ਤੂੰ ਬਿਲਕੁਲ ਸਹੀ ਐ..., ਪਰ ਗੱਲ...
ਬੇਰੰਜਰ	ਹੁਣ ਇਸ ਬਹਾਨੇਬਾਜ਼ੀ ਦੀ ਲੋੜ ਨਹੀਂ ਕਿ ਤੂੰ ਤਾਂ ਹਮੇਸ਼ਾ ਸਮੇਂ 'ਤੇ ਆਉਂਦੈਂ।
ਜੇਨ	ਨਹੀਂ, ਬਿਲਕੁਲ ਨਹੀਂ ਇਹ ਮੈਂ ਕਦੇਂ ਕਹਿ ਰਿਹਾਂ।
ਬੇਰੰਜਰ	(ਦੌਹੋਂ ਬੈਠ ਜਾਂਦੇ ਹਨ) ਹਾਲਤ ਦੇਖੀ ਐ ਆਪਣੀ!
ਜੇਨ	ਪੀਏਂਗਾ ਕੀ?
ਬੇਰੰਜਰ	ਤੇਰਾ ਮਤਲਬ ਕਿ ਏਸ ਵੇਲੇ ਵੀ ਪਿਆਸ ਲੱਗੀ ਏ ਤੈਨੂੰ ਤੜਕੇ ਈ?
ਜੇਨ	ਗਰਮੀ ਕਿੰਨੀ ਐ... ਗਲਾ ਸੁੱਕਦਾ...
ਬੇਰੰਜਰ	

ਜੇਨ	ਜਿੰਨਾ ਜ਼ਿਆਦਾ ਪੀਓਂਗੇ ਪਿਆਸ ਉਨੀ ਭੜਕੇਗੀ; ਪਾਪੂਲਰ ਸਾਈਂਸ ਇਹੋ ਦੱਸਦੀ ਏ ਸਾਨੂੰ...
ਬੇਰੰਜਰ	ਜੇ ਸਾਈਂਸ ਨਾਲ ਉਹ ਥੋੜ੍ਹੇ ਬੱਦਲ ਬਣਾ ਲੈਣ ਏਨੀਂ ਗਰਮੀ ਤਾਂ ਨਾ ਪਏ, ਨਾਲੇ ਪਿਆਸ ਵੀ ਘੱਟ ਲੱਗੇ।
ਜੇਨ	(ਉਸਨੂੰ ਗੌਰ ਨਾਲ ਦੇਖਦੇ ਹੋਏ) ਉਸ ਨਾਲ ਤੈਨੂੰ ਕੋਈ ਫਰਕ ਨਹੀਂ ਪੈਣਾ ਬੇਰੰਜਰ, ਤੇਰੀ ਪਿਆਸ ਪਾਣੀ ਦੀ ਹੈ ਹੀ ਨਹੀਂ!
ਬੇਰੰਜਰ	ਮੈਂ ਤੇਰਾ ਮਤਲਬ ਨਹੀਂ ਸਮਝਿਆ, ਕਹਿਣਾ ਕੀ ਚਾਹੁੰਦਾ ...
ਜੇਨ	ਸਭ ਸਮਝਦੇਂ ਮੇਰਾ ਮਤਲਬ ਤੂੰ   ਮੈਂ ਤੇਰੇ ਗਲੇ ਦੀ ਗੱਲ ਕਰ ਰਿਹਾਂ ... ਜਿਹੜਾ ਰੇਤਲੀ ਧਰਤੀ ਵਾਂਗ ਮੱਚ ਰਿਹੈ, ਇਸਦੀ ਪਿਆਸ ਕਦੇ ਬੁਝ ਈ ਨਹੀਂ ਸਕਦੀ।
ਬੇਰੰਜਰ	ਮੇਰੇ ਗਲੇ ਦਾ ਮੁਕਾਬਲਾ ਰੇਤੀਲੀ ਜਮੀਨ ਨਾਲ (ਟੈਕਦੇ ਹੋਏ) ਤੇਰੀ ਹਾਲਤ ਖਰਾਬ ਐ ਭਾਈ।
ਜੇਨ	ਤੈਨੂੰ ਲਗਦੈ ਇੰਜ ? ਮੈਂ ਠੀਕ ਨਹੀਂ ?
ਬੇਰੰਜਰ	ਤੈਨੂੰ ਪਤਾ .., ਅੰਨ੍ਹਾ ਤਾਂ ਨਹੀਂ ਆਂ ਮੈਂ। ਬੈਠਿਆ ਨਹੀਂ ਜਾ ਰਿਹਾ ਤੇਰੇ ਕੋਲੋਂ, ਡਿਗੂੰ ਡਿਗੂੰ ਕਰਦਾ ਪਿਆਂ। ਲਗਦੈ ਫੇਰ ਸਾਰੀ ਰਾਤ ਜਾਗਦਾ ਰਿਹੈ, ਉਬਾਸੀਆਂ ਤੇ ਉਬਾਸੀਆਂ ਮਾਰ ਰਿਹੈ, ਬਕਾਵਟ ਨਾਲ ਹਾਲਤ ਇੰਨੀ ਖਰਾਬ ਹੋਈ ਪਈ।
ਜੇਨ	ਓ ਹਾਂ, ਮੇਰੇ ਵਾਲ ਜ਼ਰਾ... ਖਿਲਰੇ ...
ਬੇਰੰਜਰ	ਸ਼ਰਾਬ ਦੀ ਸੜਾਂਦ ਮਾਰਦਾ ਪਿਐਂ ਤੂੰ
ਜੇਨ	ਹਾਂ... ਹੈ ਤੇ ਸਹੀ, ਥੋੜ੍ਹਾ ਹੈਂਗ-ਓਵਰ ਐ ਰਾਤ ਦਾ!
ਬੇਰੰਜਰ	ਹਰ ਐਤਵਾਰ ਦਾ ਇਹੋ ਹਾਲ ਐ, ਬਾਕੀ ਦਿਨਾਂ ਦੀ ਗੱਲ ਛੱਡੋਂ। ਨਹੀਂ... ਰੋਜ਼ ਥੋੜੀ... ਵਿੱਚ ਕਦੇ-ਕਦੇ... ਦਫ਼ਤਰ ਕਰਕੇ ਤੇ ਟਾਈ, ਟਾਈ ਕਿਧਰ ਗਈ ? ਲਗਦੈ, ਮਦਹੋਸ਼ੀ 'ਚ ਕਿਤੇ ਸੁੱਟ ਦਿੱਤੀ ਹੋਣੀ।
ਜੇਨ	(ਗਲੇ ਨੂੰ ਟੋਂਹਦੇ ਹੋਏ) ਓ ਹਾਂ; ਕਮਾਲ ਹੋ ਗਈ ! ਪਤਾ ਨੀ ਕੀ ਕੀਤਾ ਮੈਂ... ਕਿਥੇ ਸੁੱਟ ਬੈਠਾਂ ?
ਬੇਰੰਜਰ	(ਕੋਟ ਦੀ ਜੇਬ 'ਚੋਂ ਟਾਈ ਕੱਢਦੇ ਹੋਏ) ਇਹ ਲੌ, ਲਾ ਲੈ ਇਸਨੂੰ। ਓ ਥੈਕ... ਯੂ, ਤੂੰ ਕਿੰਨਾ ਸ਼ਿਆਲ ਰਖਦੇਂ ... (ਟਾਈ ਬੰਨਦਾ ਹੈ)
ਜੇਨ	(ਬੇਰੰਜਰ ਬੇਢੱਬੇ ਜਿਹੇ ਢੰਗ ਨਾਲ ਟਾਈ ਬੰਨ ਰਿਹਾ ਹੈ) ਵਾਲੁ ਦੇਖ ਕਿਵੇਂ ਖਿਲਰੇ ਪਏ (ਬੇਰੰਜਰ ਵਾਲਾਂ 'ਚ ਉਂਗਲੀਆਂ ਫੇਰਦਾ ਹੈ)। ਇਹ ਲੌ.. ਕੰਘੀ ..! (ਦੂਜੀ ਜੇਬ ਚੋਂ ਕੰਘੀ ਕੱਢਦਾ ਹੈ)।
ਬੇਰੰਜਰ	(ਕੰਘੀ ਫੜਦੇ ਹੋਏ) ਥੈਕ ਯੂ। (ਬੇਮਨਾ ਜਿਹਾ ਕੰਘੀ ਕਰਦਾ ਹੈ)। ਸੇਵ ਵੀ ਨਹੀਂ ਕੀਤੀ ਤੂੰ ! ਵੇਖ ਤਾਂ ਸਹੀ ਆਪਣੇ ਵੱਲ !
ਜੇਨ	(ਅੰਦਰਲੀ ਜੇਬ 'ਚੋਂ ਸ਼ੀਸ਼ਾ ਕੱਢ ਕੇ ਉਸਨੂੰ ਫੜਾਉਂਦਾ ਹੈ; ਬੇਰੰਜਰ

	ਆਪਣਾ ਚਿਹਰਾ ਦੇਖਦਾ ਹੈ, ਜੀਭ ਕੱਢ ਕੇ ਧਿਆਨ ਨਾਲ ਦੇਖਦਾ ਹੈ।)
ਬੇਰੰਜਰ ਜੇਨ	ਸਾਰੀ ਜੀਭ 'ਤੇ ਪੇਪੜੀ ਜੰਮੀ ਪਈ। (ਸੀਸ਼ਾ ਲੈ ਕੇ ਜੇਬ 'ਚ ਰੱਖ ਲੈਂਦਾ ਹੈ) ਮੈਨੂੰ ਕੋਈ ਹੈਰਾਨੀ ਨਹੀਂ ਹੋਈ! (ਬੇਰੰਜਰ ਕੰਘੀ ਫੜਾਉਂਦਾ ਹੈ, ਉਹ ਲੈ ਕੇ ਉਸਨੂੰ ਵੀ ਜੇਬ 'ਚ ਰੱਖ ਲੈਂਦਾ ਹੈ।) ਸਿਰੋਮਿਸ ਹੋ ਜਾਣੈ ਤੈਨੂੰ, ਲੀਵਰ ਸੁੱਜ ਜਾਣੈ। (ਚਿੰਤਾ 'ਚ) ਲਗਦੈ ਤੈਨੂੰ ?
ਬੇਰੰਜਰ ਜੇਨ	(ਬੇਰੰਜਰ ਨੂੰ, ਜਿਹੜਾ ਉਸਨੂੰ ਟਾਈ ਮੌਜਨ ਦੀ ਕੋਸ਼ਿਸ਼ ਕਰ ਰਿਹਾ) ਰੱਖ ਇਸਨੂੰ ਆਪਣੇ ਕੋਲ, ਮੌਰੇ ਕੋਲ ਹੋਰ ਬਹੁਤ ਨੇ।
ਬੇਰੰਜਰ ਜੇਨ	(ਤਾਗੀਡ ਕਰਦੇ ਹੋਏ) ਤੂੰ ਹਮੇਸ਼ਾ ਟਿਪ-ਟਾਪ ਰਹਿੰਦੈਂ। (ਬੇਰੰਜਰ ਦਾ ਮੁਆਇਨਾ ਜਾਰੀ ਰੱਖਦੇ ਹੋਏ) ਕੱਪੜੇ ਵੇਖ ਕਿਵੇਂ ਵੱਟੋ-ਵੱਟ ਹੋਏ ਪਏ, ਸਰਮ ਆਉਂਦੀ ਦੇਖ ਕੇ! ਕਮੀਜ਼ ਦੇਖ ਥਾਂ-ਥਾਂ ਤੋਂ ਲਿਥੜੀ ਪਈ ਤੇ ਬੂਟ (ਬੇਰੰਜਰ ਮੇਜ਼ ਹੇਠਾਂ ਪੈਰਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ। ਬੂਟਾਂ ਨੂੰ ਤਾਂ ਬੁਰਸ਼ ਕਦੇ ਲਾਇਆ ਏਂਹੀ ਨਹੀਂ। ਕੀ ਨਮੂਨਾ ਬਣਾ ਹੋਖਿਐ ਆਪਣਾ! ਮੌਢੇ ਦੇਖ ਆਪਣੇ। ਮੋਛਿਆਂ ਨੂੰ ਕੀ ਹੋਇਆ ?
ਬੇਰੰਜਰ ਜੇਨ	ਮੁੜ ਜ਼ਰਾ, ਵੇਖਦਾ ਕੀ ਅੰ... ਪਿੱਛੇ ਨੂੰ ਘੁੰਮ! ਕਿਸੇ ਕੰਧ ਨਾਲ ਢਾਸਣਾ ਲਾਇਆ ਹੋਣੈ। (ਬੇਰੰਜਰ ਲਾਡ ਨਾਲ ਉਸਦਾ ਹੱਥ ਫੜਦਾ ਹੈ) ਨਾ, ਮੈਂ ਬੁਰਸ਼ ਨਹੀਂ ਨਾਲ ਲੈ ਕੇ ਆਇਆ; ਜੇਬ ਫਟ ਜਾਂਦੀ ਮੇਰੀ। (ਬੇਰੰਜਰ ਦੇ ਚਿਹਰੇ 'ਤੇ ਹਾਲੇ ਵੀ ਨਰਮਾਈ ਹੈ, ਪੂੜ ਝਾੜਣ ਲਈ ਉਹ ਮੌਢੇ ਛੰਡਦਾ ਹੈ। ਜੇਨ ਪਰਾਂ ਨੂੰ ਮੂੰਹ ਮੌੜ ਲੈਂਦਾ ਹੈ।) ਕਿਥੋਂ ਲਵਾਇਆ ਇਹ ਸਭ ?
ਬੇਰੰਜਰ ਜੇਨ	ਪਤਾ ਨੀ ਯਾਦ ਨਹੀਂ ਕੁਝ। ਕਿੰਨੀ ਬੇਜ਼ਤੀ ਵਾਲੀ ਗੱਲ ਐ; ਸਰਮ ਆਉਂਦੀ ਏ ਤੇਰਾ ਦੋਸਤ ਕਹਾਉਂਦੇ ਹੋਏ।
ਬੇਰੰਜਰ ਜੇਨ	ਤੂੰ ਕੁਝ ਜ਼ਿਆਦਾ ਏਂ ਰੁੱਖਾ ਹੋ ਰਿਹੈਂ। ਪੂਰੀ ਵਜ਼ਾ ਹੈਂ ਇਸਦੀ ਮੌਰੇ ਕੋਲ।
ਬੇਰੰਜਰ	ਦੇਖ ਜੇਨ ਮੇਰੀ ਗੱਲ ਸੁਣ। ਮੈਂ ਬੋਰ ਹੋ ਗਿਆਂ, ਏਸ ਸ਼ਹਿਰ 'ਚ ਕੁਝ ਹੈ ਏਂ ਨਹੀਂ ਦਿਲ ਲਾਉਣ ਨੂੰ। ਮੈਂ ਜੋ ਕਰ ਰਿਹਾਂ... ਉਸ ਲਈ ਨਹੀਂ ਬਣਿਆ ਮੈਂ... ਰੋਜ਼-ਰੋਜ਼ ਉਹੀ ਦਫ਼ਤਰ ਦਿਨ 'ਚ ਅੱਠ ਘੰਟੇ ਤੇ ਪੂਰੇ ਸਾਲ 'ਚ ਸਿਰਫ਼ ਤਿੰਨ ਹਫ਼ਤੇ ਛੁੱਟੀ ਦੇ! ਸ਼ਨੀਵਾਰ ਦੀ ਰਾਤ ਤੱਕ ਬਸ..., ਬਸ ਹੋ ਜਾਂਦੀ ਏ ਮੇਰੀ। ਤੈਨੂੰ ਪਤਾ ਤਾਂ ਹੈ ਸਭ, ਤੇ ਬਸ ਬੋੜ੍ਹਾ ਆਰਾਮ ਲਈ... ਰਿਲੈਕਸ... ਹੋਣ ਲਈ... ਮੌਰੇ ਅਜੀਜ਼... ਮਹਾਪੁਰਖੇ, ਕੰਮ ਇਥੇ ਸਭ ਨੂੰ ਕਰਨਾ ਪੈਂਦੈ। ਮੈਂ ਵੀ
ਜੇਨ	

	ਅੱਠ ਘੰਟੇ ਦਫਤਰ 'ਚ ਲਾਉਂਦਾ ਹਾਂ, ਜਿਵੇਂ ਸਭ ਲਾਉਂਦੇ। ਮੈਨੂੰ ਵੀ ਸਾਲ 'ਚ ਸਿਰਫ਼ ਤਿੰਨ ਹਫ਼ਤਿਆਂ ਦੀ ਛੁੱਟੀ ਮਿਲਦੀ ਹੈ, ਪਰ ਫੇਰ ਵੀ ਤੂੰ ਮੇਰੇ ਨੇੜੇ-ਤੇੜੇ ਵੀ ਨਹੀਂ, ਇੱਛਾ-ਸ਼ਕਤੀ ਚਾਹੀਦੀ ਹੈ ਭਾਈ!
ਬੇਰੰਜਰ	ਪਰ ਹਰ ਕਿਸੇ ਕੋਲ ਤੇਰੀ ਜਿੰਨੀ ਇੱਛਾ-ਸ਼ਕਤੀ ਨਹੀਂ ਹੋ ਸਕਦੀ। ਮੈਂ ਇਸ ਸਭ ਦਾ ਆਦੀ ਨਹੀਂ ਹੋ ਸਕਦਾ। ਮੈਂ ਇਸ ਜਿੰਦਗੀ ਦਾ ਆਦੀ ਨਹੀਂ ਹੋ ਸਕਦਾ।
ਜੇਨ	ਸਭ ਨੂੰ ਹੋਣਾ ਪੈਂਦਾ। ਤੈਨੂੰ ਕੀ ਲਗਦੈ ਕਿ ਤੂੰ ਕੁਝ ਖਾਮ ਅੰਂ?
ਬੇਰੰਜਰ	ਮੈਂ ਕੋਈ ਏਦਾਂ ਦਾ ਦਾਅਵਾ ਨਹੀਂ...
ਜੇਨ	(ਟੋਕਦੇ ਹੋਏ) ਮੈਂ ਵੀ ਓਨਾ ਹੀ ਚੰਗਾ ਜਿੰਨਾ ਤੂੰ ਹੈਂ; ਮੇਰੇ ਬਿਆਲ 'ਚ... ਜੇ ਘਟਾ ਕੇ ਵੀ ਦੇਖਾਂ ਤਾਂ ਮੈਂ ਸ਼ਾਇਦ ਬੇਹਤਰ ਹੀ ਹਾਂ। ਬੰਦਾ ਬਿਹਤਰ ਉਹੀ ਹੈ ਜਿਹੜਾ ਆਪਣੀਆਂ ਜ਼ਿੰਮੇਦਾਰੀਆਂ ਪੂਰੀਆਂ ਕਰਦਾ ਹੈ।
ਬੇਰੰਜਰ	ਕਾਹਦੀ ਜ਼ਿੰਮੇਦਾਰੀ ?
ਜੇਨ	ਆਪਣੀ ਜ਼ਿੰਮੇਦਾਰੀ.... ਮਸਲਨ ਇਕ ਮੁਲਾਜ਼ਿਮ ਦੇ ਤੌਰ 'ਤੇ।
ਬੇਰੰਜਰ	ਓ ਹਾਂ ਇਕ ਕਰਮਚਾਰੀ ਦੀ ਡਿਊਟੀ...
ਜੇਨ	ਕਿੱਥੇ ਪੀਤੀ ਫੇਰ ਸਾਰੀ ਰਾਤ। ਜੇ ਕੁਝ ਯਾਦ ਹੋਵੇ ਤੈਨੂੰ!
ਬੇਰੰਜਰ	ਆਗਸਟੇ ਦਾ ਜਨਮਦਿਨ ਮਨਾ ਰਹੇ ਸੀ, ਆਪਣਾ ਸਿੱਤਰ ਨੀ... ਆਗਸਟੇ...
ਜੇਨ	ਆਪਣਾ ਆਗਸਟੇ ? ਮੈਨੂੰ ਤਾਂ ਕਿਸੇ ਨੇ ਬੁਲਾਇਆ ਨੀ ਆਪਣੇ ਆਗਸਟੇ ਦੇ ਬਰਬਡੇ 'ਤੇ...
ਬੇਰੰਜਰ	(ਬਾਹਰ ਦੂਰ ਕਿਤੇ ਇਕ ਸ਼ੋਰ ਸੁਣਾਈ ਦਿੰਦਾ ਹੈ, ਜਿਹੜਾ ਤੇਜ਼ੀ ਨਾਲ ਨੇੜੇ ਆ ਰਿਹਾ ਹੈ, ਜਿਵੇਂ ਕੋਈ ਹਫ਼ਿਆ ਹੋਇਆ ਜਾਨਵਰ ਚਿੰਘਾੜਦਾ ਹੋਇਆ ਏਧਰ ਨੂੰ ਆ ਰਿਹਾ ਹੋਵੇ।)
ਜੇਨ	ਓ ਹ ਹਾਂ, ਇਹ ਤਾਂ ਠੀਕ ਨੀ ਹੋਇਆ...
ਬੇਰੰਜਰ	ਮੈਂ ਜਾਣ ਲੱਗਾ ਸੀ ਉੱਥੇ ?
ਵੇਟਰ	ਤੈਨੂੰ ਬੁਲਾਇਆ ਨਹੀਂ ਸ਼ਾਇਦ ਏਸ ਲਈ ਤੂੰ ... ਗੁੱਡ ਮਾਰਨਿੰਗ ਸਰ ਜੀ। ਕੀ ਖਿਦਮਤ ਕਰਾਂ ਜਨਾਬ ਦੀ, ਕੁਝ ਪੀਣ ਲਈ..?
ਜੇਨ :	(ਸ਼ੋਰ ਬਹੁਤ ਵਧ ਜਾਂਦਾ ਹੈ।)
	(ਸ਼ੋਰ ਨਾਲੋਂ ਉੱਚਾ ਚੀਖ ਕੇ ਆਪਣੇ ਆਪ ਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਸ਼ੋਰ ਬਾਰੇ ਉੱਕਾ ਹੀ ਚੇਤੰਨ ਨਹੀਂ) ਹਾਂ, ਬੁਲਾਇਆ ਨਹੀਂ... ਮੈਨੂੰ। ਇਹ ਇੱਜਤ ਨਹੀਂ ਬਖਸ਼ੀ ਗਈ ਮੈਨੂੰ। ਪਰ ਏਨਾ ਮੈਂ ਤੈਨੂੰ ਦੱਸ ਦਿਆਂ ਕਿ ਜੇ ਬੁਲਾਇਆ ਵੀ ਹੁੰਦਾ ਤਾਂ ਮੈਂ

		ਜਾਣ ਨਹੀਂ ਸੀ ਲੱਗਾ... ਹਰਿਗਿੜ ਵੀ (ਰੌਲਾ ਹੋਰ ਵਧ ਜਾਂਦਾ ਹੈ), ਇਹ ਹੋ ਕੀ ਰਿਹੈ ?
		(ਕਿਸੇ ਭਾਰੀ ਭਰਕਮ ਜਾਨਵਰ ਦੇ ਦੌੜੇ ਜਾਣ ਦੀ ਅਵਾਜ਼ ਬਹੁਤ ਨੇੜਿਓਂ ਆਉਂਦੀ ਹੈ, ਉਸਦੇ ਸਾਹਾਂ ਦੀ ਅਵਾਜ਼ ਸੁਣਾਈ ਪੈਂਦੀ ਹੈ ਤੇ ਭਾਰੀ ਕਦਮਾਂ ਦੀ !)
ਜੇਨ		ਕੀ ਹੈ ਇਹ ?
ਵੇਟਰ		(ਬਾਹਰ ਵੱਲ) ਕੀ ਹੈ ਕੀ ? (ਬੇਰੰਜਰ ਨੇ ਲੱਗਦਾ ਹੈ ਹਾਲੇ ਤਾਈਂ ਕੁਝ ਸੁਣਿਆ ਹੀ ਨਹੀਂ ਹੈ, ਉਹ ਆਰਾਮ ਨਾਲ ਜੇਨ ਦੀ ਗੱਲ ਦਾ ਜਵਾਬ ਦੇ ਰਿਹਾ ਹੈ; ਉਸਦੇ ਬੁੱਲ੍ਹ ਹਿਲਦੇ ਦਿਖਦੇ ਹਨ, ਪਰ ਸੁਣਦਾ ਕੁਝ ਨਹੀਂ। ਜੇਨ ਖਿਡਿਆ ਹੋਇਆ ਉੱਠਕੇ ਖੱਬੇ ਪਾਸੇ ਬਾਹਰ ਵੱਲ ਦੇਖਦਾ ਹੈ। ਬੇਰੰਜਰ ਹਾਲੇ ਵੀ ਬੁਝਿਆ ਜਿਹਾ ਉਵੇਂ ਬੈਠਾ ਹੈ। )
ਜੇਨ		ਹ... ਓ... ਗੈਂਡਾ !
		(ਜਾਨਵਰ ਦਾ ਸ਼ੋਰ ਬੜੀ ਤੇਜ਼ੀ ਨਾਲ ਦੂਰ ਜਾਂਦਾ ਹੈ। ਹੈਰਾਨੀ ਨਾਲ ਕੁਕਦੀਆਂ ਅਵਾਜ਼ਾਂ ਦਾ ਸ਼ੋਰ ਸੁਣਾਈ ਪੈਂਦਾ ਹੈ: ਗੈਂਡਾ ! ਗੈਂਡਾ...! ਗੈਂਡਾ... ! ਸਾਰਾ ਕੁਝ ਬੜੀ ਤੇਜ਼ੀ ਨਾਲ ਵਾਪਰਦਾ ਹੈ। ਹਰ ਪਾਸਿਓਂ 'ਗੈਂਡਾ-ਗੈਂਡਾ' ਦੀਆਂ ਅਵਾਜ਼ਾਂ)
ਵੇਟਰ		ਗੈਂਡਾ ਹੈ !
ਮਾਲਕਣ		(ਦੁਕਾਨ 'ਚੋਂ ਬਾਹਰ ਛਾਕਦੇ ਹੋਏ) ਇਹ ਤਾਂ ਗੈਂਡਾ (ਦੁਕਾਨ ਦੇ ਅੰਦਰ ਆਪਣੇ ਘਰਵਾਲੇ ਨੂੰ ਅਵਾਜ਼ ਦਿੰਦੀ ਹੈ।) ਛੇਤੀ ਆਓ ! ਵੇਖੋ ਗੈਂਡਾ ਏ !
ਜੇਨ		(ਸਾਰੇ ਖੱਬੇ ਪਾਸੇ ਦੇਖ ਰਹੇ ਹਨ, ਜਿਥਰ ਨੂੰ ਉਹ ਅਵਾਜ਼ ਗਈ ਹੈ।) ਇਹ ਤਾਂ ਸਿੱਧਾ ਈ ਜਾ ਰਿਹਾ, ਦੁਕਾਨ ਵੱਲ ਨੂੰ, ਖਿੜਕੀਆਂ ਭੰਨ ਦਿੱਗੇਗਾ...
ਦੁਕਾਨਦਾਰ		(ਅੰਦਰੋਂ) ਕਿਧਰ ?
ਵੇਟਰ		(ਮੂੰਹ 'ਤੇ ਹੱਥ ਰੱਖ ਲੈਂਦਾ ਹੈ) ਓਹ ਰੱਬਾ !
ਮਾਲਕਣ		(ਆਪਣੇ ਘਰਵਾਲੇ ਨੂੰ ਜਿਹੜਾ ਹਾਲੇ ਵੀ ਅੰਦਰ ਹੀ ਹੈ) ਬਾਹਰ ਆਓ ਨਾ ਬਾਹਰ ਆ ਕੇ ਦੇਖੋ !
ਦੁਕਾਨਦਾਰ :		(ਦੁਕਾਨਦਾਰ ਸਿਰ ਬਾਹਰ ਕੱਢਦਾ ਹੈ।)
ਤਰਕ-ਸ਼ਾਸਤਰੀ:		ਓਹ ! ਗੈਂਡਾ ਏ... ਸੱਚਮੁੱਚ ਦਾ।
		(ਖੱਬੇ ਪਾਸਿਓਂ ਦੰਤਿਆ ਆਉਂਦਾ ਹੈ) ਗੈਂਡਾ... ਦੰਤਿਆ ਆਉਂਦੇ... ਛੁੱਟਪਾਥ 'ਤੇ... ਸਾਹਮਣਿਓਂ !
		(ਇਹ ਸਾਰੀਆਂ ਅਵਾਜ਼ਾਂ ਜੇਨ ਦੀ ਅਵਾਜ਼ ਦੇ ਨਾਲ ਹੀ ਲਗਭਗ ਇੱਕੋ ਵੇਲੇ ਆਉਂਦੀਆਂ ਹਨ। ਕਿਸੇ ਔਰਤ ਦੇ ਚੀਖਣ ਦੀ ਅਵਾਜ਼

	ਤੇ ਨਾਲ ਹੀ ਉਸਦਾ ਮੰਚ 'ਤੇ ਪ੍ਰਵੇਸ਼। ਉਹ ਸੈਂਟਰ-ਸਟੇਜ ਵੱਲ ਨੂੰ ਭੱਜੀ ਆਉਂਦੀ ਹੈ। ਇਹ ਉਹੋ ਅੌਰਤ ਹੈ ਜਿਹੜੀ ਕੁਝ ਦੇਰ ਪਹਿਲੋਂ ਟੋਕਰੀ ਲੈ ਕੇ ਮੰਚ ਤੋਂ ਲੰਘੀ ਸੀ; ਸੈਂਟਰ-ਸਟੇਜ 'ਤੇ ਪਹੁੰਚ ਕੇ ਉਹ ਟੋਕਰੀ ਸੁੱਟ ਦਿੰਦੀ ਹੈ; ਸਾਰਾ ਸਮਾਨ ਮੰਚ 'ਤੇ ਖਿੱਲਰ ਜਾਂਦਾ ਹੈ, ਕੱਚ ਦੀ ਬੋਤਲ ਟੁੱਟ ਜਾਂਦੀ ਹੈ, ਪਰ ਉਹ ਬਿੱਲੀ ਨੂੰ ਸੰਭਾਲੀ ਰੱਖਦੀ ਹੈ।)
ਕੈਡੇ-ਵਾਲਾ	(ਸਜਿਆ ਪਜਿਆ ਇੱਕ ਬਜ਼ੁਰਗ ਖੱਬੇ ਪਾਸਿਓਂ ਆਉਂਦਾ ਹੈ, ਮਾਲਕਣ ਦੇ ਪਿੱਛੇ ਤੇਜ਼ੀ ਨਾਲ ਕਰਿਆਨੇ ਵਾਲੀ ਦੁਕਾਨ 'ਚ ਵੜਦਾ ਹੈ, ਉਹ ਕਰਿਆਨੇ ਵਾਲੇ ਦੁਕਾਨਦਾਰ ਤੇ ਉਸਦੀ ਘਰਵਾਲੀ ਨਾਲ ਟਕਰਾ ਜਾਂਦਾ ਹੈ। ਤਰਕ-ਸ਼ਾਸਤਰੀ ਦੁਕਾਨ ਦੀ ਖੱਬੀ ਕੰਧ ਨਾਲ ਚਿੰਬੜ ਕੇ ਖੜ੍ਹ ਜਾਂਦਾ ਹੈ। ਜੇਨ ਤੇ ਵੇਟਰ ਬੁੱਤ ਬਣੇ ਖੜ੍ਹੇ ਹਨ ਤੇ ਬੇਰੰਜਰ ਹਾਲੇ ਵੀ ਉਵੇਂ ਹੀ ਗੁੰਮਸੁੰਮ ਜਿਹਾ ਬੈਠਾ ਹੈ, ਉਨ੍ਹਾਂ ਦਾ ਆਪਣਾ ਹੀ ਗਰੂਪ ਹੈ। ਖੱਬੇ ਪਾਸਿਓਂ ਚੀਖਾਂ ਤੇ ਹਫੜਾ-ਦਫੜੀ 'ਚ ਲੋਕਾਂ ਦੇ ਭੱਜਣ ਦੀਆਂ ਅਵਾਜ਼ਾਂ ਆਉਂਦੀਆਂ ਹਨ। ਗੈਂਡੇ ਦੇ ਖੁਰਾਂ 'ਚੋਂ ਉੱਡਦੀ ਪੁੜ ਮੰਚ 'ਤੇ ਫੈਲ ਜਾਂਦੀ ਹੈ।)
ਬਜ਼ੁਰਗ	(ਪਹਿਲੀ ਮੰਜ਼ਿਲ ਦੀ ਖਿੜਕੀ ਤੋਂ ਸਿਰ ਕੱਢ ਕੇ) ਕੀ ਹੋਇਆ, ਰੌਲਾ ਕਾਹਦਾ...?
ਮਾਲਕਣ	(ਦੁਕਾਨਦਾਰ ਤੇ ਉਸਦੀ ਘਰਵਾਲੀ ਦੇ ਪਿੱਛੇ ਲੁਕਦਾ ਹੋਇਆ) ਪਲੀਜ਼... ਸਾਇਡ... ਸਾਇਡ...
ਦੁਕਾਨਦਾਰ	(ਇਸ ਬਜ਼ੁਰਗ ਨੇ ਬੜੇ ਸਲੀਕੇ ਦੇ ਕੱਪੜੇ ਪਾਏ ਹੋਏ ਹਨ, ਸਿਰ 'ਤੇ ਨਰਮ ਟੋਪ ਹੈ, ਹੱਥ 'ਚ ਹਾਬੀਦੰਦ ਦੀ ਮੁੱਠ ਵਾਲੀ ਛੜੀ। ਕੰਧ ਨਾਲ ਚਿੰਬੜੇ ਤਰਕ-ਸ਼ਾਸਤਰੀ ਦੀਆਂ ਮੁੱਛਾਂ 'ਚ ਹਲਕੀ ਜਿਹੀ ਸਫੇਦੀ ਹੈ, ਇੱਕ ਅੱਖ 'ਤੇ ਨਜ਼ਰ ਦਾ ਸ਼ੀਸ਼ਾ ਹੈ ਤੇ ਸਿਰ 'ਤੇ ਸਟਾ ਹੈਟ।)
ਵੇਟਰ	(ਘਬਰਾਈ ਹੋਈ ਦੁਕਾਨ ਵਾਲੇ 'ਚ ਵੱਜਦੀ ਹੈ; ਬਜ਼ੁਰਗ ਨੂੰ) ਸੋਟੀ ਸਾਂਭ ਕੇ ਰੱਖ ਆਪਣੀ!
ਕੈਡੇ ਵਾਲਾ	ਘੁਸਿਆ ਕਿਧਰ ਜਾ ਰਿਹੈਂ, ਦੀਂਹਦਾ ਨੀ...
ਮਾਲਕਣ	(ਬਜ਼ੁਰਗ ਦਾ ਸਿਰ ਹੀ ਉਨ੍ਹਾਂ ਦੋਹਾਂ ਦੇ ਪਿੱਛੋਂ ਦਿਖਦਾ ਹੈ।) (ਕੈਡੇ-ਵਾਲੇ ਨੂੰ) ਗੈਂਡਾ ਐ।

	ਦੀ ਜਾਨ ਕੱਢ ਦੇਣੀ ਇਹਨੇ !
ਕੈਂਡੇ-ਵਾਲਾ	(ਹਾਲੇ ਵੀ ਖੱਬੇ ਪਾਸੇ ਦੂਰ ਦੇਖ ਰਿਹਾ ਹੈ, ਉਸਦੀ ਨਜ਼ਰ ਦੂਰ ਜਾਂਦੇ ਗੈਂਡੇ 'ਤੇ ਹੈ, ਜਿਸਦੇ ਹਫ਼ਣ ਤੇ ਖੁਰਾਂ ਦੀਆਂ ਟਾਪਾਂ ਦੀ ਅਵਾਜ਼ ਦੂਰ ਹੁੰਦੀ ਜਾ ਰਹੀ ਹੈ। ਬੇਰੰਜਰ ਅੱਧ ਸੁੱਤਾ ਜਿਹਾ ਪੂੜ ਦੀ ਵਜ਼ਾ ਨਾਲ ਹਲਕਾ ਜਿਹਾ ਸਿਰ ਝਟਕਦਾ ਹੈ, ਪਰ ਕਹਿੰਦਾ ਕੁਝ ਨਹੀਂ; ਬੈਠਾ ਬੈਠਾ ਅਜੀਬ ਜਿਹੇ ਮੂੰਹ ਬਣਾਉਂਦਾ ਰਹਿੰਦਾ ਹੈ।) ਸ਼ੁਕਰ ਏ, ਠੀਕ ਠਾਕ ਏ ਸਭ !
ਜੇਨ :	(ਸਿਰ ਨੂੰ ਥੋੜ੍ਹਾ ਜਿਹਾ ਝਟਕਦਾ ਹੈ, ਪਰ ਪੂਰੀ ਤਰ੍ਹਾਂ ਚੌਕਸ ਹੈ) ਸ਼ੁਕਰ ਏ, ਸਭ ਠੀਕ ਠਾਕ ਏ ! (ਛਿੱਕਦਾ ਹੈ)
ਘਰੇਲੂ ਔਰਤ :	(ਸੈਂਟਰ ਸਟੇਜ 'ਤੇ ਹੈ ਪਰ ਉਸਦਾ ਮੂੰਹ ਖੱਬੇ ਵੱਲ ਹੈ। ਉਸਦਾ ਸਾਰਾ ਸਮਾਨ ਆਲੇ ਦੁਆਲੇ ਬਿੱਲਰਿਆ ਪਿਆ ਹੈ) ਸ਼ੁਕਰ ਏ ਸਭ ਠੀਕ ਠਾਕ ਏ ! (ਛਿੱਕ ਮਾਰਦੀ ਹੈ)
ਤਿੰਨੋਂ	(ਬਜ਼ੁਰਗ ਆਦਮੀ, ਮਾਲਕਣ ਤੇ ਦੁਕਾਨਦਾਰ ਅਪ-ਸਟੇਜ ਤੋਂ ਹੌਲੀ ਜਿਹੇ ਦੁਕਾਨ ਦਾ ਸ਼ੀਸ਼ੇ ਵਾਲਾ ਦਰਵਾਜ਼ਾ ਮੁੜ ਖੋਲ੍ਹਦੇ ਹਨ, ਬਜ਼ੁਰਗ ਹਾਲੇ ਵੀ ਉਨ੍ਹਾਂ ਪਿੱਛੇ ਲੁਕਿਆ ਹੋਇਆ ਹੈ)
ਜੇਨ	ਸ਼ੁਕਰ ਏ... ਸਭ ਠੀਕ ਠਾਕ ਏ !
ਸਾਰੇ :	ਸ਼ੁਕਰ ਏ, ਠੀਕ ਏ ਸਭ ! (ਬੇਰੰਜਰ ਨੂੰ) ਕੀ ਤੂੰ ਦੇਖਿਆ ਉਹ.. ?
ਬੇਰੰਜਰ :	(ਗੈਂਡੇ ਦੀਆਂ ਅਵਾਜ਼ਾਂ ਹੁਣ ਬਹੁਤ ਦੂਰ ਤੋਂ ਆ ਰਹੀਆਂ ਹਨ। ਬੇਰੰਜਰ ਨੂੰ ਡੱਡ ਕੇ ਸਾਰੇ ਲੋਕ ਹਾਲੇ ਵੀ ਉਸੇ ਪਾਸੇ ਦੇਖ ਰਹੇ ਹਨ; ਉਹ ਹਾਲੇ ਵੀ ਉਸੇ ਤਰ੍ਹਾਂ ਢਿੱਲਾ ਜਿਹਾ ਬੈਠਾ ਹੈ।)
ਘਰੇਲੂ ਔਰਤ :	(ਬੇਰੰਜਰ ਨੂੰ ਡੱਡ ਕੇ) ਸ਼ੁਕਰ ਏ, ਸਭ ਠੀਕ ਏ !
ਦੁਕਾਨਦਾਰ :	(ਜੇਨ ਨੂੰ) ਲਗਦਾ ਤਾਂ ਸੱਚੀਂ ਇਸ ਤਰ੍ਹਾਂ ਸੀ ਜਿਵੇਂ ਗੈਂਡਾ ਹੀ ਹੋਵੇ। ਕਿੰਨੀ ਪੂੜ ਉੜਾਈ ਏ (ਜੇਥ ਚੌਂ ਰੁਮਾਲ ਕੱਢ ਕੇ ਨੱਕ ਸਿਣਕਦਾ ਹੈ)
ਕੈਂਡੇ-ਵਾਲਾ :	ਸ਼ੁਕਰ ਏ, ਸਭ ਠੀਕ ਏ। ਮੇਰੀ ਤਾਂ ਜਾਨ ਈ ਕੱਢ ਦਿੱਤੀ ਸੀ।
ਵੇਟਰ :	(ਘਰੇਲੂ ਔਰਤ ਨੂੰ) ਤੇਰੀ ਟੋਕਰੀ ਤੇ ਸਾਰਾ ਸਮਾਨ ਤਾਂ...
ਬਜ਼ੁਰਗ :	(ਬਜ਼ੁਰਗ ਆਦਮੀ ਹੌਲੀ ਹੌਲੀ ਨੇੜੇ ਆ ਕੇ ਸਮਾਨ ਚੁਗਣ 'ਚ ਉਸ ਔਰਤ ਦੀ ਮਦਦ ਕਰਦਾ ਹੈ। ਬੜੇ ਸਲੀਕੇ ਨਾਲ ਹੈਟ ਉੱਪਰ ਚੁੱਕ ਕੇ ਆਦਾਬ ਕਰਦਾ ਹੈ।)
ਘਰੇਲੂ ਔਰਤ :	ਸੱਚੀਂ... ਅੱਜਕੱਲ ਤਾਂ ਕੁਝ ਪਤਾ ਈ ਨਹੀਂ ਲਗਦਾ।
ਵੇਟਰ :	ਸੁਫ਼ਨੇ 'ਚ ਵੀ ਨਹੀਂ ਸੋਚਿਆ ਕਦੇ !
ਬਜ਼ੁਰਗ :	(ਘਰੇਲੂ ਔਰਤ ਨੂੰ) ਮੈਂ ਤੁਹਾਡੀ ਮਦਦ ਕਰ ਸਕਦਾਂ ਨਾ ?
ਘਰੇਲੂ ਔਰਤ :	ਸ਼ੁਕਰੀਆ, ਬਹੁਤ ਮਿਹਰਬਾਨੀ ! ਹੈਟ ਪਾ ਲਓ ਤੁਸੀਂ। ਹੋ..., ਜਾਨ ਈ ਕੱਢ ਦਿੱਤੀ ਸੀ ਮੇਰੀ !

ਤਰਕ-ਸ਼ਾਸਤਰੀ:	ਭਰ ਬੜੀ ਤਰਕ-ਵਿਹੂਣੀ ਚੀਜ਼ ਹੈ। ਇਸਨੂੰ ਹਮੇਸ਼ਾ ਤਰਕ ਦੇ ਹੇਠਾਂ ਰੱਖਣਾ ਚਾਹੀਦਾ ਹੈ।
ਵੇਟਰ	ਦਿਖਣੋਂ ਤਾਂ ਹੱਟ ਗਿਐ।
ਬਜ਼ੁਰਗ	(ਘਰੇਲੂ ਅੰਰਤ ਨੂੰ ਤਰਕ-ਸ਼ਾਸਤਰੀ ਵੱਲ ਇਸ਼ਾਰਾ ਕਰਕੇ) ਮੇਰੇ ਮਿੱਤਰ ਤਰਕ-ਸ਼ਾਸਤਰੀ ਨੇ।
ਜੇਨ :	(ਬੇਰੰਜਰ ਨੂੰ) ਤੈਨੂੰ.. ਕੀ ਲੱਗਦਾ... ਕੀ ਸੀ ਉਹ ?
ਵੇਟਰ :	ਇਹ ਜਾਨਵਰ ਕਿਤੇ ਵੀ ਵੜ ਸਕਦੇ !
ਘਰੇਲੂ ਅੰਰਤ :	(ਤਰਕ-ਸ਼ਾਸਤਰੀ ਨੂੰ) ਹੈਲੋ... ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ !
ਮਾਲਕਣ :	(ਦੁਕਾਨਦਾਰ ਨੂੰ) ਹੁਣ ਪਤਾ ਚੱਲ੍ਹ ਇਹਨੂੰ ਕਿਸੇ ਹੋਰ ਕੌਲੋਂ ਸਮਾਨ ਲੈਣ ਦਾ ਮਤਲਬ ਕੀ ਏ !
ਜੇਨ :	(ਕੈਫੇ-ਵਾਲੇ ਤੇ ਵੇਟਰ ਨੂੰ) ਤੁਹਾਨੂੰ ਕੀ ਲਗਦੈ ਕੀ ਸੀ ਉਹ ?
ਘਰੇਲੂ ਅੰਰਤ :	ਬਿੱਲੀ ਨੂੰ ਮੈਂ ਫੇਰ ਵੀ ਹੱਥਾਂ ਨਿਕਲਣ ਨੀ ਦਿੱਤਾ।
ਕੈਫੇ-ਵਾਲਾ :	ਖਿੜਕੀ ਤੋਂ ਈ, ਮੇਢੇ ਝਟਕਦਾ ਹੋਇਆ) ਪਹਿਲਾਂ ਤਾਂ ਕਦੇ ਦੇਖਿਆ ਨੀ ਏਥੇ !
ਘਰੇਲੂ ਅੰਰਤ :	(ਤਰਕ-ਸ਼ਾਸਤਰੀ ਅਤੇ ਬਜ਼ੁਰਗ ਆਦਮੀ ਨੂੰ ਜਿਹੜੇ ਸਮਾਨ ਇਕੱਠਾ ਕਰਨ 'ਚ ਉਸਦੀ ਮਦਦ ਕਰ ਰਹੇ ਹਨ।) ਇੱਕ ਮਿੰਟ ਜਗਾ ਇਹਨੂੰ ਫੜੋਗੇ !
ਵੇਟਰ :	(ਜੇਨ ਨੂੰ) ਪਹਿਲੀ ਵਾਰੀ ਦੇਖਿਆ ਮੈਂ ਤੇ !
ਤਰਕ-ਸ਼ਾਸਤਰੀ:	(ਉਸਦੀ ਬਿੱਲੀ ਫੜਦੇ ਹੋਏ) ਖਤਰਨਾਕ ਤਾਂ ਨਹੀਂ ਲੱਗਦੀ... ਹੁੰ... ?
ਕੈਫੇ-ਵਾਲਾ :	ਹਨੋਗੀ ਓ ਸੀ.. ਬਸ !
ਘਰੇਲੂ-ਅੰਰਤ :	ਇਹਨੇ ਤਾਂ ਕਦੇ ਮੱਖੀ ਨੂੰ ਮੂੰਹ ਨੀ ਮਾਰਿਆ। (ਸਾਰਿਆਂ ਵੱਲ) ਮੇਰੀ ਵਾਈਨ ਦੀ... ਬੋਤਲ ?
ਦੁਕਾਨਦਾਰ	(ਘਰੇਲੂ ਅੰਰਤ ਨੂੰ) ਮੇਰੇ ਕੌਲ ਬਹੁਤ ਨੇ।
ਜੇਨ	(ਬੇਰੰਜਰ ਨੂੰ) ਅੱਛਾ, ਤੇਰਾ ਕੀ ਬਿਆਲ ਹੈ ਉਹਦੇ ਬਾਰੇ।
ਦੁਕਾਨਦਾਰ	(ਘਰੇਲੂ-ਅੰਰਤ ਨੂੰ) ਤੇ ਬਹੁਤ ਵਧੀਆ ਮਾਰਕੇ ਦੀਆਂ ਵੀ !
ਕੈਫੇ-ਵਾਲਾ	(ਵੇਟਰ ਨੂੰ) ਖੜਾ ਖੜਾ ਮੂੰਹ ਕੀ ਦੇਖਦਾਂ ! (ਜੇਨ ਤੇ ਬੇਰੰਜਰ ਵੱਲ ਇਸ਼ਾਰਾ ਕਰਕੇ) ਜਾ ਕੇ ਪੁੱਛ ਉਨ੍ਹਾਂ ਨੂੰ ਕੀ ਚਾਹੁੰਦੇ ਨੇ ! (ਜਾਂਦਾ ਹੈ)
ਬੇਰੰਜਰ	(ਜੇਨ ਨੂੰ) ਕਾਹਦੀ ਗੱਲ ਕਰ ਰਿਹਾ ਏਂਤੂੰ ?
ਮਾਲਕਣ	(ਦੁਕਾਨਦਾਰ ਨੂੰ) ਜਾਹ ਨਾ, ਜਾ ਕੇ ਨਵੀਂ ਬੋਤਲ ਲਿਆ ਕੇ ਦੇ ਉਹਨੂੰ !
ਜੇਨ	(ਬੇਰੰਜਰ ਨੂੰ) ਗੈਂਡੇ ਦੀ, ਹੋਰ ਕੀਹਦੀ ! ਮੇਰਾ ਮਤਲਬ ਤੈਨੂੰ ਕੀ ਲਗਦਾ... ?
ਦੁਕਾਨਦਾਰ	(ਘਰੇਲੂ-ਅੰਰਤ ਨੂੰ) ਮੇਰੇ ਕੌਲ ਬਹੁਤ ਵਧੀਆ ਵਧੀਆ ਬ੍ਰਾਂਡ ਪਏ ਨੇ ਜੀ ਵਾਈਨ ਦੇ ਨਾਲੇ ਬੋਤਲ ਵੀ ਅਨਬ੍ਰੇਕਬਲ ! (ਦੁਕਾਨ ਅੰਦਰ

	ਜਾਂਦਾ ਹੈ)
ਤਰਕ-ਸ਼ਾਸਤਰੀ:	(ਬਿੱਲੀ ਨੂੰ ਬਾਪੜਦੇ ਹੋਏ) ਪੂਰਚ... ਪੂਰਚ... ਪੂਰਚ।
ਵੇਟਰ :	(ਜੇਨ ਤੇ ਬੇਰੰਜਰ ਨੂੰ) ਆਰਡਰ ਸਰ ਜੀ.., ਕੀ ਲਵੋਗੇ ?
ਬੇਰੰਜਰ :	ਦੋ ਕੋਲਡ ਕਾਫੀ।
ਵੇਟਰ :	ਦੋ ਕੋਲਡ ਕਾਫੀ... ਠੀਕ। (ਕੈਫੇ ਦੇ ਦਰਵਾਜ਼ੇ ਵੱਲ ਨੂੰ ਜਾਂਦਾ ਹੈ)
ਘਰੇਲੂ-ਅੰਰਤ :	(ਸਮਾਨ ਸਾਂਭ ਕੇ ਬਜ਼ੁਰਗ ਨੂੰ) ਮਿਹਰਬਾਨੀ। ਤੁਸੀਂ ਬੜੇ ਦਿਆਲੂ ਹੋ।
ਵੇਟਰ	ਦੋ ਕੋਲਡ ਕਾਫੀ! (ਰੱਖ ਕੇ ਜਾਂਦਾ ਹੈ)
ਬਜ਼ੁਰਗ	(ਘਰੇਲੂ-ਅੰਰਤ ਨੂੰ) ਛੱਡੋ ਜੀ, ਬੜੀ ਖੁਸ਼ੀ ਹੋਈ ਮੇਨੂੰ ਤਾਂ (ਮਾਲਕਣ ਦੁਕਾਨ ਅੰਦਰ ਜਾਂਦੀ ਹੈ।)
ਤਰਕ-ਸ਼ਾਸਤਰੀ:	(ਬਜ਼ੁਰਗ ਤੇ ਅੰਰਤ ਨੂੰ ਜਿਹੜੇ ਟੋਕਰੀ 'ਚ ਸਮਾਨ ਰੱਖ ਰਹੇ ਹਨ) ਜ਼ਰਾ ਸਲੀਕੇ ਨਾਲ ਲਾਓ, ਤਰਤੀਬ 'ਚ....।
ਜੇਨ	(ਬੇਰੰਜਰ ਨੂੰ) ਤਾਂ ਕੀ ਸੌਚਦੈਂ ਤੂੰ ਉਹਦੇ ਬਾਰੇ ?
ਬੇਰੰਜਰ	(ਕੁਝ ਸੁੱਝਦਾ ਨਹੀਂ) ਧੂੜ ਈ ਧੂੜ ਕਰ ਦਿੱਤੀ ਚਾਰੇ ਪਾਸੇ ਹੋਰ ਕੀ!
ਦੁਕਾਨਦਾਰ	(ਵਾਈਨ ਦੀ ਬੋਤਲ ਲੈ ਕੇ ਬਾਹਰ ਆਉਂਦਾ ਹੈ) ਹੋਰ ਬ੍ਰਾਂਡ ਵੀ ਪਏ ਨੇ... ਜੇ ਕਹੋਂ ਤਾਂ..
ਤਰਕ-ਸ਼ਾਸਤਰੀ:	(ਹਾਲੇ ਵੀ ਬਿੱਲੀ ਨੂੰ ਪੁਚਕਾਰ ਰਿਹਾ ਹੈ।) ਪੂਰਚ... ਪੂਰਚ... ਪੂਰਚ।
ਦੁਕਾਨਦਾਰ :	(ਘਰੇਲੂ-ਅੰਰਤ ਨੂੰ) ਸਿਰਫ ਸੌਂ ਫੈਂਕ।
ਘਰੇਲੂ-ਅੰਰਤ :	(ਉਸਨੂੰ ਪੈਸੇ ਦਿੰਦੀ ਹੈ ਤੇ ਬਜ਼ੁਰਗ ਵੱਲ ਮੁੜ ਕੇ, ਜਿਹੜਾ ਹੁਣ ਤੱਕ ਟੋਕਰੀ ਪੈਕ ਕਰ ਚੁੱਕਾ ਹੈ) ਬਹੁਤ ਬਹੁਤ ਮਿਹਰਬਾਨੀ। ਪੁਰਾਣਾ ਫਰੈਂਚ ਸ਼ਿਸ਼ਟਾਚਾਰ ਵੇਖ ਕੇ ਕਿੰਨਾ ਸੋਹਣਾ ਲਗਦੈ। ਅੱਜ ਦੇ ਨੌਜਵਾਨਾਂ ਵਾਂਗ ਨਹੀਂ !
ਦੁਕਾਨਦਾਰ	(ਪੈਸੇ ਲੈ ਕੇ) ਤੁਸੀਂ ਸਾਡੇ ਕੋਲੋਂ ਲਿਆ ਕਰੋ ਜੀ ਸਮਾਨ। ਗਲੀ ਪਾਰ ਕਰਨ ਦੀ ਵੀ ਲੋੜ ਨਹੀਂ ਤੁਹਾਨੂੰ ਤਾਂ, ਨਾਲੇ ਇਹੋ ਜਿਹੇ ਐਕਸੀਡੈਂਟਾਂ ਦਾ ਖਤਰਾ ਲੈਣ ਦੀ ਲੋੜ ਨਹੀਂ। (ਦੁਕਾਨ ਅੰਦਰ ਜਾਂਦਾ ਹੈ)
ਜੇਨ	(ਜੇ ਹੁਣ ਬੈਠ ਚੁੱਕਾ ਹੈ ਤੇ ਹਾਲੇ ਤਾਈਂ ਗੈਂਡੇ ਬਾਰੇ ਸੋਚ ਰਿਹਾ ਹੈ) ਪਰ ਇਹ ਤਾਂ ਮੰਨਣਾ ਪਏਗਾ... ਬੜਾ ਅਦਕੂੰਤ ਸੀ।
ਬਜ਼ੁਰਗ	(ਹੈਟ ਉਤਾਰ ਕੇ, ਘਰੇਲੂ-ਅੰਰਤ ਦਾ ਹੱਥ ਚੁੰਮਦਾ ਹੈ) ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲਕੇ।
ਘਰੇਲੂ-ਅੰਰਤ :	(ਤਰਕ-ਸ਼ਾਸਤਰੀ ਨੂੰ) ਸ਼ੁਕਰੀਆ ਬਹੁਤ ਬਹੁਤ, ਮੇਰੀ ਬਿੱਲੀ ਦਾ ਧਿਆਨ ਰੱਖਣ ਲਈ।
	(ਤਰਕ-ਸ਼ਾਸਤਰੀ ਉਸਨੂੰ ਬਿੱਲੀ ਵਾਪਿਸ ਫੜਾਉਂਦਾ ਹੈ। ਵੇਟਰ ਕਾਫੀ ਲੈ ਕੇ ਆਉਂਦਾ ਹੈ।)
ਵੇਟਰ	ਦੋ ਕਾਫੀ!

ਜੇਨ	(ਬੇਰੰਜਰ ਨੂੰ) ਤੇਰਾ ਕੁਝ ਨੀ ਹੋ ਸਕਦਾ !
ਬਜ਼ੁਰਗ	ਕੀ ਮੈਂ ਤੁਹਾਡੀ ਕੰਪਨੀ ਕਰ ਸਕਦਾਂ... ਥੋੜ੍ਹੀ ਦੂਰ ?
ਬੇਰੰਜਰ	(ਵੇਟਰ ਵੱਲ ਇਸ਼ਾਰਾ ਕਰ ਕੇ, ਜੇਨ ਨੂੰ) ਮੈਂ ਪਾਣੀ ਦੀ ਬੋਤਲ ਮੰਗਾਈ ਸੀ। ਭੁਲੇਖਾ ਲੱਗ ਗਿਆ ਉਸਨੂੰ।
ਘਰੇਲੂ-ਅੌਰਤ :	(ਜੇਨ ਨਫਰਤ ਤੇ ਬੇਇਤਬਾਰੀ 'ਚ ਮੌਢੇ ਛੰਡਦਾ ਹੈ।)
ਬਜ਼ੁਰਗ :	ਮੇਰੇ ਸ਼ੋਹਰ ਮੇਰਾ ਇੰਤਜ਼ਾਰ ਕਰ ਰਹੇ ਨੇ। ਫੇਰ ਕਦੇ।
ਘਰੇਲੂ-ਅੌਰਤ :	(ਘਰੇਲੂ-ਅੌਰਤ ਨੂੰ) ਪੱਕਾ ਮੈਂ ਉਮੀਦ ਕਰਾਂਗਾ... ਮੈਡਮ।
ਬੇਰੰਜਰ	ਮੈਂ ਵੀ! (ਮੁਸਕਰਾ ਕੇ ਖੱਬੇ ਪਾਸੇ ਨਿਕਲ ਜਾਂਦੀ ਹੈ।) ਧੂੜ ਤਾਂ ਬੈਠ ਗਈ (ਜੇਨ ਮੁੜ ਮੌਢੇ ਝਟਕਦਾ ਹੈ।)
ਬਜ਼ੁਰਗ	(ਨਜ਼ਰਾਂ ਘਰੇਲੂ-ਅੌਰਤ ਵੱਲ ਹਨ ਪਰ ਗੱਲ ਤਰਕ-ਸ਼ਾਸਤਰੀ ਨਾਲ ਕਰ ਰਿਹਾ ਹੈ।) ਕਿਆ ਮਸਤ ਸ਼ੈਅ ਸੀ!
ਜੇਨ	(ਬੇਰੰਜਰ ਨੂੰ) ਗੈਂਡਾ! ਮੈਂ ਇਹ ਹਜ਼ਮ ਨਹੀਂ ਕਰ ਸਕਦਾ! (ਬਜ਼ੁਰਗ ਅਤੇ ਤਰਕ-ਸ਼ਾਸਤਰੀ ਹੌਲੀ ਹੌਲੀ ਸੱਜੇ ਪਾਸੇ ਨੂੰ ਨਿਕਲ ਜਾਂਦੇ ਹਨ। ਉਹ ਬੜੇ ਸਲੀਕੇ ਨਾਲ ਗੱਲਾਂ ਕਰਦੇ ਹੋਏ ਤੁਰਦੇ ਹਨ।)
ਬਜ਼ੁਰਗ	(ਅੌਰਤ ਵਾਲੇ ਪਾਸੇ ਨੂੰ ਇੱਕ ਭਰਪੂਰ ਨਿਗਾਹ ਮਾਰ ਕੇ ਮੁੜ ਤਰਕ-ਸ਼ਾਸਤਰੀ ਨੂੰ ਮੁਖਾਤਥ ਹੁੰਦਾ ਹੈ) ਮਸਤ ਸੀ ਨਾ ਉਹ, ਨਹੀਂ ? ਮੈਂ ਇਹ ਵਿਆਖਿਆ ਕਰ ਰਿਹਾ ਸੀ ਕਿ ਤਰਕ ਕੀ ਹੈ, ਉਸਦਾ ਵਿਧਾਨ।
ਤਰਕ-ਸ਼ਾਸਤਰੀ :	ਓ ਹ ਹਾਂ ਤਰਕ-ਵਿਧਾਨ।
ਬਜ਼ੁਰਗ	(ਬੇਰੰਜਰ ਨੂੰ) ਮੇਰੇ ਦਿਮਾਗ 'ਚੋਂ ਨਿਕਲਦਾ ਨਹੀਂ। ਸੋਚਿਆ ਵੀ ਕਿਵੇਂ ਜਾ ਸਕਦਾ।
ਜੇਨ	(ਬੇਰੰਜਰ ਉਬਾਸੀ ਲੈਂਦਾ ਹੈ।)
ਤਰਕ-ਸ਼ਾਸਤਰੀ :	ਇਸਦੇ... ਤਿੰਨ ਹਿੱਸੇ ਹਨ; ਮੁੱਖ ਹਿੱਸਾ, ਫੇਰ ਸੈਕੰਡਰੀ ਯਾਨੀ ਦੂਜਾ ਤੇ ਫੇਰ ਸਿੱਟਾ। ਸਿੱਟਾ ਯਾਨੀ... ਕਾਹਦਾ ?
ਬਜ਼ੁਰਗ	(ਤਰਕ-ਸ਼ਾਸਤਰੀ ਤੇ ਬਜ਼ੁਰਗ ਬਾਹਰ ਨਿਕਲ ਜਾਂਦੇ ਹਨ।)
ਜੇਨ	ਮੈਂ ਹਰਗਿਜ਼ ਭੁਲਾ ਨਹੀਂ ਪਾ ਰਿਹਾ।
ਬੇਰੰਜਰ	ਹਾਂ, ਮੈਂ ਦੇਖ ਰਿਹਾਂ ਤੈਬੋਂ ਨਹੀਂ ਹੋ ਰਿਹਾ। ਠੀਕ ਐ, ਗੈਂਡਾ ਸੀ, ਠੀਕ, ਤਾਂ ਉਹ ਬਸ ਗੈਂਡਾ ਸੀ। ਹੁਣ ਤਾਂ ਉਹ ਮੀਲਾਂ ਦੂਰ ਨਿਕਲ ਗਿਆ ਹੋਣੈ... ਮੀਲਾਂ ਦੂਰ
ਜੇਨ	ਪਰ ਤੈਨੂੰ ਇਹ ਅਜੀਬ ਨਹੀਂ ਲੱਗਦਾ। ਇਕ ਗੈਂਡਾ ਖੁੱਲ੍ਹਾ ਤੁਰਿਆ ਫਿਰਦਾ... ਸ਼ਹਿਰ 'ਚ, ਤੇ ਤੇਰੇ 'ਤੇ ਕੋਈ ਅਸਰ ਈ ਨਹੀਂ... ਭੋਗ

ਵੀ ! ਇਸਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ।  
(ਬੇਰੰਜਰ ਫੇਰ ਉਬਾਸੀ ਲੈਂਦਾ ਹੈ ।)

ਮੂੰਹ 'ਤੇ ਹੱਥ ਰੱਖ ਕੇ... ਕਰ !  
(ਉਬਾਸੀ ਲੈਂਦੇ ਹੋਏ) ਓ ਹ ਹਾਂ... ਹਾਂ ਇਜਾਜ਼ਤ ਨਹੀਂ ਹੋਈ ਚਾਹੀਦੀ ।  
ਇਹ ਖਤਰਨਾਕ ਹੈ । ਮੈਂ ਸਮਝ ਈ ਨੀ ਸੀ ਸਕਿਆ । ਪਰ ਛੱਡ ਨਾ  
ਹੁਣ ਇਹਨੂੰ, ਅਸੀਂ ਕਾਹਦੇ ਲਈ ਆਏ ਸੀ ਇੱਥੇ !  
ਸਾਨੂੰ ਟਾਊਨ ਕੌਸਲ ਕੋਲ ਸ਼ਿਕਾਇਤ ਕਰਨੀ ਚਾਹੀਦੀ ਹੈ । ਹੋਰ  
ਕੌਸਲ ਦਾ ਮਤਲਬ ਕੀ ਹੈ ? ... ਹੈ ਕਾਹਦੇ ਲਈ ?  
(ਉਬਾਸੀ ਲੈਣ ਲੱਗਦਾ ਹੈ, ਛੇਤੀ ਨਾਲ ਮੂੰਹ 'ਤੇ ਹੱਥ ਰੱਖਦਾ ਹੈ ।)  
ਓ... ਐਕਸਕਿਊਜ਼ ਮੀ... । ਉਹ ਗੈਂਡਾ ਸ਼ਾਇਦ ਚਿੜੀਆਘਰ 'ਚੋਂ  
ਭੱਜਿਆ ਹੋਏਗਾ ।

ਸੁਫਨੇ ਆ ਰਹੇ ਤੈਨੂੰ ਦਿਨੇ ਈ...  
ਮੈਂ ਪੂਰੀ ਤਰ੍ਹਾਂ ਜਾਗ ਰਿਹਾਂ ।

ਸੁੱਤਾ ਜਾਂ ਜਾਗਦਾ, ਇੱਕੋ ਈ ਗੱਲ ਐ ।

ਪਰ ਕੁਝ ਫਰਕ ਤਾਂ ਹੈ ।  
(ਜ਼ੋਰ ਦੇ ਕੇ) ਇਹ ਮੁੱਦਾ ਨਹੀਂ !  
ਪਰ ਤੂੰ ਹੁਣੇ ਕਿਹਾ ਕਿ ਸੁੱਤਾ ਜਾਂ ਜਾਗਦਾ, ਕੋਈ ਫਰਕ ਈ ਨਹੀਂ ।  
ਤੇਰੇ ਨੀ ਸਮਝ ਆਉਣੀ । ਸੁਫਨਾ ਚਾਹੇ ਸੁੱਤੇ ਹੋਏ ਦੇਖੋ ਜਾਂ ਜਾਗਦੇ  
ਹੋਏ, ਕੋਈ ਫਰਕ ਨਹੀਂ ਦੋਹਾਂ 'ਚ ।

ਸੁਫਨੇ ਤਾਂ ਦੇਖਦਾਂ ਮੈਂ । ਜਿੰਦਗੀ ਸੁਫਨਾ ਈ ਤਾਂ ਹੈ ।  
ਜਦੋਂ ਤੂੰ ਕਿਹਾ ਕਿ ਉਹ ਗੈਂਡਾ ਚਿੜੀਆਘਰ 'ਚੋਂ ਭੱਜਿਆ ਹੋਇਗਾ...  
ਲਾਜ਼ਮੀ ਏ ਕਿ ਤੂੰ ਉਸ ਵੇਲੇ ਸੁਫਨਾ ਲੈ ਰਿਹਾ ਸੀ ।  
ਮੈਂ ਤਾਂ ਬਸ ਕਿਹਾ ਸੀ ਕਿ ਸ਼ਾਇਦ ...  
ਕਿਉਂਕਿ ਸ਼ਹਿਰ 'ਚ ਕੋਈ ਚਿੜੀਆਘਰ ਹੈ ਹੀ ਨਹੀਂ, ਜਦੋਂ ਦੇ  
ਜਾਨਵਰ ਸਾਰੇ ਪਲੇਗਾ 'ਚ ਮਾਰੇ ਗਏ... ਮੁੱਦਤਾਂ ਹੋ ਗਈਆਂ ।  
(ਬਿਲਕੁਲ ਉਸੇ ਮੂਡ 'ਚ) ਤਾਂ ਫੇਰ ਸਰਕਸ 'ਚੋਂ ਭੱਜਿਆ ਹੋਏਗਾ ।  
ਕਿਹੜੀ ਸਰਕਸ ਦੀ ਗੱਲ ਕਰ ਰਿਹਾਂ ਤੂੰ ?

ਪਤਾ ਨਹੀਂ ਕੋਈ ਲੱਗੀ ਹੋਏਗੀ !  
ਤੈਨੂੰ ਪਤਾ, ... ਚੰਗੀ ਤਰ੍ਹਾਂ ਪਤਾ ਕਿ ਕੌਸਲ ਨੇ ਇਹੋ ਜਿਹੀਆਂ  
ਤਮਾਮ ਚੀਜ਼ਾਂ 'ਤੇ ਪਾਬੰਦੀ ਲਾ ਰੱਖੀ ਐ । ਜਦੋਂ ਅਸੀਂ ਹਾਲੇ ਬੱਚੇ  
ਸਾਂ, ਉਦੋਂ ਦੀ ਸ਼ਹਿਰ 'ਚ ਕੋਈ ਸਰਕਸ ਨਹੀਂ ਆਈ ।  
(ਰੋਕਦੇ ਰੋਕਦੇ ਵੀ ਉਬਾਸੀ ਆ ਜਾਂਦੀ ਹੈ) ਫੇਰ... ਜ਼ਰੂਰ ਸ਼ਹਿਰੋਂ...  
ਬਾਹਰ ਕਿਤੇ ਕਿਸੇ ਦਲਦਲੀ ਜ਼ਮੀਨ 'ਚ ਲੁਕਿਆ ਹੋਣੈ... ਉਦੋਂ  
ਦਾ ?

ਜੇਨ	ਦਲਦਲੀ ਜ਼ਮੀਨ! ...ਸ਼ਹਿਰ ਦੇ ਆਲੇ-ਦੁਆਲੇ... ਦਲਦਲੀ ਜ਼ਮੀਨ! ਜਨਾਬ ਨੂੰ ਹਾਲੇ ਤਾਈਂ ਉੱਤਰੀ ਨਹੀਂ, ਕੋਹਰਾ ਜੰਮ ਗਿਆ ਤੇਰੇ ਦਿਮਾਗਾ 'ਤੇ।
ਬੇਰੰਜਰ	(ਬੋਲੇਪਨ 'ਚ) ਹਾਂ, ਉਹ ਤਾਂ ਹੈ, ਛਿੱਡ 'ਚੋਂ ਮਰੋੜ ਉਠ ਰਹੇ ਉਹ ਤੇਰੇ ਦਿਮਾਗਾ 'ਤੇ ਜੰਮੀ ਐਂ ਧੁੰਦ! ਕਿੱਥੇ ਦੇਖੀ.. ਤੂੰ ਦਲਦਲ....
ਜੇਨ	ਆਲੇ-ਦੁਆਲੇ ? ਸਾਡੇ ਸ਼ਹਿਰ ਦੇ ਪਛਾਣ 'ਛੋਟੇ ਪਠਾਰ' ਵਰਗੀ ਹੈ, ਕਿਉਂ ਜੋ ਸਾਡੀ ਜ਼ਮੀਨ ਖੁਸ਼ਕ ਹੈ ਤੇ ਖੰਗਰ।
ਬੇਰੰਜਰ	(ਆਫ਼ਰਿਆ ਤੇ ਬਕਿਆ ਜਿਹਾ ਮਹਿਸੂਸ ਕਰਦਾ) ਮੈਨੂੰ ਫੇਰ ਕੀ ਪਤਾ ? ਹੋ ਸਕਦਾ ਹੈ ਕਿਸੇ ਪੱਥਰ ਬਲੇ ਲੁਕਿਆ ਹੋਵੇ ? ਭਾਵੇਂ ਕਿਸੇ ਕੰਬਖਤ ਟਹਿਣੀ 'ਤੇ ਘੋਸਲਾ ਪਾਈ ਬੈਠਾ ਹੋਵੇ ?
ਜੇਨ	ਜੇ ਤੈਨੂੰ ਲਗਦੈ ਕਿ ਤੂੰ ਬੜਾ ਮਜ਼ਾਕੀਆ ਬਣ ਰਿਹੈਂ ਤਾਂ ਵਹਿਮ ਐ ਤੇਰਾ ! ਤੂੰ ਬਸ ਬੋਰ ਹੋ ਗਿਆਂ ਜਿਹੜਾ ਯਬਲੀਆਂ ਮਾਰ ਰਿਹੈਂ ... ਬੇ ਸਿਰ-ਪੈਰ ਦੀਆਂ। ਕੋਈ ਸੰਜੀਦਾ ਗੱਲ ਤਾਂ ਤੂੰ ਕਰ ਹੀ ਨਹੀਂ ਸਕਦਾ ! ਹਾਂ..., ਅੱਜ ਤਾਂ (ਸਿਰ ਫੜ ਲੈਂਦਾ ਹੈ), ਹਮੇਸ਼ਾ ਇੰਝ ਬੋੜ੍ਹੀ (ਸਿਰ ਮਾਰਦਾ ਹੈ)
ਬੇਰੰਜਰ	ਕੋਈ ਫਰਕ ਨਹੀਂ, ਅੱਜ-ਭਲਕ ਸਭ ਇੱਕੋ !
ਜੇਨ	ਓ ਨਹੀਂ, ਅੱਜ ਜਿੰਨਾ ਤਾਂ ਕਦੇ ਨਹੀਂ।
ਬੇਰੰਜਰ	ਜਿਹੜੇ ਤੂੰ ਵਿਅੰਗ ਮਾਰਨ ਦੀ ਕੋਸ਼ਿਸ਼ ਕਰ ਰਿਹੈਂ ਨਾ...ਕੋਈ ਬਹੁਤ ਵਧੀਆ ਪ੍ਰਭਾਵ ਨੀ ਪਾਉਂਦੇ।
ਜੇਨ	ਮੈਂ ਕਦੇਂ ਕੋਸ਼ਿਸ਼ ਕਰ ਰਿਹਾਂ।
ਬੇਰੰਜਰ	(ਟੋਕ ਕੇ) ਮੈਂ ਉੱਕਾ ਈ ਬਹਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਮੰਗ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰੇ।
ਜੇਨ	ਪਰ ਯਾਰ (ਦਿਲ 'ਤੇ ਹੱਥ ਰੱਖ ਕੇ) ਮੈਂ ਕਦੇ ਕਰ ਈ ਨਹੀਂ ਸਕਦਾ (ਪੂਰੀ ਸਿੱਦਤ ਨਾਲ) ਨਹੀਂ; ਮੇਰੇ ਪਿਆਰੇ ਜੀਓ... ਤੁਸੀਂ ਇਹੋ ਕਰ ਰਹੇ ਹੋ।
ਬੇਰੰਜਰ	: ਹਰਗਿਜ਼ ਨਹੀਂ, ਮੈਂ ਇਹ ਸੋਚ ਵੀ ਨਹੀਂ ਸਕਦਾ।
ਜੇਨ	: ਤੁਸੀਂ ਕੀਤਾ...,, ਹੁਣੇ ਕੀਤਾ।
ਬੇਰੰਜਰ	: ਕਿਵੇਂ ਤੁਸੀਂ ਇਹ ਸੋਚ ਸਕਦੇ ਹੋ ਕਿ...
ਜੇਨ	: ਮੈਂ ਸੋਚ ਸਕਦਾਂ, ਕਿਉਂਕਿ ਇੰਝ ਹੀ ਹੈ!
ਬੇਰੰਜਰ	: ਮੈਂ ਸੌਂਹ ਖਾ ਕੇ ਕਹਿੰਦਾਂ।
ਜੇਨ	: (ਟੋਕ ਕੇ) ਫੇਰ... ਫੇਰ ਮਜ਼ਾਕ ਉੜਾ ਰਿਹੈਂ ਤੂੰ ਮੇਰਾ!
ਬੇਰੰਜਰ	: ਕਦੇ ਕਦੇ ਨਾ ਤੂੰ ਐਵੇਂ... ਜਿੱਦ ਫੜ ਕੇ ਬਹਿ ਜਾਨਾਂ।
ਜੇਨ	ਹੁਣ ਤੂੰ ਉਲਟਾ ਮੇਰੇ 'ਤੇ ਬਹਿਸ ਦਾ ਇਲਜ਼ਾਮ ਲਾ ਰਿਹੈਂ। ਜਦਕਿ ਤੈਨੂੰ ਚੰਗੀ ਤਰ੍ਹਾਂ ਪਤੈ ਕਿ ਤੂੰ ਮੇਰੀ ਬੇਜ਼ਤੀ ਕੀਤੀ ਤੇ ਕਰ ਰਿਹੈਂ।

ਬੇਰੰਜਰ	ਮੇਰੇ ਤਾਂ ਕਦੇ ਦਿਮਾਗਾ 'ਚ ਵੀ ਨਹੀਂ ਆਇਆ।
ਜੇਨ	ਦਿਮਾਗਾ ਤਾਂ ਤੇਰਾ ਹੈ ਹੀ ਨਹੀਂ!
ਬੇਰੰਜਰ	ਫੇਰ ਤਾਂ ਹੋਰ ਵੀ ਪੱਕਾ ਕਿ ਕਿਉਂ ਮੇਰੇ ਦਿਮਾਗਾ 'ਚ ਨਹੀਂ ਆਇਆ।
ਜੇਨ	ਕੁਝ ਚੀਜ਼ਾਂ ਦੇ ਸੋਚਣ ਲਈ ਦਿਮਾਗਾ ਦੀ ਲੋੜ ਨਹੀਂ ਪੈਂਦੀ, ਖਾਲੀ ਥੋਪੜੀ 'ਚ ਈਕ ਘੁਸ ਜਾਂਦੀਆਂ।
ਬੇਰੰਜਰ	ਇਹ ਨਹੀਂ ਹੋ ਸਕਦਾ।
ਜੇਨ	ਅੱਛਾ.. ਕਿਉਂ! ਹਾਂ ਦੱਸੋ.. ਕਿਉਂ ਨਹੀਂ ਹੋ ਸਕਦਾ?
ਬੇਰੰਜਰ	ਕਿਉਂਕਿ ਨਾਮੁਕਿਨ ਹੈ।
ਜੇਨ	ਫੇਰ ਦੱਸੋ ਨਾ ਕਿਉਂ ਨਾਮੁਕਿਨ ਹੈ, ਵਿਆਖਿਆ ਕਰੋ, ਜਿਵੇਂ ਤੁਹਾਨੂੰ ਲੱਗਦਾ ਹੀ ਹੈ ਕਿ ਤੁਸੀਂ ਹਰ ਗੱਲ ਦੀ ਵਿਆਖਿਆ ਕਰ ਸਕਦੇ ਹੋ।
ਬੇਰੰਜਰ	ਮੈਂ ਏਦਾਂ ਦੀ ਕੋਈ ਗੱਲ ਨੀ ਸੋਚਦਾ।
ਜੇਨ	ਫੇਰ ਤੁਹਾਡੀਆਂ ਹਰਕਤਾਂ ਤੋਂ... ਏਦਾਂ ਲੱਗਦਾ ਕਿਉਂ ਐ? ਮੈਂ ਫੇਰ ਪੁੱਛਦਾ ਹਾਂ, ਕਿਉਂ ਤੁਸੀਂ ਮੇਰੇ ਨਾਲ ਏਨੀ ਬਦਤਮੀਜ਼ੀ ਨਾਲ ਪੇਸ਼ ਆ ਰਹੇ ਹੋ?
ਬੇਰੰਜਰ	ਮੈਂ ਕੋਈ ਤੌਹੀਨ ਨਹੀਂ ਕਰ ਰਿਹਾ ਤੁਹਾਡੀ। ਸਗੋਂ ਉਲਟਾ; ਤੁਹਾਨੂੰ ਪਤੈ ਕਿ ਮੈਂ ਤੁਹਾਡੀ ਕਿੰਨੀ ਇੱਜਤ ਕਰਦਾ ਹਾਂ।
ਜੇਨ	ਤਾਂ ਫੇਰ.. ਤੁਸੀਂ ਮੇਰੀ ਗੱਲ ਨੂੰ ਟੋਕਿਆ ਕਿਉਂ; ਇਹ ਦਿਖਾਉਣ ਦੀ ਕੋਸ਼ਿਸ਼ ਕਿਉਂ ਕੀਤੀ ਕਿ ਗੈਂਡਿਆਂ ਦਾ ਇਉਂ ਖੁਲ੍ਹੇਅਾਮ ਸ਼ਹਿਰ 'ਚ ਦੜ੍ਹਗੇ ਮਾਰਦੇ ਫਿਰਨਾ ਕੋਈ ਗੱਲ ਈ ਨਹੀਂ... ਖਤਰੇ ਵਾਲੀ; ਤੇ ਉਹ ਵੀ ਐਤਵਾਰ ਵਾਲੇ ਦਿਨ...ਜਦੋਂ ਗਲੀਆਂ ਸੜਕਾਂ ਸਭ ਭਰੀਆਂ ਹੁੰਦੀਆਂ ਬੱਚਿਆਂ ਨਾਲ, ਬਾਲਗਾਂ ਨਾਲ ਤੇ...
ਬੇਰੰਜਰ	ਵੱਡੀ ਗਿਣਤੀ ਤਾਂ ਚਰਚ 'ਚ ਬੈਠੀ ਹੈ। ਉਨ੍ਹਾਂ ਨੂੰ ਇਹ ਖਤਰਾ ਨਹੀਂ।
ਜੇਨ	(ਟੋਕ ਕੇ) ਮੈਨੂੰ ਗੱਲ ਪੂਰੀ ਕਰਨ ਦਿਓਂਗੇ, ਗੈਂਡੇ... ਜਦੋਂ ਬਾਜ਼ਾਰ ਹਾਲੇ ਖੁੱਲ੍ਹੇ ਨੇ...
ਬੇਰੰਜਰ	ਮੈਂ ਕਦੇ ਨਹੀਂ ਕਿਹਾ ਕਿ ਗੈਂਡਿਆਂ ਦਾ ਇਉਂ ਸ਼ਹਿਰ 'ਚ ਦੌੜਦੇ ਫਿਰਨਾ ਖਤਰਨਾਕ ਨਹੀਂ। ਮੈਂ ਤਾਂ ਬਸ ਇੰਨਾ ਕਿਹਾ ਕਿ ਮੈਨੂੰ ਖੁਦ ਇੰਝ ਖਤਰਾ ਲੱਗਿਆ ਨਹੀਂ। ਮੇਰੇ ਬਸ ਦਿਮਾਗ 'ਚ ਈ ਨਹੀਂ ਆਇਆ।
ਜੇਨ	ਤੈਨੂੰ ਕਦੇ ਕੁਝ ਲੱਗਦਾ ਈ ਨਹੀਂ।
ਬੇਰੰਜਰ	ਚਲੋ... ਮੈਂ ਸਹਿਮਤ, ਠੀਕ। ਗੈਂਡਿਆਂ ਦਾ ਇਉਂ ਘੁੰਮਣਾ ਕੋਈ ਚੰਗੀ ਗੱਲ ਨਹੀਂ।
ਜੇਨ	ਇਸਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਬੇਰੰਜਰ	ਠੀਕ ਐ; ਨਹੀਂ ਦਿੱਤੀ ਜਾਣੀ ਚਾਹੀਦੀ। ਬਿਲਕੁਲ ਠੀਕ ਹੈ, ਬੜੀ

ਹਾਸੋਗੀਣੀ ਗੱਲ ਹੈ ਇਹ! ਪਰ ਸਾਨੂੰ ਇਸ ਪ੍ਰਾਤਿਰ ਆਪਸ 'ਚ  
ਝਗੜਨ ਦੀ ਕੀ ਲੋੜ ਹੈ। ਜੇ ਕੋਈ ਕੰਬਖਤ ਗੈਂਡਾ ਇਥੋਂ ਦੀ ਲੰਘ  
ਗਿਆ ਤਾਂ ਮੇਰੇ ਪਿੱਛੇ ਪੈਣ ਦੀ ਕੀ ਲੋੜ ਐ। ਨਾਮੁਰਾਦ ਫੰਗਰ  
ਘਾਹ ਖਾਣ ਵਾਲਾ, ਗੱਲ ਕਰਨ ਦੀ ਵੀ ਕੀ ਲੋੜ ਹੈ ਉਸਦੇ ਬਾਰੇ।  
ਤੇ ਅਸੀਂ ਏਨਾ ਬਹਿਸ ਰਹੇ ਹਾਂ, ਖੂੰਖਾਰ ਹੋ ਰਹੇ ਹਾਂ। ਉਸ ਲਈ  
ਜਿਹੜਾ ਕਦੋਂ ਦਾ ਜਾ ਚੁੱਕਾ ਹੈ, ਜਿਹਦੀ ਕੋਈ ਹੋਂਦ ਹੀ ਨਹੀਂ ਹੁਣ।  
ਸਾਨੂੰ ਕਿਸੇ ਪਸੂ ਬਾਰੇ, ਜਿਹੜਾ ਹੈ ਹੀ ਨਹੀਂ, ਸਿਰ ਖਪਾਉਣ ਦੀ  
ਉੱਕਾ ਈ ਲੋੜ ਨਹੀਂ। ਜੇਨ... ਪਲੀਜ਼ ਕੋਈ ਹੋਰ ਗੱਲ ਕਰਦੇ ਆਂ  
ਨਾ; (ਉਹ ਉਬਾਸੀ ਲੇਂਦਾ) ਕਿੰਨਾ ਕੁਝ ਹੈ ਗੱਲ ਕਰਨ ਨੂੰ। (ਗਿਲਾਸ  
ਚੁੱਕਦਾ ਹੈ) ਤੇਰੇ ਨਾਮ!

(ਤਰਕ-ਸ਼ਾਸਤਰੀ ਤੇ ਬਜ਼ੁਰਗ ਉਵੇਂ ਹੀ ਗੱਲਾਂ ਕਰਦੇ ਮੁੜ ਖੱਬੇ  
ਪਾਸਿਓਂ ਮੰਚ 'ਤੇ ਆਉਂਦੇ ਹਨ ਤੇ ਬੇਰੰਜਰ ਅਤੇ ਜੇਨ ਤੋਂ ਬੋੜੀ  
ਦੂਰ, ਉਨ੍ਹਾਂ ਦੇ ਪਿੱਛੇ ਸੱਜੇ ਪਾਸੇ ਵਾਲੀ ਟੇਬਲ ਕੋਲੋਂ ਲੰਘਦੇ ਹਨ।) (ਗਿਲਾਸ  
ਵਾਪਿਸ ਰੱਖ ਗਿਲਾਸ। ਤੂੰ ਨਹੀਂ ਪੀਏਂਗਾ।

(ਜੇਨ ਆਪ ਇੱਕ ਵੱਡਾ ਘੁੱਟ ਭਰ ਕੇ ਗਿਲਾਸ ਅੱਧ ਖਾਲੀ ਕਰਕੇ  
ਮੇਜ਼ 'ਤੇ ਰੱਖਦਾ ਹੈ। ਬੇਰੰਜਰ ਗਿਲਾਸ ਹੱਥ 'ਚ ਫੜੀ ਰੱਖਦਾ ਹੈ, ਨਾ  
ਤਾਂ ਪੀਣ ਦੀ ਹਿੰਮਤ ਕਰਦਾ ਹੈ, ਨਾ ਹੀ ਮੇਜ਼ 'ਤੇ ਰੱਖਦਾ ਹੈ।)

(ਮਰੀਅਲ ਜਿਹੀ ਅਵਾਜ਼ 'ਚ) ਦੁਕਾਨ ਵਾਲਿਆਂ ਲਈ ਛੱਡਣ ਦਾ  
ਕੀ ਝਾਇਦਾ ਏ। (ਦਿਖਾਉਂਦਾ ਹੈ ਜਿਵੇਂ ਪੀਣ ਹੀ ਲੱਗਾ ਹੈ)

ਰੱਖ ਦੇ ਥੱਲੇ, ਮੈਂ ਕਿਹਾ ਨਾ!  
ਠੀਕ ਐ।

(ਜਦੋਂ ਉਹ ਗਿਲਾਸ ਮੇਜ਼ 'ਤੇ ਰੱਖ ਰਿਹਾ ਹੈ, ਉਸੇ ਵੇਲੇ ਡੇਜ਼ੀ ਉੱਥੋਂ  
ਲੰਘਦੀ ਹੈ। ਉਹ ਸੁਨਹਿਰੇ ਵਾਲਾਂ ਵਾਲੀ ਇਕ ਜਵਾਨ ਟਾਈਪਿਸਟ  
ਹੈ, ਉਹ ਮੰਚ ਦੇ ਸੱਜੇ ਪਾਸੇ ਤੋਂ ਖੱਬੇ ਵੱਲ ਨੂੰ ਜਾਂਦੀ ਹੈ। ਉਸਨੂੰ ਦੇਖ  
ਕੇ ਬੇਰੰਜਰ ਝਟਕੇ ਨਾਲ ਉੱਠਦਾ ਹੈ, ਤੇ ਇਸ ਚੱਕਰ 'ਚ ਹੱਥ 'ਚ  
ਫੜਿਆ ਗਿਲਾਸ ਛਲਕ ਜਾਂਦਾ ਹੈ ਤੇ ਕਾਫ਼ੀ ਦੇ ਛਿੱਟੇ ਜੇਨ ਦੇ  
ਕੱਪੜਿਆਂ 'ਤੇ ਪੈਂਦੇ ਹਨ।)

ਓ ਇਹ ਤਾਂ ਡੇਜ਼ੀ ਹੈ!

ਵੇਖ ਵੇਖ...; ਕਿੰਨਾ ਬੇਵਕੂਫ ਐ ਭੋਂਦੂ!

ਡੇਜ਼ੀ ਓਹ... ਸੌਰੀ... ਮੈਂ... (ਡੇਜ਼ੀ ਦੀਆਂ ਨਜ਼ਰਾਂ ਤੋਂ ਬਚਣ ਦੀ  
ਕੋਸ਼ਿਸ਼ ਕਰਦਾ ਹੈ।) ਮੈਂ ਨਹੀਂ ਚਾਹੁੰਦਾ ਕਿ ਉਹ ਮੈਨੂੰ ਏਸ ਹਾਲਤ  
'ਚ ਦੇਖੇ।

ਤੇਰੀ ਗੁਸਤਾਖੀ... ਕਦੇ ਮਾਫ਼ ਨਹੀਂ ਕਰਾਂਗਾ ਕਦੇ ਵੀ ਨਹੀਂ। (ਫੇਰ  
ਉਹ ਡੇਜ਼ੀ ਵੱਲ ਦੇਖਦਾ ਹੈ, ਜਿਹੜੀ ਹੁਣ ਤੱਕ ਲਗਭਗ ਮੰਚ ਤੋਂ

ਜੇਨ

ਬੇਰੰਜਰ

ਜੇਨ

ਬੇਰੰਜਰ

ਬੇਰੰਜਰ

ਜੇਨ

ਬੇਰੰਜਰ

ਜੇਨ

		ਬਾਹਰ ਨਿਕਲ ਚੁੱਕੀ ਹੈ।) ਤੈਨੂੰ ਇਸ ਛੋਕਰੀ ਤੋਂ ਕਾਹਦਾ ਭਰ ਆਉਂਦਾ?
ਬੇਰੰਜਰ		ਓਹ, ਸ਼ੀ, ਚੁੱਪ ਪਲੀਜ਼... ਖਾਮੋਸ਼!
ਜੇਨ		ਕੋਈ ਐਨੀ ਭਰਾਉਣੀ ਤਾਂ ਲੱਗਦੀ ਨਹੀਂ ਦੇਖਣ 'ਚ!
ਬੇਰੰਜਰ		(ਡੇਜ਼ੀ ਦੇ ਜਾਣ ਤੋਂ ਬਾਅਦ ਮੁੜ ਜੇਨ ਵੱਲ) ਸੌਰੀ! ਮੈਂ ਫੇਰ ਮਾਫ਼ੀ ਮੰਗਦਾਂ।
ਜੇਨ		ਦਾਰੂ ਦੇ ਨਤੀਜੇ ਦੇਖੋ, ਉੱਠਣ ਬੈਠਣ ਤੇ ਵੀ ਕੰਟਰੋਲ ਨਹੀਂ..., ਹੱਥਾਂ 'ਚ ਜਾਨ ਨਹੀਂ, ਹੋਸ਼-ਹਵਾਸ ਉੱਡੇ ਪਏ, ਸਾਹ ਸੁੱਕੇ। ਕਿਉਂ ਕਬ਼ਰ ਪੁੱਟ ਰਿਹਾਂ ਆਪਣੀ ਯਾਰ, ਖਤਮ ਕਰ ਰਿਹੈਂ ਖੁਦ ਨੂੰ।
ਬੇਰੰਜਰ		ਮੈਨੂੰ ਕਿਹੜਾ ਚੰਗੀ ਲੱਗਦੀ, ਸੁਆਦ ਵੀ ਕੋਈ ਪ੍ਰਾਸ ਪਸੰਦ ਨੀ ਮੈਨੂੰ। ਪਰ ਜੇ ਮੈਂ ਨਾ ਪੀਵਾਂ, ਲਗਦਾ ਜਾਨ ਨਿਕਲਦੀ; ਲਗਦੇ... ਜਿਵੇਂ ਮੈਂ ਡਰਿਆ ਹੋਇਆਂ, ਤੇ ਉਸ ਭਰ ਤੋਂ ਬਚਣ ਖਾਤਿਰ ਬਸ ਪੀ ਲੈਂਦਾਂ।
ਜੇਨ		ਕਾਹਦਾ ਭਰ ?
ਬੇਰੰਜਰ		ਪਤਾ ਨਹੀਂ, ਕੁਝ ਵੀ ਸਾਡ ਨਹੀਂ। ਕੋਈ ਪੀੜਾ ਹੈ ਜਿਸਨੂੰ ਦੱਸਿਆ ਨਹੀਂ ਜਾ ਸਕਦਾ। ਮੈਨੂੰ ਲੱਗਦਾ ਹੈ ਮੈਂ ਜ਼ਿੰਦਗੀ ਨਾਲ, ਲੋਕਾਂ ਨਾਲ ਇਕਸੂਰ ਨਹੀਂ, ਤੇ ਫੇਰ ਮੈਂ ਪੀਣ ਲੱਗ ਜਾਂਦਾਂ। ਉਸ ਨਾਲ ਬੋੜਾ ਸਕੂਨ ਮਿਲਦਾ, ਦਿਮਾਗ ਠੰਡਾ ਹੁੰਦਾ ਲੱਗਦਾ ਤੇ ਮੈਂ ਸਭ ਭੂੱਲ ਜਾਂਦਾਂ।
ਜੇਨ	:	ਤੂੰ ਬਸ ਖੁਦ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈਂ!
ਬੇਰੰਜਰ	:	ਮੈਂ ਬਹੁਤ ਥੱਕ ਚੁੱਕਾਂ, ਸਾਲਾਂ ਤੋਂ ਇੰਝ ਹੀ ਹਾਂ ਥੱਕਿਆ ਟੁੱਟਿਆ। ਆਪਣੀ ਹੀ ਦੇਹ ਨੂੰ ਧੂਹਣਾ ਵੀ ਹੁਣ ਬੋਝ ਲਗਦੈ।
ਜੇਨ		ਨਸਾਂ ਕਮਜ਼ੋਰ ਪੈ ਗਈਆਂ ਦਾਰੂ ਨਾਲ। ਨਿਰਾਸਾ ਏ ਸ਼ਰਾਬੀ ਮਨ ਦੀ (ਨਿਰੰਤਰ ਬੋਲਦਾ ਹੈ) ਹਰ ਵੇਲੇ ਆਪਣੇ ਈ ਸਰੀਰ ਦਾ ਬੋਝ ਮਹਿਸੂਸ ਹੁੰਦਾ ਰਹਿੰਦਾ; ਜਿਵੇਂ ਕਾਂਸੇ ਦਾ ਬਣਿਆ ਹੋਵੇ, ਜਿਵੇਂ ਕੋਈ ਮੇਰੀ ਪਿੱਠ 'ਤੇ ਚੜਿਆ; ਕੋਈ ਹੋਰ ਈ। ਲਗਦੈ ਮੈਂ ਜਿਵੇਂ ਖੁਦ ਦਾ ਈ ਆਦੀ ਨਹੀਂ ਹੋ ਸਕਦਾ, ਮੈਨੂੰ ਤਾਂ ਇਹ ਵੀ ਪਤਾ ਨਹੀਂ ਕਿ ਮੈਂ ਹਾਂ ਵੀ। ਪੈਂਗ ਲਾਉਣ ਸਾਰ ਹੀ ਸਾਰਾ ਬੋਝ ਉਤਰ ਜਾਂਦਾ.. ਮੈਂ ਖੁਦ ਨੂੰ ਪਛਾਣਨ ਲਗਦਾਂ, ਮੁੜ ਕੇ ਮੈਂ, 'ਮੈਂ' ਹੋ ਜਾਂਦਾਂ।
ਜੇਨ		ਐਵੇਂ ਸਭ ਕਲਪਨਾਵਾਂ ਦੀਆਂ ਉਡਾਰੀਆਂ। ਇਧਰ ਦੇਖ ਮੇਰੇ ਵੱਲ, ਬੇਰੰਜਰ, ਮੈਂ ਤੇਰੇ ਨਾਲੋਂ ਵੱਧ ਭਾਗੀ ਹਾਂ। ਫੇਰ ਵੀ ਹਲਕਾ ਮਹਿਸੂਸ ਕਰਦਾਂ, ਖੰਭ ਵਰਗਾ ਹਲਕਾ। (ਉਹ ਬਾਂਹਾਂ ਫੜਫੜਾਉਂਦਾ ਹੈ ਜਿਵੇਂ ਉੜਨ ਲੱਗਿਆ ਹੋਵੇ। ਉਹੀ ਬਜ਼ੁਰਗ ਤੇ ਤਰਕ-ਸ਼ਾਸਤਰੀ ਗੱਲਾਂ 'ਚ ਮਸਤ ਮੁੜ ਮੰਚ 'ਤੇ ਆਉਂਦੇ ਹਨ ਅਤੇ ਠੀਕ ਇਸੇ ਮੌਕੇ 'ਤੇ

ਉਨ੍ਹਾਂ ਕੋਲੋਂ ਦੀ ਲੰਘਦੇ ਹਨ। ਜੇਨ ਦੀ ਬਾਂਹ ਨਾਲ ਬਜ਼ੁਰਗ ਨੂੰ ਜ਼ੋਰ  
 ਦਾ ਪੱਕਾ ਲੱਗਦਾ ਹੈ ਤੇ ਉਹ ਤਰਕ-ਸ਼ਾਸਤਰੀ ਉੱਤੇ ਡਿੱਗਦਾ ਹੈ।) ਤਰਕ-ਵਿਧਾਨ... ਮਸਲਨ (ਲੜਖੜਾ ਜਾਂਦਾ) ਹੂੰ!  
**ਤਰਕ-ਸ਼ਾਸਤਰੀ:**  
 ਬਜ਼ੁਰਗ : (ਜੇਨ ਨੂੰ) ਵੇਖ ਕੇ ਭਾਈ! (ਤਰਕ-ਸ਼ਾਸਤਰੀ ਨੂੰ) ਓ ਪਲੀਜ਼... ਸੌਗੇ।  
**ਜੇਨ** : (ਬਜ਼ੁਰਗ ਨੂੰ) ਗੁਸਤਾਖੀ ਮਾਫ਼ ਮੈਂ..  
**ਤਰਕ-ਸ਼ਾਸਤਰੀ:**  
 ਬਜ਼ੁਰਗ : ਕੁਝ ਨੀ ਹੋਇਆ।  
**ਜੇਨ** : (ਜੇਨ ਨੂੰ) ਕੁਝ ਨੀ ਹੋਇਆ।  
 (ਬਜ਼ੁਰਗ ਤੇ ਤਰਕ-ਸ਼ਾਸਤਰੀ ਉਨ੍ਹਾਂ ਦੇ ਪਿੱਛੇ ਸੱਜੇ ਵਾਲੇ ਪਾਸੇ ਦੀ  
 ਇਕ ਟੇਬਲ 'ਤੇ ਥੈਠ ਜਾਂਦੇ ਹਨ।)  
**ਬੇਰੰਜਰ**  
**ਜੇਨ** : (ਜੇਨ ਨੂੰ) ਬੜੀ ਜਾਨ ਏ ਤੇਰੀਆਂ ਬਾਹਾਂ 'ਚ।  
 ਹਾਂ, ਉਹ ਤਾਂ ਹੈ। ਪਹਿਲੀ ਗੱਲ ਤਾਂ ਇਹ ਕਿ ਮੈਂ ਤਕੜਾ ਹਾਂ ਕਿਉਂਕਿ  
 ਮੈਂ ਤਕੜਾ ਹਾਂ, ਕੁਦਰਤੀ। ਦੂਜੀ ਗੱਲ ਮੈਂ ਇਸਲਈ ਤਕੜਾ ਹਾਂ  
 ਕਿਉਂਕਿ ਮੈਂ ਨੈਤਿਕ ਤੌਰ 'ਤੇ ਤਕੜਾ ਹਾਂ। ਮੈਂ ਇਸਲਈ ਵੀ ਤਕੜਾ  
 ਹਾਂ ਕਿਉਂਕਿ ਦਾਰੂ ਨੇ ਮੈਨੂੰ ਛਾਨਣੀ ਨਹੀਂ ਕੀਤਾ। ਮੈਂ ਕੋਈ ਤੇਰੀ  
 ਬੇਜ਼ਤੀ ਨਹੀਂ ਕਰਨੀ ਚਾਹੁੰਦਾ ਮੇਰੇ ਮਿੱਤਰ ਜੀਓ, ਪਰ ਮੈਨੂੰ ਲੱਗਦਾ  
 ਹੈ ਕਿ ਮੈਂ ਤੈਨੂੰ ਦੱਸ ਦਿਆਂ ਕਿ ਇਹ ਦਾਰੂ ਹੈ ਜਿਹੜੀ ਤੇਰੀ ਛਾਤੀ  
 'ਤੇ ਇੰਝ ਭਾਰ ਬਣੀ ਹੋਈ ਹੈ।  
**ਤਰਕ-ਸ਼ਾਸਤਰੀ :**  
 ਬਜ਼ੁਰਗ : ਇੱਕ ਮਿਸਾਲ ਤਾਂ ਤਰਕ-ਵਿਧਾਨ ਦੀ ਇਹ ਹੈ। ਬਿੱਲੀ ਦੇ ਚਾਰ  
 ਪੰਜੇ ਹਨ। ਕਿਸੇ ਵੀ ਨਸਲ ਦੀ ਹੋਏ ਪੰਜੇ ਚਾਰ ਹੀ ਨੇ। ਇਸਲਈ  
 ਹਰ ਨਸਲ ਦੀਆਂ ਬਿੱਲੀਆਂ ਹੁੰਦੀਆਂ ਬਿੱਲੀਆਂ ਹੀ ਹਨ।  
 (ਤਰਕ-ਸ਼ਾਸਤਰੀ ਨੂੰ) ਮੇਰੇ ਕੁੱਤੇ ਦੇ ਵੀ ਪੰਜੇ ਚਾਰ ਨੇ।  
 ਬਜ਼ੁਰਗ ਨੂੰ) ਤਾਂ ਉਹ ਬਿੱਲੀ ਹੈ।  
**ਬੇਰੰਜਰ** : (ਜੇਨ ਨੂੰ) ਮੇਰੇ 'ਚ ਤਾਂ ਜਿਉਣ ਦੀ ਤਾਕਤ ਵੀ ਮਸਾਂ ਹੀ ਹੈ। ਸ਼ਾਇਦ  
 ਮੈਂ ਚਾਹੁੰਦਾ ਹੀ ਨਹੀਂ।  
 (ਡੂੰਘੀ ਸੋਚ-ਵਿਚਾਰ ਤੋਂ ਬਾਅਦ, ਤਰਕ-ਸ਼ਾਸਤਰੀ ਨੂੰ) ਯਾਨੀ ਕਿ  
 ਤਰਕਪੂਰਨ ਤਰੀਕੇ ਨਾਲ ਗੱਲ ਕਰੀਏ ਤਾਂ ਮੇਰਾ ਕੁੱਤਾ ਲਾਜ਼ਮੀ  
 ਤੌਰ 'ਤੇ ਬਿੱਲੀ ਹੋਏਗਾ?  
 (ਬਜ਼ੁਰਗ ਨੂੰ) ਤਰਕ ਦੇ ਹਿਸਾਬ ਨਾਲ, ਹਾਂ। ਪਰ ਇਸ ਤੋਂ ਉਲਟਾ ਵੀ  
 ਸੱਚ ਹੈ।  
 ਇਕਲਾਪਣ ਮੈਨੂੰ ਖਾਣ ਨੂੰ ਆਉਂਦੈ। ਪਰ ਦੂਜੇ ਦੀ ਕੰਪਨੀ 'ਚ ਵੀ  
 ਇੰਝ ਹੀ ਹੈ, ਕੋਈ ਫਰਕ ਨਹੀਂ।  
 (ਬੇਰੰਜਰ ਨੂੰ) ਤੂੰ ਆਪਣੀ ਓ ਗੱਲ ਕੱਟ ਰਿਹੈਂ। ਕਿਹੜੀ ਗੱਲ  
 ਪਰੋਸਾਨ ਕਰਦੀ ਏ ਤੈਨੂੰ; ਇਕਲਾਪਣ ਜਾਂ ਦੂਜਿਆਂ ਦੀ ਕੰਪਨੀ ?  
 ਤੂੰ ਆਪਣੇ ਆਪ ਨੂੰ ਚਿੰਤਕ ਸਮਝਦੈਂ, ਪਰ ਤੇਰੀ ਗੱਲ 'ਚ ਤਾਂ

	ਤਰਕ ਹੀ ਕੋਈ ਨਹੀਂ।
ਬਜ਼ੁਰਗ :	(ਤਰਕ-ਸ਼ਾਸਤਰੀ ਨੂੰ) ਬਹੁਤ ਸੋਹਣੀ ਚੀਜ਼ ਹੈ ਤਰਕ।
ਤਰਕ-ਸ਼ਾਸਤਰੀ:	ਜਦ ਤਾਈਂ ਦੁਰਵਰਤੋਂ ਨਾ ਹੋਵੇ ਉਸਦੀ।
ਬੇਰੰਜਰ :	(ਜੇਨ ਨੂੰ) ਜਿੰਦਗੀ ਦਾ ਮਾਮਲਾ ਬੜਾ ਅਜੀਬ ਹੈ...
ਜੇਨ :	ਗੱਲ ਸਗੋਂ ਉਲਟੀ ਹੈ। ਉਸ ਤੋਂ ਸਹਿਜ ਤਾਂ ਕੁਝ ਹੋ ਗੀ ਨਹੀਂ ਸਕਦਾ, ਤੇ ਸਬੂਤ ਸਾਹਮਣੇ ਹੈ, ਲੋਕ ਜਿਉਈ ਭਰੇ ਜਾਂਦੇ ਆ।
ਬੇਰੰਜਰ	ਜਿਉਂਦਿਆਂ ਨਾਲੋਂ ਮਰਿਆਂ ਦੀ ਸੰਖਿਆ ਕਿਤੇ ਜ਼ਿਆਦਾ ਹੈ। ਤੇ ਉਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਉਣਾ ਤਾਂ ਵਿਰਲੀ ਓਚੀਜ਼ ਰਹਿ ਗਈ।
ਜੇਨ	ਮਰ ਗਿਆਂ ਦੀ ਕੋਈ ਹੋਂਦ ਨਹੀਂ, ਇਸਤੋਂ ਮੁੱਕਰਿਆ ਨਹੀਂ ਜਾ ਸਕਦਾ! ਹਾ... ਹਾ... ਹਾ! (ਖੁੱਲ੍ਹ ਕੇ ਹੱਸਦਾ ਹੈ) ਤੇ ਤੇਰੇ 'ਤੇ ਉਨ੍ਹਾਂ ਦਾ ਵੀ ਬੋਝ ਹੈ? ਜਿਹੜੀ ਚੀਜ਼ ਹੈ ਗੀ ਨਹੀਂ ਉਹ ਤੇਰੇ 'ਤੇ ਬੋਝ ਕਿਵੇਂ ਹੋ ਸਕਦੀ ਹੈ?
ਬੇਰੰਜਰ	ਕਦੇ ਤਾਂ ਸੋਚਦਾਂ ਕਿ ਮੈਂ ਵੀ ਹਾਂ ਜਾਂ ਨਹੀਂ।
ਜੇਨ	ਤੇਰੀ ਕੋਈ ਹੋਂਦ ਨਹੀਂ ਮੇਰੇ ਪਿਆਰੇ... ਕਿਉਂਕਿ ਤੂੰ ਸੋਚਦਾ ਨਹੀਂ। ਸੋਚਣਾ ਸ਼ੁਰੂ ਕਰ, ਤੇ ਤੂੰ ਹੋਏਂਗਾ।
ਤਰਕ-ਸ਼ਾਸਤਰੀ :	(ਬਜ਼ੁਰਗ ਨੂੰ) ਇਕ ਹੋਰ ਮਿਸਾਲ, ਤਰਕ ਦੀ...; ਸਭ ਬਿੱਲੀਆਂ ਮਰ ਜਾਂਦੀਆਂ। ਸੁਕਰਾਤ ਵੀ ਮਰ ਗਿਆ। ਮੁਤਲਬ ਇਹ ਕਿ ਸੁਕਰਾਤ ਬਿੱਲੀ ਹੈ।
ਬਜ਼ੁਰਗ	ਤੇ ਉਸਦੇ ਪੰਜੇ ਵੀ ਚਾਰ ਸੀ। ਬਿਲਕੁਲ ਠੀਕ। ਮੇਰੇ ਕੌਲ ਇੱਕ ਬਿੱਲੀ ਸੀ ਉਸਦਾ ਨਾ ਸੁਕਰਾਤ ਸੀ।
ਤਰਕ-ਸ਼ਾਸਤਰੀ :	ਹੁਣ ਸਮਝਿਆ ਗੱਲ ਨੂੰ, ਤੈਨੂੰ ਪਤਾ...
ਜੇਨ :	(ਬੇਰੰਜਰ ਨੂੰ) ਅਸਲ 'ਚ ਤਾਂ ਤੂੰ ਬੱਸ ਇੱਕ ਧੋਖੇਬਾਜ਼ ਦੇਂ, ਫਰੇਬੀ ਤੇ ਝੂਠਾ। ਕਹਿੰਦਾ ਤੂੰ ਇਹ ਹੈਂ ਕਿ ਜਿੰਦਗੀ ਦੀ ਤੈਨੂੰ ਕੋਈ ਖਿੱਚ ਨਹੀਂ। ਪਰ ਫੇਰ ਵੀ ਕੋਈ ਹੈ ਜਿਸਦੀ ਹੈ।
ਬੇਰੰਜਰ	ਕੌਣ?
ਜੇਨ	ਉਹੀ ਤੇਰੀ ਦੋਸਤ, ਨਿਕੜੀ ਜਿਹੀ..., ਜਿਹੜੀ ਹੁਣੇ ਗਈ ਏਥੋਂ। ਤੈਨੂੰ ਉਹ ਤਾਂ ਬਹੁਤ ਪਸੰਦ ਹੈ!
ਬਜ਼ੁਰਗ :	(ਤਰਕ-ਸ਼ਾਸਤਰੀ ਨੂੰ) ਯਾਨੀ ਸੁਕਰਾਤ ਬਿੱਲੀ ਸੀ, ਸੀ ਨਾ?
ਤਰਕ-ਸ਼ਾਸਤਰੀ:	ਸਾਡੇ ਤਰਕ ਨੇ ਹੁਣੇ ਇਹੋ ਮੁਲਾਸਾ ਕੀਤਾ।
ਜੇਨ :	ਤੂੰ ਚਾਹੁੰਦਾ ਨਹੀਂ ਸੀ ਕਿ ਤੇਰੀ ਏਸ ਹਾਲਤ 'ਚ ਉਹ ਤੈਨੂੰ ਦੇਖੇ। (ਜੋਰ ਦੇਣ ਲਈ ਹੱਥਾਂ ਦਾ ਇਸਤੇਮਾਲ ਕਰਦਾ ਹੈ) ਇਸਤੋਂ ਸਾਡਾ ਹੈ ਕਿ ਇਹ ਉੱਕਾ ਹੀ ਗਲਤ ਹੈ ਕਿ ਤੈਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇਹ ਤੂੰ ਕਿਵੇਂ ਉਮੀਦ ਲਾ ਸਕਦਾ ਹੈਂ ਕਿ

ਡੇੜੀ ਕਿਸੇ ਪਿਆਕੜ ਵੱਲ ਖਿੱਚੀ ਜਾਏਗੀ ?  
 ਤਰਕ-ਸ਼ਾਸਤਰੀ : ਮੁੜ ਬਿੱਲੀਆਂ ਤੋਂ ਸ਼ੁਰੂ ਕਰਦੇ ਹਾਂ।  
 ਬਜ਼ੁਰਗ : ਮੇਰਾ ਪੂਰਾ ਧਿਆਨ ਹੈ।  
 ਬੇਰੰਜਰ (ਜੇਨ ਨੂੰ) ਛੱਡ ਨਾ, ਮੈਨੂੰ ਲੱਗਦਾ ਉਸਦੀਆਂ ਨਜ਼ਰਾਂ 'ਚ ਪਹਿਲੋਂ  
 ਜੇਨ ਹੀ ਕੋਈ ਹੈ।  
 ਬੇਰੰਜਰ ਓ, ਕੌਣ ?  
 ਆਫਿਸ ਦਾ ਕੁਲੀਗਾ ਹੈ, ਡਯੂਡਾਰਡ, ਵਕੀਲ ਅੈ, ਫਰਮ 'ਚ ਚੰਗਾ  
 ਭਵਿੱਖ ਐ ਤੇ ਡੇੜੀ ਦਾ ਚਹੇਤਾ ਵੀ। ਮੈਂ ਉਸਦਾ ਮੁਕਾਬਲਾ ਕਰਨ  
 ਦੀ ਸੋਚ ਵੀ ਨਹੀਂ ਸਕਦਾ।  
 ਤਰਕ-ਸ਼ਾਸਤਰੀ : ਇੱਕ ਖਾਸ ਨਸਲ ਦੀ ਬਿੱਲੀ ਦੇ ਚਾਰ ਪੰਜੇ ਹੁੰਦੇ।  
 ਬਜ਼ੁਰਗ : ਤੁਸੀਂ ਕਿਵੇਂ ਕਹਿ ਸਕਦੇ ਹੋ ?  
 ਤਰਕ-ਸ਼ਾਸਤਰੀ : ਪਰਿਕਲਪਨਾ ਹੈ।  
 ਬੇਰੰਜਰ : (ਜੇਨ ਨੂੰ) ਬਾਸ ਦੀਆਂ ਨਜ਼ਰਾਂ 'ਚ ਚੰਗੀ ਥਾਂ ਹੈ ਉਸਦੀ। ਮੇਰਾ ਤਾਂ  
 ਕੋਈ ਭਵਿੱਖ ਹੀ ਨਹੀਂ, ਨਾ ਕੋਈ ਡਿਗਰੀ ਹੈ, ਕੋਈ ਚਾਂਸ ਹੀ ਨਹੀਂ।  
 ਤਰਕ-ਸ਼ਾਸਤਰੀ (ਨੂੰ) ਆਹ ! ਪਰਿਕਲਪਨਾ।  
 ਬੇਰੰਜਰ (ਨੂੰ) ਤੇ ਤੂੰ ਢੇਰੀ ਢਾਹ ਕੇ ਬਹਿ ਗਿਆਂ ਇੰਝ, ਹੈਂ ?  
 ਤਰਕ-ਸ਼ਾਸਤਰੀ : ਹੋਰ ਕਰ ਕੀ ਸਕਦਾਂ ਮੈਂ ?  
 ਬਜ਼ੁਰਗ ਦੂਜੀ ਨਸਲ ਦੀ ਬਿੱਲੀ ਦੇ ਵੀ ਚਾਰ ਪੰਜੇ ਹੁੰਦੇ। ਸੋ ਕਿੰਨੇ ਪੰਜੇ ਹੋਏ  
 ਜੇਨ ਦੇਹਾਂ ਨਸਲਾਂ ਦੀਆਂ ਬਿੱਲੀਆਂ ਦੇ ?  
 ਬੇਰੰਜਰ ਵੱਖ-ਵੱਖ ਜਾਂ ਮਿਲਾ ਕੇ ?  
 ਤਰਕ-ਸ਼ਾਸਤਰੀ : ਜ਼ਿੰਦਗੀ ਜੰਗ ਹੈ, ਪਿਆਰੇ। ਬਿਨਾ ਲੜਿਆਂ ਹਥਿਆਰ ਸੁੱਟ ਦੇਣਾ  
 ਬੁਜ਼ਦਿਲੀ ਹੈ।  
 ਬੇਰੰਜਰ (ਬਜ਼ੁਰਗ ਨੂੰ) ਮਿਲਾ ਕੇ ਜਾਂ ਵਖੋ-ਵੱਖ, ਸਭ ਮੌਕੇ 'ਤੇ ਨਿਰਭਰ  
 ਕਰਦੇ।  
 ਜੇਨ (ਜੇਨ ਨੂੰ) ਕਰ ਵੀ ਕੀ ਸਕਦਾਂ ਮੈਂ ? ਲੜਨ ਨੂੰ ਕੁਝ ਹੈ ਹੀ ਨਹੀਂ ਮੇਰੇ  
 ਕੋਲ।  
 ਤਰਕ-ਸ਼ਾਸਤਰੀ : ਤੇ ਫੇਰ ਕੁਝ ਲੱਭ... ਕੋਈ ਅਸਤਰ... ਕੋਈ ਸ਼ਸਤਰ, ਕੁਝ ਵੀ।  
 ਬਜ਼ੁਰਗ (ਦਿਮਾਗ 'ਤੇ ਪੂਰਾ ਜ਼ੋਰ ਪਾ ਕੇ, ਤਰਕ-ਸ਼ਾਸਤਰੀ ਨੂੰ) ਅੱਠ, ਅੱਠ  
 ਪੰਜੇ।  
 ਬੈਧਿਕ ਗਣਿਤ, ਇਹ ਵੀ ਤਰਕ ਦਾ ਅੰਗ ਹੈ, ਦੇਖਿਆ।  
 ਹਾਂ, ਕਈ ਪਹਿਲੂ ਨੇ ਇਸਦੇ, ਪੱਕੀ ਗੱਲ ਹੈ।  
 ਬੇਰੰਜਰ ਕਿਥੋਂ ਲੱਭਾਂ ਇਹ ਸ਼ਸਤਰ ?  
 ਤਰਕ ਦੀਆਂ ਕੋਈ ਸੀਮਾਵਾਂ ਨਹੀਂ।  
 ਜੇਨ ਆਪਣੇ ਅੰਦਰੋਂ। ਬੁਲੰਦ ਇਗਾਦਿਆਂ ਨਾਲ।

ਬੇਰੰਜਰ : ਕਿਹੋ ਸ਼ਸਤਰ ?  
 ਤਰਕ-ਸ਼ਾਸਤਰੀ : (ਬਜ਼ੁਰਗ ਨੂੰ) ਮੈਂ ਤੈਨੂੰ ਦਿਖਾਉਂਦਾਂ... ਕਿਵੇਂ ....  
 ਜੇਨ (ਬੇਰੰਜਰ ਨੂੰ) ਧੀਰਜ ਦਾ ਸ਼ਸਤਰ, ਸਭਿਆਚਾਰ ਦਾ, ਬੁੱਧੀ ਦਾ ਹਥਿਆਰ। (ਬੇਰੰਜਰ ਉਬਾਸੀ ਲੈਂਦਾ ਹੈ।) ਦਿਮਾਗ ਦੀ ਧਾਰ ਨੂੰ ਤਿੱਖਾ ਕਰੋ, ਪਾਣ ਚੜ੍ਹਾਓ... ਤੇਜ਼ ਧਾਰ ਬੁੱਧੀ ਦੀ। ਮਿਆਰ ਮੁਤਾਬਕ... ਸਟੈਂਡਰਡ ਬੋੜਾ ਉੱਚਾ ਚੁੱਕੋ!  
 ਤਰਕ-ਸ਼ਾਸਤਰੀ : ਜੇ ਮੈਂ ਦੋ-ਦੋ ਪੰਜੇ ਦੋਹਾਂ ਬਿੱਲੀਆਂ ਕੋਲੋਂ ਵਾਪਿਸ ਲੈ ਲਵਾਂ... ਤਾਂ ਕੱਲੀ-ਕੱਲੀ ਕੋਲ ਕਿੰਨੇ ਪੰਜੇ ਰਹਿ ਜਾਣਗੇ ?  
 ਬਜ਼ੁਰਗ ਇਹ ਕੋਈ ਐਨੀ ਸੌਖੀ ਗੱਲ ਨਹੀਂ।  
 ਬੇਰੰਜਰ : (ਜੇਨ ਨੂੰ) ਇਹ ਕੋਈ ਐਨੀ ਸੌਖੀ ਗੱਲ ਨਹੀਂ।  
 ਤਰਕ-ਸ਼ਾਸਤਰੀ : (ਬਜ਼ੁਰਗ ਨੂੰ) ਉਲਟਾ ਇਹ ਤਾਂ ਸਰਗੋਂ ਬਿਲਕੁਲ ਈ ਸਿੱਧੀ ਗੱਲ ਹੈ।  
 ਬਜ਼ੁਰਗ ਤੁਹਾਡੇ ਲਈ ਸਿੱਧੀ ਹੋ ਸਕਦੀ ਹੈ, ਪਰ ਮੇਰੇ ਲਈ ਨਹੀਂ।  
 ਬੇਰੰਜਰ : ਤੁਹਾਡੇ ਲਈ ਸਿੱਧੀ ਹੋ ਸਕਦੀ ਹੈ, ਪਰ ਮੇਰੇ ਲਈ ਨਹੀਂ।  
 ਤਰਕ-ਸ਼ਾਸਤਰੀ : (ਬਜ਼ੁਰਗ ਨੂੰ) ਕੋਸ਼ਿਸ਼ ਕਰੋ, ਦਿਮਾਗ ਦੀ ਵਰਤੋਂ। ਧਿਆਨ ਟਿਕਾਓ!  
 ਜੇਨ (ਬੇਰੰਜਰ ਨੂੰ) ਕੋਸ਼ਿਸ਼ ਕਰੋ, ਮਜ਼ਬੂਤ ਇਰਾਦੇ ਨਾਲ। ਧਿਆਨ ਟਿਕਾਓ !  
 ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਮੈਨੂੰ ਸਮਝ ਨਹੀਂ ਆਉਂਦੀ... ਕਿਵੇਂ।  
 ਬੇਰੰਜਰ : (ਜੇਨ ਨੂੰ) ਮੈਨੂੰ ਬਿਲਕੁਲ ਪਤਾ ਨਹੀਂ... ਕਿਵੇਂ।  
 ਤਰਕ-ਸ਼ਾਸਤਰੀ : (ਬਜ਼ੁਰਗ ਨੂੰ) ਕੱਲੀ-ਕੱਲੀ ਗੱਲ ਸਮਝਾਣੀ ਪੈਂਦੀ।  
 ਜੇਨ : (ਬੇਰੰਜਰ ਨੂੰ) ਕੱਲੀ-ਕੱਲੀ ਗੱਲ ਸਮਝਾਣੀ ਪੈਂਦੀ।  
 ਤਰਕ-ਸ਼ਾਸਤਰੀ : (ਬਜ਼ੁਰਗ ਨੂੰ) ਕਾਗਜ਼ ਲਓ ਤੇ ਹਿਸਾਬ ਲਾਓ। ਜੇ ਤੁਸੀਂ ਛੇ ਪੰਜੇ ਦੋ ਬਿੱਲੀਆਂ ਕੋਲੋਂ ਲੇ ਲੋਂਦੇ ਹੋ ਤਾਂ ਕੱਲੀ-ਕੱਲੀ ਬਿੱਲੀ ਕੋਲ ਕਿੰਨੇ ਪੰਜੇ ਬਚੇ ?  
 ਬਜ਼ੁਰਗ ਇੱਕ ਮਿੰਟ...ਇੱਕ ਮਿੰਟ। (ਜੇਥੇ 'ਚੋਂ ਕਾਗਜ਼ ਕੱਢ ਕੇ ਹਿਸਾਬ ਲਾਉਂਦਾ ਹੈ।)  
 ਜੇਨ ਢੰਗ ਦੇ ਕਪੜੇ ਪਾਓ, ਸਾਫ਼-ਸੁਥਰੇ ਪਰੈਸ ਕੀਤੇ, ਸ਼ੇਵਾ-ਸ਼ੇਵ ਬਣਾ ਕੇ ਰਖੋ, ਬੰਦਿਆਂ ਵਾਂਗ। ਘੱਟੋ-ਘੱਟ ਇੰਨਾ ਤਾਂ ਕਰਨਾ ਈ ਪਵੇਗਾ।  
 ਬੇਰੰਜਰ : ਧੋਬੀਆਂ ਦੇ ਰੇਟ ਹੀ ਬੜੇ ਆ  
 ਜੇਨ ਦਾਰੂ ਦਾ ਖਰਚਾ ਘਟਾ ਲਓ। ਇਸ ਤਰ੍ਹਾਂ ਜ਼ਰਾ ਬਣ-ਠਣ ਕੇ ਨਿਕਲੋ ਬਾਹਰ : ਹੈਟ ਸਜ਼ਾ ਕੇ, ਟਾਈ ਲਾ ਕੇ, ਥ੍ਰੀ ਪੀਸ ਸੂਟ ਤੇ ਬੂਟ ਪਾਲਿਸ਼ ਲਿਸ਼ਕਦੇ। (ਜਦੋਂ ਉਹ ਇਨ੍ਹਾਂ ਚੀਜ਼ਾਂ ਦਾ ਜ਼ਿਕਰ ਕਰਦਾ ਹੈ ਤਾਂ ਬੜੀ ਆਤਮ-ਸੰਤੁਸ਼ਟੀ ਨਾਲ ਆਪਣੇ ਹੈਟ, ਟਾਈ ਤੇ ਬੂਟਾਂ ਵੱਲ ਇਸ਼ਾਰਾ ਕਰਦਾ ਹੈ।)  
 ਬਜ਼ੁਰਗ (ਤਰਕ-ਸ਼ਾਸਤਰੀ ਨੂੰ) ਇੱਥੇ ਤਾਂ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ

	ਕਈ ਨਤੀਜੇ
ਤਰਕ-ਸ਼ਾਸਤਰੀ:	(ਬਜ਼ੁਰਗ ਨੂੰ) ਦੱਸੋ ਤਾਂ।
ਬੇਰੰਜਰ :	(ਜੇਨ ਨੂੰ) ਫੇਰ ਮੈਂ ਕਰਾਂ ਕੀ ? ਦੱਸੋ
ਤਰਕ-ਸ਼ਾਸਤਰੀ:	(ਬਜ਼ੁਰਗ ਨੂੰ) ਮੈਂ ਸੁਣ ਰਿਹਾਂ।
ਬੇਰੰਜਰ :	(ਜੇਨ ਨੂੰ) ਮੈਂ ਸੁਣ ਰਿਹਾਂ
ਜੇਨ	ਤੂੰ ਥੋੜਾ ਡਰੂ ਏਂ, ਪਰ ਹੁਨਰ ਤਾਂ ਹੈ ਤੇਰੇ 'ਚ।
ਬੇਰੰਜਰ	ਹੁਨਰ... ਮੇਰੇ 'ਚ ? ਮੈਂ ?
ਜੇਨ	ਵਰਤੋਂ ਕਰੋ ਇਸਦੀ। ਆਪਣੇ ਆਪਨੂੰ ਜਹਾ ਸ਼ੀਸ਼ੇ 'ਚ ਉਤਾਰੋ, ਫਰੇਮ ਕਰੋ। ਨਜ਼ਰ ਰੱਖੋ ਕਿ ਸਾਹਿਤ ਤੇ ਸੰਸਕ੍ਰਿਤੀ ਦੀ ਦੁਨੀਆਂ 'ਚ ਕੀ ਹੋ ਰਿਹਾ ਹੈ, ਕਦਮ ਮਿਲਾ ਕੇ ਚਲੋ।
ਬਜ਼ੁਰਗ	(ਤਰਕ-ਸ਼ਾਸਤਰੀ ਨੂੰ) ਇੱਕ ਸੰਭਾਵਨਾ ਤਾਂ ਹੈ ... ਕਿ ਇੱਕ ਬਿੱਲੀ ਕੋਲ ਚਾਰ ਪੰਜੇ ਹੋਣ ਤੇ ਦੂਜੀ ਕੋਲ ਦੋ।
ਬੇਰੰਜਰ :	(ਜੇਨ ਨੂੰ) ਟਾਈਮ ਈ ਕਿੱਥੇ ਬਚਦਾ... ਮੇਰੇ ਕੋਲ।
ਤਰਕ-ਸ਼ਾਸਤਰੀ :	(ਬਜ਼ੁਰਗ ਵੱਲ ਦੇਖਦੇ ਹੋਏ) ਹੁਨਰ ਤਾਂ ਹੈ, ਬਸ ਅਭਿਆਸ ਦੀ ਲੋੜ ਹੈ।
ਜੇਨ	ਜਿੰਨਾ ਵੀ ਟਾਈਮ ਮਿਲਦਾ, ਉਸਦਾ ਲਾਹਾ ਲਓ। ਐਵੇਂ ਡੋਲਦੇ ਨਾ ਰਹੋ ਹਰ ਵੇਲੇ।
ਬਜ਼ੁਰਗ	ਸਮਾਂ ਹੀ ਨਹੀਂ ਮਿਲਿਆ ਕਦੇ। ਤੁਹਾਨੂੰ ਤਾਂ ਪਤਾ... ਦਫ਼ਤਰੀ ਜੀਵਨ...!
ਤਰਕ-ਸ਼ਾਸਤਰੀ :	ਸਿੱਖਣ ਦਾ ਸਮਾਂ ਤਾਂ ਬੰਦਾ ਕੱਢ ਹੀ ਲੈਂਦਾ।
ਬੇਰੰਜਰ	(ਜੇਨ ਨੂੰ) ਹੁਣ ਤਾਂ ਲੇਟ ਹੋ ਗਿਆ ਬਹੁਤ।
ਬਜ਼ੁਰਗ	ਮੇਰੇ ਲਈ ਤਾਂ ਹੁਣ ਥੋੜਾ ਲੇਟ ਐ, ਉਮਰ...
ਜੇਨ :	(ਬੇਰੰਜਰ ਨੂੰ) ਕੋਈ ਲੇਟ-ਵੇਟ ਨਹੀਂ!
ਤਰਕ-ਸ਼ਾਸਤਰੀ:	ਲੇਟ-ਵੇਟ ਕੁਝ ਨਹੀਂ!
ਜੇਨ	(ਬੇਰੰਜਰ) ਤੂੰ ਵੀ ਅੱਠ ਘੰਟੇ ਕੰਮ ਕਰਦਾਂ, ਜਿਵੇਂ ਮੈਂ ਕਰਦਾਂ ਸਾਰੇ ਕਰਦੇ। ਪਰ ਐਤਵਾਰ ਤਾਂ ਛੁੱਟੀ ਐ ਨਾ, ਸ਼ਾਮ ਨੂੰ ਕੋਈ ਦਫ਼ਤਰ ਨਹੀਂ, ਸਾਲ 'ਚ ਤਿੰਨ ਹਫ਼ਤੇ... ਕੋਈ ਕੰਮ ਨਹੀਂ। ਏਨਾ ਤਾਂ ਬਹੁਤ ਹੁੰਦਾ, ਥੋੜਾ ਹਿਸਾਬ ਜਿਹੇ ਨਾਲ!
ਬੇਰੰਜਰ	(ਬਜ਼ੁਰਗ ਨਵੇਂ ਸਿਰ ਤੋਂ ਹਿਸਾਬ ਲਾਉਣ ਲੱਗਦਾ ਹੈ।)
	(ਬੇਰੰਜਰ ਨੂੰ) ਦੇਖ, ਪੀ ਕੇ, ਅਗਲੇ ਦਿਨ ਸਿਰ ਫੜ ਕੇ ਬੈਠੋ ਰਹੋ, ਇਹਦੇ ਨਾਲੋਂ ਚੰਗਾ ਨਹੀਂ ਕਿ ਥੋੜਾ ਚੁਸਤ-ਦਰੁਸਤ ਰਹੋ, ਫਰੈਸ਼, ਕੰਮ ਵੇਲੇ ਵੀ ? ਤੇ, ਤੁਸੀਂ ਆਪਣੇ ਖਾਲੀ ਸਮੇਂ ਦੀ ਬੜੀ ਉਸਾਰ੍ਹ ਵਰਤੋਂ ਕਰ ਸਕਦੇ ਹੋ।
	ਕਿਵੇਂ, ਤੁਹਾਡੇ 'ਸਾਬ ਨਾਲ ?

ਜੇਨ	ਮਿਉਜ਼ਮਾਂ 'ਚ ਗੋੜਾ-ਸ਼ੇੜਾ ਰੱਖੋ, ਸਾਹਿਤਕ ਰਸਾਲੇ ਪੜ੍ਹੋ, ਸੈਮੀਨਾਰਾਂ 'ਚ ਜਾਓ... ਲੈਂਕਚਰ ਸੁਣੋ। ਦਿਮਾਗ ਵਿਕਸਿਤ ਹੋਏਗਾ ਇਨ੍ਹਾਂ ਨਾਲ, ਤਾਂ ਤੁਹਾਡੇ ਸਾਰੇ ਮਸਲੇ ਆਪੇ ਹੱਲ ਹੋ ਜਾਣੇ। ਚਾਰਾਂ ਹਫ਼ਤਿਆਂ 'ਚ ਤੁਸੀਂ ਇਕ ਸੁਚੱਜੇ ਆਦਮੀ ਹੋਵੋਗੇ, ਕਲਚਰ ਨਾਲ ਭਰੋ।
ਬੇਰੰਜਰ	ਗੱਲ ਤਾਂ ਠੀਕ ਹੈ।
ਬਜ਼ੁਰਗ	(ਤਰਕ-ਸ਼ਾਸਤਰੀ ਨੂੰ) ਇੱਕ ਬਿੱਲੀ ਦੇ ਪੰਜ ਪੰਜੇ ਵੀ ਹੋ ਸਕਦੇ ਹੋਏ ਬਿੱਲੀਆ, ਤੈਨੂੰ ਖੁਦ ਆਪ ਨੂੰ ਵੀ ਇਵੇਂ ਈ ਲਗਦੈ !
ਜੇਨ	(ਬੇਰੰਜਰ ਨੂੰ) ਤੇ ਫੇਰ ਦੂਜੀ ਬਿੱਲੀ ਕੋਲ ਰਹਿ ਜਾਏਗਾ..
ਬਜ਼ੁਰਗ	ਇੱਕ ਪੰਜਾ। ਪਰ ਫੇਰ ਕੀ ਉਹ ਬਿੱਲੀਆਂ ਰਹਿ ਜਾਣਗੀਆਂ ?
ਤਰਕ-ਸ਼ਾਸਤਰੀ :	(ਬਜ਼ੁਰਗ ਨੂੰ) ਕਿਉਂ ਨਹੀਂ ?
ਜੇਨ	ਆਪਣੀ ਸਾਰੀ ਬੱਚਤ ਦਾਰੂ 'ਤੇ ਉਡਾਉਣ ਨਾਲੋਂ ਚੰਗਾ ਨਹੀਂ ਕਿ ਕਿਸੇ ਦਿਲਚਸਪ ਨਾਟਕ ਦੀ ਟਿਕਟ ਪਰੀਦੇ ? ਅਵਾਂਗਾਰਦ ਬਿਏਟਰ ਬਾਰੇ ਕੁਝ ਪਤਾ ਤੈਨੂੰ, ਬੜਾ ਰੌਲਾ ਏ ਅੱਜਕਲ ਉਹਦਾ ? ਕਦੇ ਆਈਨੇਸਕੌਂ ਦੇ ਨਾਟਕ ਦੇਖੋ ?
ਬੇਰੰਜਰ	ਮਾੜੀ ਕਿਸਮਤ !(ਜੇਨ ਨੂੰ) ਨਹੀਂ, ਨਹੀਂ ਦੇਖੋ। ਲੋਕਾਂ ਨੂੰ ਬੱਸ ਗੱਲਾਂ ਕਰਦੇ ਸੁਣਿਆ ਉਨ੍ਹਾਂ ਬਾਰੇ।
ਬਜ਼ੁਰਗ	(ਤਰਕ-ਸ਼ਾਸਤਰੀ ਨੂੰ) ਦੋਹਾਂ ਬਿੱਲੀਆਂ ਕੋਲੋਂ ਜੇ ਅੱਠਾਂ 'ਚੋਂ ਦੋ ਪੰਜੇ ਲੈ ਲਏ ਜਾਣ ਤਾਂ
ਜੇਨ	(ਬੇਰੰਜਰ ਨੂੰ) ਇੱਕ ਤਾਂ ਹਾਲੇ ਚਲ ਰਿਹੈ। ਫਾਇਦਾ ਲੈ ਲਓ।
ਬਜ਼ੁਰਗ	(ਤਰਕ-ਸ਼ਾਸਤਰੀ ਨੂੰ) ਸਾਡੇ ਕੋਲ ਛੇ ਪੰਜਿਆਂ ਵਾਲੀ ਇੱਕ ਬਿੱਲੀ ਵੀ ਹੋ ਸਕਦੀ ਹੈ।
ਬੇਰੰਜਰ	ਇਹ ਤਾਂ ਸਾਡੇ ਸਮਿਆਂ ਦੇ ਕਲਾ ਜਗਤ 'ਚ ਇੱਕ ਸ਼ਾਨਦਾਰ ਪ੍ਰਵੇਸ਼ ਹੋਏਗਾ।
ਬਜ਼ੁਰਗ	(ਤਰਕ-ਸ਼ਾਸਤਰੀ ਨੂੰ) ਸਾਡੇ ਕੋਲ ਇੱਕ ਇਹੋ ਜਿਹੀ ਬਿੱਲੀ ਵੀ ਹੋ ਸਕਦੀ ਹੈ ਜਿਸਦੇ ਕੋਈ ਪੰਜੇ ਨਹੀਂ ਹੋਣਗੇ।
ਬੇਰੰਜਰ	ਤੇਰੀ ਗੱਲ ਸਹੀ ਹੈ, ਇਕਦਮ ਸਹੀ। ਮੈਂ ਆਪਣੇ ਆਪ ਨੂੰ ਫਰੇਮ 'ਚ ਫਿੱਟ ਕਰਾਂਗਾ, ਬਿਲਕੁਲ ਉਵੇਂ ਜਿਵੇਂ ਤੂੰ ਕਿਹਾ।
ਤਰਕ-ਸ਼ਾਸਤਰੀ:	ਤਾਂ ਏਸ ਮਾਮਲੇ 'ਚ, ਇੱਕ ਬਿੱਲੀ ਕੁਝ ਵਿਸ਼ੇਸ਼ ਅਧਿਕਾਰਾਂ ਵਾਲੀ ਹੋਏਗੀ।
ਬੇਰੰਜਰ	ਮੈਂ ਕਰਾਂਗਾ, ਪੱਕਾ ਕਰਾਂਗਾ।
ਜੇਨ	ਆਪਣੇ ਆਪ ਨਾਲ ਪੱਕਾ ਕਰ, ਉਹੋ ਅਸਲ ਗੱਲ ਹੋਏਗੀ।
ਬਜ਼ੁਰਗ	ਤੇ ਦੂਸਰੀ ਦੇ ਕੋਈ ਹੱਕ-ਹੱਕ ਹੋਣਗੇ ਈ ਨਹੀਂ, ਬਿਨਾ ਪੰਜਿਆਂ ਤੋਂ।

ਬੇਰੰਜਰ	ਮੈਂ ਆਪਣੇ ਆਪ ਨਾਲ ਵਾਅਦਾ ਕਰਦਾਂ, ਮੈਂ ਆਪਣੀ ਜੁਬਾਨ ਦਾ ਲਿਹਾਜ਼ ਰੱਖਾਂਗਾ।
ਤਰਕ-ਸ਼ਾਸਤਰੀ :	ਇਹ ਤਾਂ ਬੇਇਨਸਾਫ਼ੀ ਹੋਵੇਗੀ, ਮਤਲਬ ਕਿ ਇਹ ਤਰਕ-ਸੰਗਤ ਨਹੀਂ।
ਬੇਰੰਜਰ	ਪੀਣ ਦੀ ਬਜਾਏ, ਮੈਂ ਆਪਣੇ ਦਿਮਾਗ ਵੱਲ ਧਿਆਨ ਦਿਆਂਗਾ, ਵਿਕਸਤ ਕਰਾਂਗਾ ਇਸਨੂੰ। ਚੰਗਾ ਲੱਗ ਰਿਹੈ ਮੈਨੂੰ ਹੁਣੇ ਤੋਂ ਹੀ। ਦਿਮਾਗ ਇਕਦਮ ਸਾਫ਼
ਜੇਨ	ਦੇਖਿਆ ਤੂੰ!
ਬਜ਼ੁਰਗ	(ਤਰਕ-ਸ਼ਾਸਤਰੀ ਨੂੰ) ਤਰਕ-ਸੰਗਤ ਨਹੀਂ?
ਬੇਰੰਜਰ	ਸ਼ਾਮ ਨੂੰ ਈ ਮੈਂ ਮਿਉਜ਼ੀਅਮ ਜਾਵਾਂਗਾ। ਤੇ ਦੋ ਸੀਟਾਂ ਬਿਏਟਰ ਦੀਆਂ ਵੀ ਬੁੱਕ ਕਰਾਂਗਾ, ਅੱਜ ਸ਼ਾਮ ਨੂੰ ਹੀ। ਤੂੰ ਚੱਲੋਂਗਾ ਨਾ ਮੇਰੇ ਨਾਲ?
ਤਰਕ-ਸ਼ਾਸਤਰੀ:	ਕਿਉਂਕਿ ਤਰਕ ਦਾ ਮਤਲਬ... ਇਨਸਾਫ਼।
ਜੇਨ :	(ਬੇਰੰਜਰ ਨੂੰ) ਬੱਸ ਕਾਇਮ ਰਹਿਣਾ ਪਏਗਾ ਤੈਨੂੰ। ਇਰਾਦਾ ਦ੍ਰਿੜ ਰੱਖਣਾ ਪਏਗਾ।
ਬਜ਼ੁਰਗ	ਸਮਝ ਗਿਆ। ਇਨਸਾਫ਼...
ਬੇਰੰਜਰ	ਤੇਰੇ ਨਾਲ ਵਾਅਦਾ ਕਰਦਾਂ ਤੇ ਆਪਣੇ ਨਾਲ ਵੀ। ਸ਼ਾਮ ਨੂੰ ਮਿਉਜ਼ੀਅਮ ਚੱਲੋਂਗਾ ਮੇਰੇ ਨਾਲ?
ਜੇਨ	ਅੱਜ ਸ਼ਾਮ ਤਾਂ ਮੇਰੀ ਰੈਸਟ ਐ--ਆਰਾਮ! ਅੱਜ ਦੇ ਮੇਰੇ ਪ੍ਰੋਗਰਾਮ 'ਚ ਇਹੋ ਹੈ।
ਬਜ਼ੁਰਗ	ਇਨਸਾਫ਼ ਤਰਕ ਦਾ ਇੱਕ ਹੋਰ ਪਹਿਲੂ ਹੈ।
ਬੇਰੰਜਰ	ਪਰ ਨਾਟਕ ਦੇਖਣ ਤਾਂ ਚੱਲੋਂਗਾ ਨਾ?
ਜੇਨ :	ਨਹੀਂ, ਅੱਜ ਨਹੀਂ।
ਤਰਕ-ਸ਼ਾਸਤਰੀ:	(ਬਜ਼ੁਰਗ ਨੂੰ) ਤੇਰਾ ਦਿਮਾਗ ਸਾਫ਼ ਹੋ ਰਿਹੈ!
ਜੇਨ	(ਬੇਰੰਜਰ ਨੂੰ) ਮੈਂ ਭਰੋਸਾ ਕਰਦਾਂ... ਸੱਚੇ ਦਿਲੋਂ..., ਕਿ ਤੂੰ ਆਪਣੇ ਨੇਕ ਇਗਦਿਆਂ 'ਤੇ ਕਾਇਮ ਰਹੋਂਗਾ। ਪਰ ਅੱਜ ਸ਼ਾਮੀਂ ਤਾਂ ਕੁਝ ਦੋਸਤ ਆ ਰਹੇ ਨੇ ਡਰਿੰਕ ਲਈ।
ਬੇਰੰਜਰ	ਦਾਰੂ?
ਬਜ਼ੁਰਗ	(ਤਰਕ-ਸ਼ਾਸਤਰੀ ਨੂੰ) ਹੋਰ ਕੀ ਕੁਝ ਹੈ, ਬਿੱਲੀ ਜਿਸ ਕੋਲ ਕੋਈ ਪੰਜੇ ਨਹੀਂ..
ਜੇਨ	ਮੈਂ ਜੁਬਾਨ ਦਿੱਤੀ ਹੋਈ ਐ। ਤੇ ਜੁਬਾਨ 'ਤੇ ਤਾਂ ਮੈਂ ਹਮੇਸ਼ਾ ਪੱਕਾ ਰਹਿੰਦਾਂ।
ਬਜ਼ੁਰਗ	...ਪਰ ਇੰਝ ਤਾਂ ਉਹ ਚੂਹੇ ਫੜਨ ਲਈ ਦੌੜਨ ਜੋਗੀ ਨਹੀਂ ਰਹੀ ਜਾਏਗੀ।
ਬੇਰੰਜਰ	(ਜੇਨ ਨੂੰ) ਓ! ਹੁਣ ਤੂੰ ਹੀ ਮੇਰੇ ਲਈ ਗਲਤ ਮਿਸਾਲ ਪੇਸ਼ ਕਰ

		ਰਿਹੈਂ ! ਦਾਰੂ ਦੀ ਪਾਰਟੀ ਕਰ ਰਹੇ ਹੋ ਤਸੀਂ !
ਤਰਕ-ਸ਼ਾਸਤਰੀ :	(ਬਜ਼ੁਰਗ ਨੂੰ)	ਤਰਕ ਤਾਂ ਸਿੱਖਦਾ ਜਾ ਰਿਹੈਂ ਤੂੰ ...।
	(ਗੈਂਡੇ ਦੇ ਹੌਂਕਣ ਤੇ ਉਸਦੇ ਭਾਰੀ ਭਰਕਮ ਖੁਰਾਂ ਦੀਆਂ ਟਾਪਾਂ ਦੀ	ਅਵਾਜ਼ ਫੇਰ ਨੇੜੇ ਆਉਂਦੀ ਸੁਣਾਈ ਪੈਂਦੀ ਹੈ। ਏਸ ਵਾਰ ਅਵਾਜ਼
	ਉਲਟੀ ਦਿਸ਼ਾ 'ਚੋਂ ਆ ਰਹੀ ਹੈ, ਮੰਚ ਦੇ ਪਿਛਲੇ ਪਾਸਿਓਂ ਖੱਬੇ	ਵਿੰਗਸ 'ਚੋਂ ਹੁੰਦੀ ਅੱਗੇ ਵੱਲ ਨੂੰ ਵਧ ਰਹੀ ਹੈ। )
ਜੇਨ	(ਭੜਕ ਜਾਂਦਾ ਹੈ)	ਮੈਨੂੰ ਆਦਤ ਨਹੀਂ ਇਹਦੀ, ਪਤਾ ਤੈਨੂੰ ਇਸ
ਬੇਰੰਜਰ		ਗੱਲ ਦਾ। ਤੇਰੇ ਨਾਲ ਤੁਲਨਾ ਨਹੀਂ ਹੋ ਸਕਦੀ ਇਹਦੀ, ਤੇਰੇ ਨਾਲ
ਜੇਨ		ਤਾਂ ਮੁਕਾਬਲਾ ਹੀ ਕੋਈ ਨਹੀਂ... ਉੱਕਾ ਈਂ।
ਤਰਕ-ਸ਼ਾਸਤਰੀ :	ਕਿਉਂ ਇਹ ਉਹੋ ਗੱਲ ਕਿਉਂ ਨਹੀਂ ?	
ਬੇਰੰਜਰ	(ਬਾਹਰੋਂ ਆਉਂਦੇ ਰੌਲੇ ਨਾਲੋਂ ਉੱਚੀ ਅਵਾਜ਼ 'ਚ)	ਸ਼ਗਾਬੀ ਬੋੜੇ ਹਾਂ
ਜੇਨ		ਮੈਂ, ਮੈਂ ਕਿਵੇਂ !
ਤਰਕ-ਸ਼ਾਸਤਰੀ :	(ਚੀਖਦੇ ਹੋਏ, ਬਜ਼ੁਰਗ ਨੂੰ)	ਪੰਜਾ ਹੋਵੇ ਭਾਵੇਂ ਨਾ ਹੋਵੇ, ਬਿੱਲੀ ਚੂਹੇ
ਬੇਰੰਜਰ		ਤਾਂ ਫੜੇਗੀ ਹੀ। ਇਹ ਤਾਂ ਉਸਦਾ ਸੁਭਾਅ ਹੈ।
ਜੇਨ	(ਹੋਰ ਜ਼ੋਰ ਦੀ ਚੀਖਦੇ ਹੋਏ)	(ਮੇਰਾ ਇਹ ਮਤਲਬ ਨਹੀਂ ਸੀ ਕਿ ਤੂੰ
ਬਜ਼ੁਰਗ		ਸ਼ਗਾਬੀ ਹੈਂ। ਪਰ ਏਸ ਮਾਮਲੇ 'ਚ ਮੈਂ ਹੀ ਕਿਉਂ ਫੇਰ ਸ਼ਗਾਬੀ ਹਾਂ, ਤੂੰ
ਜੇਨ		ਕਿਉਂ ਨਹੀਂ ?
ਤਰਕ-ਸ਼ਾਸਤਰੀ:	(ਚੀਖਦਾ ਹੋਇਆ)	(ਚੀਖਦਾ ਦਾ ਸੁਭਾਅ ?
ਬੇਰੰਜਰ		(ਬੇਰੰਜਰ ਨੂੰ) ਕਿਉਂਕਿ ਹਰ ਸੈਅ ਦਾ ਕੋਈ ਹਿਸਾਬ ਹੁੰਦੈ, ਢੰਗ
ਜੇਨ		ਹੁੰਦੈ। ਮੈਂ ਸਲੀਕੇ ਨਾਲ ਚੱਲਣ ਵਾਲਾ ਬੰਦਾ ਹਾਂ, ਤੇਰੇ ਵਾਂਗ ਨਹੀਂ !
ਬਜ਼ੁਰਗ	(ਕੰਨਾਂ ਦੁਆਲੇ ਹੱਥ ਕਰ ਕੇ)	(ਕੰਨਾਂ ਕੰਨਾਂ ਨੂੰ ਫਾੜਦੀ ਅਵਾਜ਼ ਚਾਰਾਂ ਦੀ ਅਵਾਜ਼ 'ਤੇ ਭਾਰੂ ਪੈ
ਜੇਨ		ਜਾਂਦੀ ਹੈ !)
ਬੇਰੰਜਰ	(ਕੰਨਾਂ ਦੁਆਲੇ ਹੱਥ ਰੱਖ ਕੇ)	(ਕੰਨਾਂ ਫੇਰ ਮੇਰੇ ਬਾਰੇ ਕੀ ਵੱਖਰਾ ਹੈ ? ਕੀ
ਜੇਨ		ਕਿਹਾ, ਕੀ ?
ਬਜ਼ੁਰਗ	(ਗਰਜਦੇ ਹੋਏ)	(ਗਰਜਦੇ ਹੋਏ) ਮੈਂ ਕਿਹਾ...
ਜੇਨ		(ਹੋਰ ਉੱਚਾ)
ਤਰਕ-ਸ਼ਾਸਤਰੀ:	(ਅਚਾਨਕ ਬਾਹਰੋਂ ਆਉਂਦੇ ਰੌਲੇ ਤੋਂ ਸੁਚੇਤ ਹੁੰਦਾ ਹੈ, ਜਿਹੜਾ ਹੁਣ	ਕਿਹਾ ਰਿਹਾ ਹੈ...)
ਜੇਨ		ਬਹੁਤ ਨੇੜੇ ਆ ਚੁੱਕਾ ਹੈ)
ਬਜ਼ੁਰਗ		ਕੀ ਹੋ ਕੀ ਰਿਹੈ ?
ਤਰਕ-ਸ਼ਾਸਤਰੀ :	(ਉੱਠ ਕੇ, ਕੁਰਸੀ ਪਰਾਂ ਕਰਕੇ ਬਾਹਰ ਦੇਖਦਾ ਹੈ)	(ਉ...! ਇਹ ਤਾਂ
ਬਜ਼ੁਰਗ		ਗੈਂਡਾ... ਏ !
ਤਰਕ-ਸ਼ਾਸਤਰੀ :	(ਕੁਰਸੀ ਛੱਡ ਕੇ ਖੜ੍ਹਾ ਹੁੰਦਾ ਹੈ)	(ਉ...ਗੈਂਡਾ !
ਬਜ਼ੁਰਗ		(ਉਸੇ ਤਰ੍ਹਾਂ) ਗੈਂਡਾ !

ਬੇਰੰਜਰ	(ਹਾਲੇ ਬੈਠਾ ਹੈ, ਪਰ ਇਸ ਵਾਰ ਪਹਿਲਾਂ ਨਾਲੋਂ ਵੱਧ ਧਿਆਨ ਦਿੰਦਾ ਹੈ।) ਗੈਂਡਾ! ਉਲਟੀ ਦਿਸ਼ਾ 'ਚੋਂ!
ਵੇਟਰ	(ਟ੍ਰੈ 'ਚ ਗਿਲਾਸ ਲੈ ਕੇ) ਕੀ ਹੈ? ਓ! ਗੈਂਡਾ! (ਟ੍ਰੈ ਡਿੱਗ ਜਾਂਦੀ ਹੈ, ਗਿਲਾਸ ਟੁੱਟ ਜਾਂਦੇ ਹਨ।)
ਕੈਫੇ-ਵਾਲਾ	ਕੀ ਰੌਲਾ ਹੈ?
ਵੇਟਰ :	ਗੈਂਡਾ!
ਤਰਕ-ਸ਼ਾਸਤਰੀ:	ਗੈਂਡਾ! ਦੌੜ ਕੇ ਦੂਜੇ ਪਾਸੇ ਵੱਲ ਜਾਂਦਾ ਹੈ।
ਦੁਕਾਨਦਾਰ	(ਦੁਕਾਨ 'ਚੋਂ ਬਾਹਰ ਆਉਂਦਾ) ਓ! ਗੈਂਡਾ!
ਜੇਨ	ਓ ਹਾਂ, ਗੈਂਡਾ!
ਮਾਲਕਣ	(ਉੱਪਰੋਂ ਖਿੜਕੀ 'ਚੀਂ ਸਿਰ ਕੱਢ ਕੇ) ਹ ਅ ਓ ਗੈਂਡਾ!
ਕੈਫੇ-ਵਾਲਾ	ਇਹ ਗਿਲਾਸ ਭੁੰਣ ਦਾ ਕੀ ਮਤਲਬ ਹੋਇਆ।
ਜੇਨ	ਉਹ ਤੇ ਇਧਰ ਨੂੰ ਆ ਰਿਹੈ... ਸੱਧਾ, ਦੁਕਾਨਾਂ ਦੀਆਂ ਖਿੜਕੀਆਂ ਭੁੰਨਦਾ...
ਡੇਜ਼ੀ	(ਖੱਬੇ ਪਾਸਿਓਂ ਆਉਂਦੀ ਹੈ) ਹ.. ਅ... ਓ... ਗੈਂਡਾ!
ਬੇਰੰਜਰ	(ਡੇਜ਼ੀ ਨੂੰ ਦੇਖ ਕੇ) ਓ ਡੇਜ਼ੀ!
ਵੇਟਰ	(ਪਹਿਲਾਂ ਵਾਂਗ ਹੀ ਲੋਕਾਂ ਦੇ ਭੁੰਣ ਤੇ ਚੀਖਾਂ ਕੂਕਾਂ ਦੀਆਂ ਅਵਾਜ਼ਾਂ ਆਉਂਦੀਆਂ ਹਨ।)
ਕੈਫੇ-ਵਾਲਾ	ਸਭ ਦਾ ਭਲਾ ਕਰੀਂ ਸਾਈਂ!
ਸਾਰੇ	ਇਹਦਾ ਮੁੱਲ ਤਾਰਨਾ ਪਏਗਾ... ਤੈਨੂੰ!
ਸਾਰੇ	(ਬੇਰੰਜਰ ਖੁਦ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਜੋ ਡੇਜ਼ੀ ਦੀ ਨਜ਼ਰ ਨਾ ਪਏ। ਬਜ਼ੁਰਗ, ਤਰਕ-ਸ਼ਾਸਤਰੀ, ਦੁਕਾਨ ਵਾਲਾ ਤੇ ਉਸਦੀ ਘਰਵਾਲੀ ਸੈਂਟਰ ਸਟੇਜ 'ਤੇ ਝੁੰਡ ਬਣਾ ਕੇ ਇਕੱਠੇ ਹੁੰਦੇ ਹਨ।)
ਘਰੇਲੂ-ਅੱਰਤ :	ਸਭ ਦਾ ਭਲਾ ਕਰੀਂ!
ਵੇਟਰ	(ਬਿੱਲੀ ਦੇ ਮਿਆਂਕਣ ਦੀ ਦਰਦਨਾਕ ਅਵਾਜ਼, ਤੇ ਉਸਦੇ ਨਾਲ ਹੀ ਇਕ ਅੱਰਤ ਦੀ ਹੋਰ ਵੀ ਦਰਦਨਾਕ ਚੀਖ।)
	(ਇਹ ਸਾਰਾ ਕੁਝ ਲਗਭਗ ਨਾਲੋਂ-ਨਾਲ ਹੀ ਚਲਦਾ ਹੈ। ਗੈਂਡੇ ਦੇ ਖੁਰਾਂ ਦੀਆਂ ਅਵਾਜ਼ਾਂ ਦੂਰ ਹੁੰਦੀਆਂ ਜਾਂਦੀਆਂ ਹਨ। ਘਰੇਲੂ ਅੱਰਤ ਮੰਚ 'ਤੇ ਆਉਂਦੀ ਹੈ, ਇਸ ਵਾਰ ਉਸਦੇ ਹੱਥਾਂ 'ਚ ਟੋਕਗੀ ਦੀ ਜਗਾ ਬਿੱਲੀ ਦੀ ਖੂਨ ਨਾਲ ਲਿਬੜੀ ਲਾਸ਼ ਹੈ।)
	(ਭੁਸਕਦੀ ਹੋਈ) ਮੇਰੀ ਮਿਆਉਂ ਮਿੱਧ ਦਿੱਤੀ, ਮੇਰੀ ਮਿਆਉਂ ਮਿੱਧ ਦਿੱਤੀ ਉਸਨੇ!
	ਉਹਦੀ ਮਿਆਉਂ ਮਿੱਧ ਦਿੱਤੀ ਉਹਨੇ!

	(ਖਿੜਕੀ 'ਚੋਂ ਦੁਕਾਨਦਾਰ ਤੇ ਉਸਦੀ ਘਰਵਾਲੀ, ਬਜ਼ੁਰਗ, ਡੇਜ਼ੀ, ਤਰਕ-ਸ਼ਾਸਤਰੀ ਤੇ ਕੁਝ ਹੋਰ ਲੋਕ ਉਸ ਘਰੇਲੂ ਅੰਰਤ ਦੇ ਗਿਰਦ ਇਕੱਠੇ ਹੁੰਦੇ ਹਨ। ਸਾਰੇ ਇਹੋ ਚਰਚਾ ਕਰ ਰਹੇ ਹਨ।)
ਸਾਰੇ	ਕਿੱਡਾ ਨੁੰਹ ਐ, ਤ੍ਰਾਸਦੀ! ਵਿਚਾਰੀ ਬਿਲੂੰਗੜੀ ਜਿਹੀ!
ਬਜ਼ੁਰਗ	ਹਾਂ... ਵਿਚਾਰੀ ਬਿਲੂੰਗੜੀ ਜਿਹੀ!
ਡੇਜ਼ੀ ਤੇ ਵੇਟਰ :	ਹ... ਹਾਂ, ਵਿਚਾਰੀ ਬਿਲੂੰਗੜੀ ਜਿਹੀ!
ਮਾਲਕਣ,	
(ਖਿੜਕੀ 'ਚੋਂ),	
ਬਜ਼ੁਰਗ ਤੇ	
ਤਰਕ-ਸ਼ਾਸਤਰੀ :	ਹਾਂ, ਵਿਚਾਰੀ ਬਿਲੂੰਗੜੀ ਜਿਹੀ!
ਕੈਫੇ-ਵਾਲਾ	(ਵੇਟਰ ਨੂੰ ਟੁੱਟੇ ਗਿਲਾਸਾਂ ਤੇ ਉਲਟੀਆਂ ਕੁਰਸੀਆਂ ਵੱਲ ਇਸ਼ਾਰਾ ਕਰਕੇ) ਖੜਾ ਮੂੰਹ ਕੀ ਦੇਖਦਾਂ! ਕਚਰਾ ਸਾਫ਼ ਕਰ ਸਾਰਾ। (ਜੇਨ ਤੇ ਬੇਰੰਜਰ ਵੀ ਦੌੜ ਕੇ ਉਸ ਘਰੇਲੂ-ਅੰਰਤ ਕੋਲ ਪਹੁੰਚਦੇ ਹਨ। ਉਹ ਆਪਣੀ ਮਰੀ ਹੋਈ ਬਿੱਲੀ ਨੂੰ ਬਾਹਾਂ 'ਚ ਲਈ ਰੋਈ ਜਾ ਰਹੀ ਹੈ।)
ਵੇਟਰ	(ਕੁਰਸੀਆਂ ਸਿੱਧੀਆਂ ਕਰਦਾ ਹੈ, ਟੁੱਟਿਆ ਕੱਚ ਸਾਫ਼ ਕਰਦੇ ਹੋਏ ਵਾਰ ਵਾਰ ਉਸ ਅੰਰਤ ਵੱਲ ਝਾਤੀ ਮਾਰਦਾ ਹੈ) ਵਿਚਾਰੀ ਬਿਲੂੰਗੜੀ ਜਿਹੀ
ਕੈਫੇ-ਵਾਲਾ	(ਵੇਟਰ ਨੂੰ ਕਚਰਾ ਦਿਖਾਉਂਦੇ ਹੋਏ) ਓਧਰ ਦੇਖ... ਓਧਰ ਥੱਲੇ... ਪੈਰਾਂ 'ਚ! (ਦੁਕਾਨ ਵਾਲੇ ਨੂੰ) ਤੁਹਾਨੂੰ ਕੀ ਲਗਦੈ... ਕੀ ਮਾਮਲਾ ਕੀ ਹੈ?
ਬਜ਼ੁਰਗ	ਇਸ ਤਰ੍ਹਾਂ ਰੋਣਾ ਬੰਦ ਕਰ, ... ਹੌਲ ਪੈਂਦਾ!
ਬੇਰੰਜਰ	ਓ ਮਿਸਟਰ ਬੇਰੰਜਰ, ਤੁਸੀਂ ਇੱਥੇ ਈ ਸੀ? ਤੁਸੀਂ ਦੇਖਿਆ?
ਡੇਜ਼ੀ	ਗੁੱਡ ਮਾਰਨਿੰਗ ਮਿਸ ਡੇਜ਼ੀ, ਮਾਫ਼ ਕਰਨਾ ਬਸ ਸ਼ੇਵ ਕਰਨ ਦਾ ਟਾਈਮ ਈ ਨੀ ਮਿਲਿਆ.
ਬੇਰੰਜਰ	(ਖਿਲਾਰਾ ਸਾਫ਼ ਕਰਾਉਂਦੇ ਹੋਏ ਵਿੱਚ-ਵਿੱਚ ਉਸ ਅੰਰਤ ਵੱਲ ਦੇਖ ਕੇ) ਵਿਚਾਰੀ ਬਿਲੂੰਗੜੀ ਜਿਹੀ!
ਕੈਫੇ-ਵਾਲਾ	(ਕਚਰਾ ਸਾਫ਼ ਕਰ ਰਿਹਾ ਹੈ, ਉਸਦੀ ਪਿੱਠ ਉਸ ਅੰਰਤ ਵੱਲ ਹੈ) ਵਿਚਾਰੀ ਬਿਲੂੰਗੜੀ ਜਿਹੀ!
ਵੇਟਰ	(ਇਹ ਤਮਾਮ ਟਿੱਪਣੀਆਂ ਬੜੀ ਤੇਜ਼ੀ ਨਾਲ ਆਉਣੀਆਂ ਚਾਹੀਦੀਆਂ ਹਨ, ਇਕਦਮ ਉੱਪਰ-ਥੱਲੇ।)
ਮਾਲਕਣ	ਇਹ ਤਾਂ ਹੱਦ ਹੁੰਦੀ ਜਾ ਰਹੀ!
ਜੇਨ	ਇਹ ਤਾਂ ਹੱਦ ਹੁੰਦੀ ਜਾ ਰਹੀ!
ਘਰੇਲੂ-ਅੰਰਤ :	(ਮਰੀ ਹੋਈ ਬਿੱਲੀ ਨੂੰ ਬਾਹਾਂ 'ਚ ਝੁਲਾਉਂਦੀ ਹੈ) ਮੇਰੀ ਨਿਕੜੀ ਜਈ

		ਮਿਆਉਂ... ਪਿਆਰੀ ਬਿਲੁੰਗੜੀ!
ਬਜ਼ੁਰਗ		ਕੀ ਕਰ ਸਕਦੇ ਹੋ... ਹੁਣ... ਤੁਸੀਂ; ਬਿੱਲੀਆਂ ਤਾਂ ਬਸ ਨਾਸ਼ਵਾਨ ਨੇ।
ਤਰਕ-ਸ਼ਾਸਤਰੀ :	(ਘਰੇਲੂ-ਅੌਰਤ ਨੂੰ) ਮੈਡਮ, ਕੀ ਲਗਦੇ ਤੁਹਾਨੂੰ.. ਕੀ ਹੋਣੈ ਚਾਹੀਦੈ?	
ਸਭ ਬਿੱਲੀਆਂ ਨਾਸ਼ਵਾਨ ਨੇ! ਸਾਨੂੰ ਮੰਨਣਾ ਹੀ ਚਾਹੀਦਾ।		
ਘਰੇਲੂ-ਅੌਰਤ :	ਮੇਰੀ ਪਿਆਰੀ ਮਿਆਉਂ, ਮੇਰੀ ਨਿੱਕੀ ਜਿਹੀ ਬਿਲੁੰਗੜੀ।	
ਕੈਫੇ-ਵਾਲਾ :	(ਵੇਟਰ ਨੂੰ, ਜਿਹੜਾ ਟੁੱਟਿਆ ਕੱਚ ਲਈ ਉਸ ਅੌਰਤ ਸਿਰਹਾਣੇ ਖੜਾ ਹੈ।) ਸੁੱਟ ਦੇ ਏਨੂੰ ਹੁਣ..., ਭਸਟਬਿਨ ਓਪਰ ਐ। (ਕੁਰਸੀਆਂ ਸਿੱਧੀਆਂ ਕਰਦਾ ਹੈ) ਪੂਰੇ ਹਜ਼ਾਰ ਫੈਂਕ ਹੋ ਗਏ ਤੇਰੇ ਵੱਲ।	
ਵੇਟਰ	(ਕੈਫੇ ਵੱਲ ਨੂੰ ਜਾਂਦਾ ਹੈ) ਪੈਸੇ ਤੋਂ ਇਲਾਵਾ ਨੀ ਆਉਂਦਾ ਕੁਝ ਖੋਪੜੀ ਚ!	
ਮਾਲਕਿਨ	(ਖਿੜਕੀ 'ਚੋ') ਕਿਉਂ ਐਵੇਂ ਪਰੇਸ਼ਾਨ ਕਰਦੀ ਏਂ ਆਪਣੇ ਆਪ ਨੂੰ!	
ਬਜ਼ੁਰਗ	ਕਿਉਂ ਐਵੇਂ ਪਰੇਸ਼ਾਨ ਕਰਦੇ ਓਂ ਆਪਣੇ ਆਪ ਨੂੰ!	
ਮਾਲਕਣ	(ਖਿੜਕੀ 'ਚੋ') ਦਿਲ ਹਿਲਾ ਦਿੰਦੀਆਂ ਇਹੋ ਜਿਹੀਆਂ ਗੱਲਾਂ!	
ਘਰੇਲੂ-ਅੌਰਤ :	ਮੇਰੀ ਨਿੱਕੀ ਜਿਹੀ ਬਿਲੁੰਗੜੀ, ਮੇਰੀ ਨਿੱਕੀ ਜਿਹੀ ਬਿਲੁੰਗੜੀ!	
ਡੇਜ਼ੀ	ਹੂੰ! ਸੱਚੀ ਬੜੀ ਦਿਲ ਹਿਲਾ ਦੇਣ ਵਾਲੀ ਗੱਲ ਹੈ।	
ਬਜ਼ੁਰਗ	(ਉਸਨੂੰ ਸਹਾਰਾ ਦੇ ਕੇ ਇੱਕ ਟੇਬਲ ਵੱਲ ਨੂੰ ਲੈ ਕੇ ਜਾਂਦਾ ਹੈ, ਬਾਕੀ ਵੀ ਪਿੱਛੇ ਆਉਂਦੇ ਹਨ) ਬੈਠ ਜਾਓ ਇਥੇ, ਆਰਾਮ ਨਾਲ।	
ਜੇਨ	(ਬਜ਼ੁਰਗ ਨੂੰ) ਤੁਸੀਂ ਕੀ ਸੋਚਦੇ ਹੋ ਏਸ ਮਾਮਲੇ ਬਾਰੇ?	
ਦੁਕਾਨਦਾਰ	(ਤਰਕ-ਸ਼ਾਸਤਰੀ ਨੂੰ) ਤੁਸੀਂ ਕੀ ਸੋਚਦੇ ਹੋ ਏਸ ਮਾਮਲੇ ਬਾਰੇ?	
ਮਾਲਕਣ	(ਡੇਜ਼ੀ ਨੂੰ, ਖਿੜਕੀ 'ਚੋ' ਹੀ) ਤੁਸੀਂ ਕੀ ਸੋਚਦੇ ਹੋ ਏਸ ਮਾਮਲੇ ਬਾਰੇ?	
ਕੈਫੇ-ਵਾਲਾ	(ਉਸ ਅੌਰਤ ਨੂੰ ਟੇਬਲ 'ਤੇ ਬਿਠਾਂਦੇ ਲੋਕਾਂ ਵੱਲ ਦੇਖ ਰਿਹਾ ਹੈ, ਉਹ ਅੌਰਤ ਹਾਲੇ ਵੀ ਬਿੱਲੀ ਨੂੰ ਬਾਹਾਂ 'ਚ ਝੁਲਾ ਰਹੀ ਹੈ; ਕਚਰਾ ਸੁੱਟ ਕੇ ਆਏ ਵੇਟਰ ਨੂੰ) ਜਾ ਪਾਣੀ ਦਾ ਗਿਲਾਸ ਫੜਾ ਆ ਉਹਨੂੰ।	
ਬਜ਼ੁਰਗ	(ਘਰੇਲੂ-ਅੌਰਤ ਨੂੰ) ਬੈਠ ਜਾਓ, ਬੈਠ ਜਾਓ ਆਰਾਮ ਨਾਲ!	
ਜੇਨ	ਵਿਚਾਰੀ!	
ਮਾਲਕਣ	(ਖਿੜਕੀ 'ਚੋ' ਹੀ) ਵਿਚਾਰੀ ਬਿੱਲੀ!	
ਬੇਰੰਜਰ	(ਵੇਟਰ ਨੂੰ) ਬਰਾਂਡੀ ਚੰਗੀ ਰਹੇਗੀ ਏਹਦੇ ਲਈ।	
ਕੈਫੇ-ਵਾਲਾ	(ਵੇਟਰ ਨੂੰ) ਲਿਆਓ ਬਰਾਂਡੀ! ਹੈਗੇ ਨੇ ਨਾ, ਦੇਣਗੇ ਨਾ ਬਿਲ!	
ਵੇਟਰ	(ਜਾਂਦੇ ਹੋਏ) ਇੱਕ ਬਰਾਂਡੀ, ਹੁਣੇ ਲਓ ਜੀ!	
ਘਰੇਲੂ-ਅੌਰਤ :	(ਹਿਚਕੀਆਂ ਲੈਂਦੇ ਹੋਏ) ਨਹੀਂ ਮੈਂ ਨਹੀਂ... ਮੈਂ ਨਹੀਂ... ਨਹੀਂ ਚਾਹੀਦੀ!	
ਦੁਕਾਨਦਾਰ	ਬੜੀ ਦੇਰ ਪਹਿਲੋਂ ਤਾਂ ਮੇਰੀ ਦੁਕਾਨ ਅੱਗਿਓਂ ਨਿਕਲ ਕੇ...	
ਜੇਨ	(ਦੁਕਾਨਦਾਰ ਨੂੰ) ਨਹੀਂ ਇਹ.. ਉਹ ਤਾਂ ਨਹੀਂ!	
ਦੁਕਾਨਦਾਰ	(ਜੇਨ ਨੂੰ) ਮੈਂ ਤਾਂ ਆਪ ਜੀ...	

ਮਾਲਕਣ	ਹਾਂ ਜੀ ਇਹੋ ਤਾਂ ਸੀ, ਬਿਲਕੁਲ ਇਹੋ।
ਜੇਨ	ਨਹੀਂ, ਇਹ ਤਾਂ ਉਹ ਵਾਲਾ ਗੈਂਡਾ ਨਹੀਂ ਸੀ। ਪਹਿਲੇ ਵਾਲੇ ਦੀਆਂ ਨਾਸਾਂ 'ਤੇ ਦੋ ਸਿੰਗ ਸੀ, ਏਸ਼ੀਆਈ ਗੈਂਡਾ ਸੀ ਉਹ; ਇਸਦੀ ਨੱਕ 'ਤੇ ਇੱਕੋ ਸੀ, ਇਹ ਅਫਰੀਕਨ ਨਸਲ ਦਾ ਸੀ!
	(ਵੇਟਰ ਬਰਾਂਡੀ ਦਾ ਗਿਲਾਸ ਲੈ ਕੇ ਆਉਂਦਾ ਹੈ ਤੇ ਘਰੇਲੂ-ਐਰਤ ਦੇ ਮੂਹਰੇ ਕਰਦਾ ਹੈ।)
ਬਜ਼ੁਰਗ	ਲੈ ਲਓ... ਦੌ ਘੁੱਟਾਂ... ਬਰਾਂਡੀ ਏ... ਥੋੜਾ ਆਰਾਮ ਮਿਲੇਗਾ।
ਘਰੇਲੂ-ਐਰਤ	(ਹੰਝੂ ਪੂੰਝਦੇ ਹੋਏ) ਨਹੀਂ..., ਮੈਂ ਨੀ...
ਬੇਰੰਜਰ	(ਅਚਾਨਕ ਭੜਕ ਕੇ ਜੇਨ ਨੂੰ) ਕੀ ਬਕਵਾਸ ਕਰ ਰਹੇ ਓ ਤੁਸੀਂ ਕਿਵੇਂ ਤੁਸੀਂ ਸਿੰਗਾਂ ਦੀ ਗੱਲ ਕਰ ਸਕਦੇ ਹੋ? ਅੰਨੀ ਤੇਜ਼ੀ ਨਾਲ ਲੰਘਿਆ ਉਹ.. ਗੋਲੀ ਵਾਂਗ, ਨਜ਼ਰ ਵੀ ਨੀ ਆਇਆ ਪੂਰੀ ਤਰ੍ਹਾਂ... ਐਵੇਂ ਝਲਕ ਜਿਹੀ।
ਭੋਜੀ	(ਘਰੇਲੂ-ਐਰਤ ਨੂੰ) ਲੈ ਲਓ..., ਚੰਗੀ ਏ ਤੁਹਾਡੇ ਲਈ!
ਬਜ਼ੁਰਗ	(ਬੇਰੰਜਰ ਨੂੰ) ਬਿਲਕੁਲ ਸਹੀ। ਹਨੇਰੀ ਵਾਂਗ ਲੰਘਿਆ ਉਹ।
ਕੈਫੇ-ਵਾਲਾ	ਚਖੋ ਤੇ ਸਹੀ... ਬਹੁਤ ਵਧੀਆ ਟੇਸਟ ਏ।
ਬੇਰੰਜਰ	(ਜੇਨ ਨੂੰ) ਸਿੰਗ ਗਿਣਨ ਦਾ ਟਾਈਮ ਕਿੱਥੇ ਸੀ
ਦੁਕਾਨਦਾਰ	(ਖਿੜਕੀ 'ਚੋਂ, ਵੇਟਰ ਨੂੰ) ਕੋਸ਼ਿਸ਼ ਕਰੋ, ਪਿਆਓ ਉਹਨੂੰ।
ਬੇਰੰਜਰ	(ਜੇਨ ਨੂੰ) ਨਾਲੇ..., ਗੁਬਾਰ ਕਿੰਨਾ ਸੀ, ਪੂੜ ਈ ਪੂੜ।
ਭੋਜੀ	(ਘਰੇਲੂ-ਐਰਤ ਨੂੰ) ਭਰੋ..., ਘੁੱਟ ਭਰੋ।
ਬਜ਼ੁਰਗ	(ਘਰੇਲੂ-ਐਰਤ ਨੂੰ) ਸ਼ਾਬਾਸ਼, ਬਹਾਦਰ ਬਣੋ ਛੋਟਾ ਜਿਹਾ ਘੁੱਟ। (ਵੇਟਰ ਗਿਲਾਸ ਉਸਦੇ ਬੁੱਲ੍ਹਾਂ ਨੂੰ ਲਾ ਦਿੰਦਾ ਹੈ ਤੇ ਪਿਆਉਣ ਲਈ ਹਲਕਾ ਜਿਹਾ ਧੱਕਾ ਕਰਦਾ ਹੈ; ਨਾ ਨਾ ਕਰਦੇ ਹੋਏ ਵੀ ਉਹ ਪੀ ਜਾਂਦੀ ਹੈ।) ਸ਼ਾਬਾਸ਼, ਇਹ ਹੋਈ ਨਾ ਗੱਲ!
ਵੇਟਰ	
ਮਾਲਕਣ	
(ਖਿੜਕੀ 'ਚੋਂ)	
ਤੇ ਭੋਜੀ	ਹਾਂ, ਇਹ ਹੋਈ ਨਾ ਗੱਲ!
ਜੇਨ	(ਬੇਰੰਜਰ ਨੂੰ) ਮੈਨੂੰ ਪੂੜ 'ਚ ਹੱਥ-ਪੈਰ ਮਾਰਨ ਦੀ ਲੋੜ ਨਹੀਂ ਪੈਂਦੀ। ਮੇਰਾ ਦਿਮਾਗ ਇਕਦਮ ਸਾਫ਼ ਹੈ, ਅੱਖ ਦੇ ਫੋਰ 'ਚ ਸਭ ਹਿਸਾਬ ਲਾ ਲੈਂਦਾ।
ਬਜ਼ੁਰਗ	ਹੁਣ ਠੀਕ ਏ ਨਾ ਪਹਿਲੋਂ ਨਾਲੋਂ?
ਬੇਰੰਜਰ	(ਜੇਨ ਨੂੰ) ਪਰ ਉਹ... ਢੁੱਡਾਂ ਮਾਰਦਾ ਜਾ ਰਿਹਾ ਸੀ... ਇਧਰ ਓਧਰ... ਧਰਤੀ ਪੁੱਟਦਾ। ਸਿਰ ਦਿਖਦਾ ਕਿੱਥੇ ਸੀ।
ਕੈਫੇ-ਵਾਲਾ	ਹੁਣ ਦੱਸੋ, ਟੇਸਟੀ ਸੀ ਕਿ ਨਹੀਂ?

ਜੇਨ : ਇਹੋ ਤਾਂ ਹੈ, ਤਾਂਹੀਓਂ ਤਾਂ ਦਿਖਦਾ ਸੀ, ਹੋਰ ਵੀ ਸਾਫ਼ ਸਾਫ਼ ।  
 ਘਰੇਲੂ-ਐਂਡਤ : (ਪੀਣ ਤੋਂ ਬਾਅਦ) ਮੇਰੀ ਬਿਲੂੰਗੜੀ !  
 ਬੇਰੰਜਰ : (ਖਿੜਕੀ ਚੋਂ ਹੋ) ਮੇਰੇ ਕੋਲ ਹੋਰ ਹੈਗੀ ਬਿੱਲੀ, ਤੂੰ ਰੱਖ ਲਈਂ ।  
 ਮਾਲਕਣ : (ਖਿੜਕੀ ਚੋਂ ਹੋ) ਮੇਰੇ ਕੋਲ ਹੋਰ ਹੈਗੀ ਬਿੱਲੀ, ਤੂੰ ਰੱਖ ਲਈਂ ।  
 ਜੇਨ : (ਬੇਰੰਜਰ ਨੂੰ) ਕੀ...ਮੈਂ? ਤੂੰ ਮੇਰੇ 'ਤੇ ਬਕਵਾਸ ਦਾ ਇਲਜ਼ਾਮ ਲਾ ਰਿਹੈਂ, ਇੰਨੀ ਹਿੰਮਤਿ ?  
 ਘਰੇਲੂ-ਐਂਡਤ : (ਮਾਲਕਣ ਨੂੰ) ਹੁਣ ਕਦੇ ਨੀ ਰੱਖਾਂਗੀ ਮੈਂ ਹੋਰ ! (ਰੋਂਦੀ ਹੋਈ ਫੇਰ ਮਗੀ ਬਿੱਲੀ ਨੂੰ ਝੁਲਾਉਣ ਲੱਗਦੀ ਹੈ ।)  
 ਬੇਰੰਜਰ  
ਕੈਫੇ-ਵਾਲਾ : ਬਿਲਕੁਲ, ਸਰਾਸਰ ਉਲ-ਜਲੂਲ... ਭਾਲੀ ਝੱਗ !  
 (ਘਰੇਲੂ-ਐਂਡਤ ਨੂੰ) ਹੋਣੀ ਨੂੰ ਤੇ ਭਾਈ ਮੰਨਣਾ ਏ ਪੈਂਦਾ...ਜੋ ਹੋ ਗਿਆ !  
 ਜੇਨ : ਮੈਂ ਕਦੇ ਜਿੰਦਗੀ 'ਚ ਕੋਈ ਉਲ-ਜਲੂਲ ਗੱਲ ਨਹੀਂ ਕੀਤੀ !  
 ਬਜ਼ੁਰਗ  
ਬੇਰੰਜਰ : ਕੋਸ਼ਿਸ਼ ਕਰੋ ! ਸਮਝਾਓ ਰਤਾ ਮਨ ਨੂੰ, ਇਹੋ ਹੋਣਾ ਸੀ !  
 ਤੂੰ ਕੁਝ ਨਹੀਂ, ਬਸ ਨਿਰਾ ਪਾਖੰਡੀ ਏਂ.. (ਅਵਾਜ਼ ਉੱਚੀ ਹੁੰਦੀ ਜਾਂਦੀ ਹੈ) ਕੋਰਾ ਕਾਗਜ਼ੀ ਪੰਡਾ... ਜਿਹੜਾ ਹਰ ਵੇਲੇ ਅਡੰਬਰ ਕਰਦਾ ।  
 ਕੈਫੇ-ਵਾਲਾ  
ਬੇਰੰਜਰ : (ਬੋਲੀ ਜਾਂਦਾ ਹੈ) ... ਇਸ ਤੋਂ ਵੀ ਵੱਧ, ਇੱਕ ਢੋਂਗੀ ਪੋਂਗਾ ਪੰਡਤ ਜਿਸਨੂੰ ਕੁਝ ਪਤਾ ਨਹੀਂ ਕਿ ਉਹ ਕੀ ਕਹਿ ਰਿਹੈਂ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਏਸ਼ਿਆਈ ਗੈਂਡਾ ਹੈ ਜਿਸਦੀ ਨੱਕ 'ਤੇ ਇੱਕ ਸਿੰਗ ਹੁੰਦਾ, ਤੇ ਦੋ ਸਿੰਗਾਂ ਵਾਲਾ ਅਫ਼ਗੀਕਨ ।  
 (ਬਾਕੀ ਸਾਰੇ ਲੋਕ ਵੀ ਉਸ ਐਂਡਤ ਨੂੰ ਛੱਡ ਕੇ ਜੇਨ ਤੇ ਬੇਰੰਜਰ ਦੁਆਲੇ ਇਕੱਠੇ ਹੁੰਦੇ ਹਨ ਜੋ ਚੀਖ-ਚੀਖ ਕੇ ਬੋਲ ਰਹੇ ਹਨ ।)  
 ਜੇਨ : ਸਰਾਸਰ ਗਲਤ ! ਸਗੋਂ ਇਸਤੋਂ ਉਲਟਾ ਹੈ !  
 ਘਰੇਲੂ-ਐਂਡਤ : ਕਿੰਨੀ ਪਿਆਗੀ ਸੀ ਉਹ !  
 ਬੇਰੰਜਰ : ਸ਼ਰਤ ਲਾਉਣੀ ?  
 ਵੇਟਰ : ਗੱਲ ਸ਼ਰਤ ਤਾਈਂ ਪਹੁੰਚ ਗਈ !  
 ਡੇਜ਼ੀ : (ਬੇਰੰਜਰ ਨੂੰ) ਮਿਸਟਰ ਬੇਰੰਜਰ... ਕਿਉਂ ਪਰੋਸ਼ਾਨ ਹੋ ਰਹੇ ਹੋ ।  
 ਜੇਨ : ਸ਼ਰਤ...ਤੇਰੇ ਨਾਲ ! ਤੇਰੇ ਤਾਂ ਆਪਣੇ ਈਂਦੀ ਦੋ ਦੋ ਸਿੰਗ ਨੇ... ਗੈਂਡੇ !  
 ਏਸ਼ਿਆਈ... ਮੰਗੋਲ.. ਗੈਂਡਾ !  
 ਓ ਤੇਰੇ ਦੀ...  
 (ਖਿੜਕੀ ਚੋਂ ਆਪਣੇ ਪਤੀ ਨੂੰ) ਉਹ ਤਾਂ ਹੱਥੋਪਾਈ ਹੋਣ ਲੱਗੇ !  
 (ਆਪਣੀ ਪਤਨੀ ਨੂੰ) ਬਕਵਾਸ ਬੰਦ ਕਰ ! ਸਿਰਫ਼ ਸ਼ਰਤ ਲਾ ਰਹੇ ਨੇ ।  
 (ਦੋਹਾਂ ਨੂੰ ਰੋਕਦੇ ਹੋਏ) ਦੇਖੋ... ਅਸੀਂ ਇੱਥੇ ਕੋਈ ਤਮਾਸਾ ਨਹੀਂ ਚਾਹੁੰਦੇ ।

ਬਜ਼ੁਰਗ	ਗੱਲ ਇੰਨੀ ਹੈ ਕਿ ਕਿਹੜੇ ਗੈਂਡੇ ਦੀ ਨੱਕ 'ਤੇ ਇੱਕ ਸਿੰਗ ਹੁੰਦਾ ! (ਦੁਕਾਨਦਾਰ ਨੂੰ) ਵਪਾਰੀ ਆਦਮੀ ਓ ਤੁਸੀਂ, ਤੁਹਾਨੂੰ ਤਾਂ ਪਤਾ ਹੋਏਗਾ।
ਮਾਲਕਣ	(ਘਰਵਾਲੇ ਨੂੰ) ਹਾਂ, ਤੈਨੂੰ ਤਾਂ ਪਤਾ ਹੋਏਗਾ !
ਬੇਰੰਜਰ	(ਜੇਨ ਨੂੰ) ਮੇਰੇ ਕੋਈ ਸਿੰਗ ਨਾ ਹੈ ਤੇ ਨਾ ਹੀ ਕਦੇ ਹੋਏਗਾ...ਕਦੇ ਵੀ।
ਦੁਕਾਨਦਾਰ	(ਬਜ਼ੁਰਗ ਨੂੰ) ਵਪਾਰੀ ਦਾ ਮਤਲਬ ਇਹ ਬੜੇ ਐ ਕਿ ਉਹਨੂੰ ਸਭ ਪਤਾ ਹੋਵੇ।
ਜੇਨ	(ਬੇਰੰਜਰ) ਓ ਤੇ ਦਿਖਦਾ ਪਿਆ... ਸਾਹਮਣੇ !
ਬੇਰੰਜਰ	ਨਾ ਈ ਮੈਂ ਏਸ਼ਿਆਈ ਆਂ। ਹੋਵਾਂ ਵੀ ਤਾਂ ਕੀ, ਏਸ਼ਿਆਈ ਵੀ ਬੰਦੇ ਨੇ... ਜਿਵੇਂ ਦੇ ਬਾਕੀ ਸਾਰੇ ਬੰਦੇ ਹੁੰਦੇ।
ਵੇਟਰ	ਹਾਂ, ਏਸ਼ਿਆਈ ਵੀ ਸਾਡੇ ਸਾਰਿਆਂ ਵਾਂਗ ਈ ਨੇ ਬੰਦੇ।
ਬਜ਼ੁਰਗ	(ਕੈਫੇ-ਵਾਲੇ ਨੂੰ) ਇਹ ਤਾਂ ਸਹੀ ਐ !
ਕੈਫੇ-ਵਾਲਾ	(ਵੇਟਰ ਨੂੰ) ਤੈਨੂੰ ਕਿਸੇ ਨੇ ਨੀ ਪੁੱਛਿਆ !
ਭੇਜੀ	(ਕੈਫੇ-ਵਾਲੇ ਨੂੰ) ਠੀਕ ਕਹਿ ਰਿਹੈ ਉਹ। ਉਹ ਵੀ ਸਾਡੇ ਵਰਗੇ ਬੰਦੇ ਈ ਨੇ।
ਘਰੇਲੂ-ਐਂਗਤ :	(ਸਾਰੀ ਗੱਲਬਾਤ ਦੌਰਾਨ ਉਹ ਘਰੇਲੂ ਅੰਗਤ ਲਗਾਤਾਰ ਡੁਸਕਦੀ ਰਹਿੰਦੀ ਹੈ।)
ਜੇਨ	ਕਿੰਨੀ ਸਾਊ ਸੀ ਉਹ, ਜਿਵੇਂ ਸਾਡੇ 'ਚੋਂ ਹੀ ਹੋਵੇ। (ਹੌਲੀ ਜਿਹੋ ਆਪਣੇ ਆਪ 'ਚ) ਪੀਲੇ-ਜ਼ਰਦ ਹੁੰਦੇ ਨੇ ਉਹ!
ਜੇਨ	(ਤਰਕ-ਸ਼ਾਸਤਰੀ, ਜੋ ਕਿ ਘਰੇਲੂ-ਐਂਗਤ ਅਤੇ ਜੇਨ-ਬੇਰੰਜਰ ਦੇ ਦੁਆਲੇ ਬਣੇ ਗਰੁੱਪ ਤੋਂ ਬੱਚਾ ਲਾਂਭੇ ਜਿਹੇ ਹਟਕੇ ਖੜਕ ਹੈ, ਬੜੇ ਧਿਆਨ ਨਾਲ ਸਾਰੇ ਭਗੜੇ ਨੂੰ ਦੇਖ ਰਿਹਾ ਹੈ, ਪਰ ਖੁਦ ਹਿੱਸਾ ਨਹੀਂ ਲੈਂਦਾ।)
ਘਰੇਲੂ-ਐਂਗਤ :	ਗੁੱਡਬਾਏ ਸਾਰਿਆਂ ਨੂੰ ! (ਬੇਰੰਜਰ ਨੂੰ) ਤੈਨੂੰ ਸ਼ਾਮਿਲ ਨਹੀਂ ਕਰ ਰਿਹਾ ਮੈਂ।
ਭੇਜੀ	ਕਿੰਨੀ ਵਫਾਦਾਰ ਸੀ... (ਸਿਸਕਦੀ ਹੈ)
ਬਜ਼ੁਰਗ	ਮਿਸਟਰ ਬੇਰੰਜਰ, ਸੁਣੋ ਜਗਾ.. ਇੱਕ ਮਿੰਟ, ਤੇ ਤੁਸੀਂ ਵੀ, ਮਿਸਟਰ ਜੇਨ।
ਕੈਫੇ-ਵਾਲਾ	ਕਿਸੇ ਵੇਲੇ ਮੇਰੇ ਕੁਝ ਮਿੱਤਰ ਸੀ.. ਜੋ ਏਸ਼ਿਆਈ ਸਨ ! ਪਰ ਸ਼ਾਇਦ ਉਹ ਅਸਲੀ ਨਹੀਂ ਹੋਣੇ।
ਵੇਟਰ	ਕੁਝ ਇੱਕ ਨੂੰ ਤਾਂ ਮੈਂ ਜਾਣਦਾਂ... ਜਿਹੜੇ ਅਸਲੀ ਨੇ।
ਘਰੇਲੂ-ਐਂਗਤ :	(ਮਾਲਕਣ ਨੂੰ) ਮੇਰਾ ਵੀ ਕਦੇ ਇੱਕ ਏਸ਼ਿਆਈ ਮਿੱਤਰ ਸੀ। (ਹਾਲੇ ਵੀ ਰੋ ਰਹੀ ਹੈ) ਨਿੱਕੀ ਜਿਹੀ ਮਾਣੋ ਸੀ, ਜਦੋਂ ਮੈਂ ਲਿਆਈ

	ਸੀ ਉਸਨੂੰ ।
ਜੇਨ	(ਆਪਣੇ 'ਚ ਗੁੰਮ ਸ਼ਾਂਤ ਖੜਾ ਹੈ) ਕਿਹਾ ਨਾ ਤੁਹਾਨੂੰ, ਪੀਲੇ ਹੁੰਦੇ ਨੇ ਉਹ, ਪੀਲੇ-ਭੂਕ!
ਬੇਰੰਜਰ	ਉਹ ਕਿਵੇਂ ਦੇ ਵੀ ਹੋਣ, ਤੂੰ ਸੂਹਾ ਲਾਲ ਏਂ! ਲਾਲ ਭੂਖਕੜ...
ਮਾਲਕਣ	
(ਖਿੜਕੀ 'ਚੋਂ)	
ਤੇ ਵੇਟਰ	ਓਹ!
ਕੈਫੇ-ਵਾਲਾ	ਮਾਮਲਾ ਵਿਗੜਦਾ ਜਾ ਰਿਹੈ!
ਘਰੇਲੂ-ਅੰਰਤ :	ਕਿੰਨੀ ਸਾਡ ਸੁਥਰੀ ਸੀ। ਹਮੇਸ਼ਾ ਟਰੇ 'ਚ ਖਾਂਦੀ।
ਜੇਨ	(ਬੇਰੰਜਰ ਨੂੰ) ਜੇ ਤੈਨੂੰ ਇੰਝ ਈ ਲਗਦੈ, ਤਾਂ ਅੱਜ ਤੋਂ ਬਾਅਦ ਮੈਂ ਕਦੇ ਤੈਨੂੰ ਮਿਲਣ ਨਹੀਂ ਲੱਗਾ। ਤੇਰੇ ਵਰਗੇ ਮੂਰਖਾਂ 'ਤੇ ਮੈਂ ਆਪਣਾ ਸਮਾਂ ਬਰਬਾਦ ਨੀ ਕਰਦਾ।
ਘਰੇਲੂ-ਅੰਰਤ :	ਹਮੇਸ਼ਾ ਆਪਣੀ ਗੱਲ ਸਮਝਾ ਦਿੰਦੀ।
	(ਜੇਨ ਗੁੱਸੇ 'ਚ ਭਰਿਆ ਤੇਜ਼ੀ ਨਾਲ ਸੱਜੇ ਪਾਸੇ ਨੂੰ ਜਾਂਦਾ ਹੈ, ਪਰ ਬਾਹਰ ਨਿਕਲਣ ਤੋਂ ਪਹਿਲਾਂ ਦੁੱਗਣੀ ਰਫਤਾਰ ਨਾਲ ਵਾਪਿਸ ਆਉਂਦਾ ਹੈ।)
ਬਜ਼ੁਰਗ	(ਦੁਕਾਨਦਾਰ ਨੂੰ) ਗੋਰੇ ਵੀ ਤਾਂ ਹੁੰਦੇ ਨੇ ਏਸ਼ੀਆਈ... ਤੇ ਨੀਲੇ ਕਾਲੇ, ਤੇ ਕੁਝ ਬਿਲਕੁਲ ਸਾਡੇ ਵਰਗੇ ਵੀ।
ਜੇਨ	ਤੂੰ... ਸ਼ਰਾਬੀ... ਪਿਆਕੜ!
ਬੇਰੰਜਰ	ਮੈਂ ਹੁਣ ਇਸ ਗੱਲ 'ਤੇ ਲੜਣ ਨਹੀਂ ਲੱਗਾ।
ਸਾਰੇ	(ਜੇਨ ਵੱਲ ਦੇਖਦੇ ਹਨ) ਓਹ!
ਘਰੇਲੂ-ਅੰਰਤ :	ਬੋਲਦੀ ਤਾਂ ਲੱਗਦਾ ਜਿਵੇਂ ਗੱਲਾਂ ਕਰਦੀ ਐ, ਅਸਲ 'ਚ ਕਰਦੀ ਓ ਸੀ।
ਡੇਜ਼ੀ	(ਬੇਰੰਜਰ ਨੂੰ) ਕੀ ਲੋੜ ਸੀ ਉਹਨੂੰ ਨਰਾਜ ਕਰਨ ਦੀ?
ਬੇਰੰਜਰ	ਮੇਰੀ ਗਲਤੀ ਨਹੀਂ ਸੀ ਇਹਦੇ 'ਚ।
ਕੈਫੇ-ਵਾਲਾ	(ਵੇਟਰ ਨੂੰ) ਜਾ ਤੇ ਵਿਚਾਰੀ ਲਈ ਕੋਈ ਛੋਟਾ ਜਿਹਾ ਤਾਬੂਤ ਦੇਖ ਕੇ ਲਿਆ।
ਬਜ਼ੁਰਗ	(ਬੇਰੰਜਰ ਨੂੰ) ਮੇਰੇ ਖਿਆਲ 'ਚ ਤੁਸੀਂ ਸਹੀ ਓਂ। ਏਸ਼ੀਆਈ ਗੈੰਡਾ ਗੀ ਹੈ ਜਿਹਦੇ ਦੋ ਸਿੰਗ ਹੁੰਦੇ... ਅਫਗੀਕਨ ਦਾ ਤਾਂ ਇੱਕੋ ਹੁੰਦਾ।
ਦੁਕਾਨਦਾਰ	ਪਰ ਉਹ ਤਾਂ ਉਲਟਾ ਕਹਿ ਰਿਹਾ ਸੀ।
ਡੇਜ਼ੀ	(ਬੇਰੰਜਰ ਨੂੰ) ਤੁਸੀਂ ਦੋਹੋਂ ਗਲਤ ਹੋ!
ਬਜ਼ੁਰਗ	ਫੇਰ ਵੀ, ਤੁਸੀਂ ਸਹੀ ਸੀ।
ਵੇਟਰ	(ਘਰੇਲੂ-ਅੰਰਤ ਨੂੰ) ਆਓ ਦਫਨ ਕਰ ਦਿੰਦੇ ਹਾਂ ਉਹਨੂੰ
ਘਰੇਲੂ-ਅੰਰਤ :	(ਫੇਰ ਛੁੱਟ ਪੈਂਦੀ ਹੈ) ਨਹੀਂ... ਕਦੇ ਨਹੀਂ!

ਦੁਕਾਨਦਾਰ	ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਕਹਾਂ..., ਮੇਰੇ ਖਿਆਲ 'ਚ ਮਿਸਟਰ ਜੇਨ ਸਹੀ ਕਹਿ ਰਹੇ ਸੀ।
ਡੇਜ਼ੀ	(ਘਰੇਲੂ-ਅੱਰਤ ਵੱਲ) ਹੁਣ... ਇਹ ਤਾਂ ਕੋਈ ਢੰਗ ਦੀ ਗੱਲ ਨਹੀਂ! (ਡੇਜ਼ੀ ਤੇ ਵੇਟਰ ਘਰੇਲੂ-ਅੱਰਤ ਨੂੰ ਲੈ ਕੇ ਜਾਂਦੇ ਹਨ, ਮਰੀ ਹੋਈ ਬਿੱਲੀ ਉਸ ਦੀਆਂ ਬਾਹਾਂ 'ਚ ਹੈ। ਉਹ ਕੈਫੇ ਵਾਲੇ ਪਾਸੇ ਜਾਂਦੇ ਹਨ।)
ਬਜ਼ੁਰਗ	(ਡੇਜ਼ੀ ਤੇ ਵੇਟਰ ਨੂੰ) ਮੈਂ ਆਵਾਂ ਨਾਲ ?
ਦੁਕਾਨਦਾਰ	ਏਸ਼ੀਆਈ ਗੈਂਡੇ ਦਾ ਇੱਕ ਸਿੰਗ ਹੁੰਦਾ ਹੈ ਤੇ ਅਫਗੀਕਨ ਦੇ ਦੋ। ਤੇ ਇਸਤੋਂ ਉਲਟਾ।
ਡੇਜ਼ੀ	(ਬਜ਼ੁਰਗ ਨੂੰ) ਨਹੀਂ, ਤੁਸੀਂ ਫਿਕਰ ਨਾ ਕਰੋ। (ਡੇਜ਼ੀ ਤੇ ਵੇਟਰ ਉਸ ਅੱਰਤ ਨੂੰ ਲੈ ਕੇ ਕੈਫੇ ਅੰਦਰ ਦਾਖਿਲ ਹੁੰਦੇ ਹਨ, ਉਹ ਹਾਲੇ ਵੀ ਰੋਈ ਜਾ ਰਹੀ ਹੈ।)
ਮਾਲਕਣ	(ਖਿੜਕੀ 'ਚੋਂ, ਦੁਕਾਨਦਾਰ ਨੂੰ) ਓ ਤੂੰ ਹਮੇਸ਼ਾ ਸਾਰਿਆਂ ਨਾਲੋਂ ਵੱਖਰੀ ਓ ਗੱਲ ਕਰਨੀ ਹੁੰਦੀ! (ਜਦੋਂ ਬਾਕੀ ਸਾਰੇ ਗੈਂਡੇ ਦੇ ਸਿੰਗਾਂ ਬਾਰੇ ਬਹਿਸ ਕਰ ਰਹੇ ਹਨ, ਬੇਰੰਜਰ ਭੁਦ ਨਾਲ ਹੀ ਗੱਲ ਕਰਦਾ ਹੈ।)
ਬੇਰੰਜਰ ਕੈਫੇ-ਵਾਲਾ	ਡੇਜ਼ੀ ਸਹੀ ਏ, ਕੀ ਲੋੜ ਸੀ ਮੈਨੂੰ ਉਸਨੂੰ ਟੋਕਣ ਦੀ। (ਮਾਲਕਣ ਨੂੰ) ਤੁਹਾਡੇ ਖਾਵੰਦ ਸਹੀ ਨੇ, ਏਸ਼ੀਆਈ ਗੈਂਡੇ ਦੇ ਦੋ ਸਿੰਗ ਹੁੰਦੇ ਤੇ ਅਫਗੀਕਨ ਦਾ ਲਾਜ਼ਮੀ.. ਇੱਕ ਹੀ ਹੋਣਾ ਚਾਹੀਦਾ, ਜਾਂ ਇਸਤੋਂ ਉਲਟਾ...
ਬੇਰੰਜਰ	ਮਾੜੀ ਜਿਹੀ ਵੀ ਟੋਕਾ-ਟਾਕੀ ਬਰਦਾਸ਼ਤ ਨਹੀਂ ਹੁੰਦੀ ਉਸਨੂੰ। ਮਾੜਾ ਜਿਹਾ ਕੋਈ ਅਸਹਿਮਤ ਹੋ ਜਾਏ ਨਾਸਾਂ 'ਚੋਂ ਧੂਆਂ ਛੱਡਣ ਲੱਗ ਪੈਂਦਾ।
ਬਜ਼ੁਰਗ ਕੈਫੇ-ਵਾਲਾ	(ਕੈਫੇ ਵਾਲੇ ਨੂੰ) ਸ਼੍ਰੀਮਾਨ ਜੀ ਤੁਸੀਂ ਭੁਲੇਖੇ 'ਚ ਹੋ। (ਬਜ਼ੁਰਗ ਨੂੰ) ਖਿਮਾ ਕਰਨਾ, ਮੈਨੂੰ ਪੱਕਾ ਪਤਾ ਹੈ।
ਬੇਰੰਜਰ	(ਆਪਣੇ ਆਪ 'ਚ) ਬੱਸ ਇਹੋ ਖੋਟ ਹੈ ਉਹਦੇ 'ਚ; ਮਿੰਟ 'ਚ ਭੜਕ ਜਾਂਦਾ...
ਮਾਲਕਣ	(ਖਿੜਕੀ 'ਚੋਂ ਹੀ, ਸਾਰਿਆਂ ਨੂੰ) ਹੋ ਸਕਦੈ ਉਹ ਇੱਕੋ ਹੋਵੇ, ਦੋਵੇਂ ਵਾਰ...
ਬੇਰੰਜਰ	(ਆਪਣੇ ਆਪ 'ਚ) ਅੰਦਰੋਂ ਤਾਂ ਖਰਾ ਸੋਨਾ ਏ ਦਿਲ ਦਾ; ਕਿੰਨਾ ਕੁਝ ਕੀਤਾ ਮੇਰੇ ਲਈ।
ਕੈਫੇ-ਵਾਲਾ	(ਮਾਲਕਣ ਨੂੰ) ਜੇ ਇੱਕ ਦੋ ਦੋ ਸਿੰਗ ਨੇ ਤਾਂ ਇਹ ਤਾਂ ਪੱਕਾ ਹੀ ਹੈ ਕੇ ਦੂਜੇ ਦੇ ਇੱਕੋ ਹੋਵੇਗਾ।
ਬਜ਼ੁਰਗ	ਹੋ ਸਕਦਾ ਹੈ ਉਲਟਾ ਹੋਵੇ, ਦੂਜੇ ਦੇ ਦੋ ਹੋਣ ਤੇ ਪਹਿਲੇ ਦਾ ਇੱਕੋ।

ਬੇਰੰਜਰ	(ਆਪਣੇ ਆਪ 'ਚ) ਹਾਲਤੀ ਹੋ ਗਈ ਮੈਥੋਂ, ਮੈਨੂੰ ਬਰਦਾਸ਼ਤ ਕਰਨਾ ਚਾਹੀਦਾ ਸੀ ਬੜਾ। ਪਰ ਉਹ ਇੰਨਾ ਜਿੱਦੀ ਕਿਉਂ ਐ। ਮੈਂ ਉਸਨੂੰ ਖਿਆਉਣਾ ਨਹੀਂ ਸੀ ਚਾਹੁੰਦਾ। (ਬਾਕੀਆਂ ਵੱਲ ਨੂੰ) ਉਹ ਹਮੇਸ਼ਾ ਬਸ ਚਕਾਰੋਂਧ ਕਰਨ ਦੇ ਚੱਕਰ 'ਚ ਰਹਿੰਦਾ! ਜਦੋਂ ਦੇਖੋ ਗਿਆਨ ਦਾ ਰੋਹਬ ਝਾੜਦਾ ਰਹਿੰਦਾ। ਕਦੇ ਮੰਨੇਗਾ ਨਹੀਂ ਕਿ ਉਹ ਵੀ ਗਲਤ ਹੋ ਸਕਦਾ ਹੈ।
ਬਜ਼ੁਰਗ	(ਬੇਰੰਜਰ ਨੂੰ) ਕੋਈ ਸਬੂਤ ਹੈ ਤੁਹਾਡੇ ਕੋਲ ?
ਬੇਰੰਜਰ	ਕਾਹਦਾ ਸਬੂਤ ?
ਬਜ਼ੁਰਗ	ਉਹੀ ਜੋ ਤੁਸੀਂ ਹੁਣੇ ... ਕਿਹਾ.. ਜਿਸਤੇਂ ਸਾਰਾ ਹੌਲਾ ਪਿਆ, ਹੱਥਪਾਈ ਹੋ ਗਈ ਤੁਹਾਈ; ਤੁਹਾਡੇ ਮਿੱਤਰ ਨਾਲ।
ਦੁਕਾਨਦਾਰ	(ਬੇਰੰਜਰ ਨੂੰ) ਹਾਂ, ਕੋਈ ਸਬੂਤ ਹੈ ਤੁਹਾਡੇ ਕੋਲ ?
ਬਜ਼ੁਰਗ	ਤੁਹਾਨੂੰ ਕਿਵੇਂ ਪਤਾ ਕਿ ਦੋਹਾਂ 'ਚੋਂ ਇੱਕ ਗੈਂਡੇ ਦੇ ਇੱਕ ਸਿੰਗ ਸੀ ਤੇ ਦੂਜੇ ਦੇ ਦੋ ? ਤੇ ਕਿਸੇ ਦੇ ਇੱਕ ਸੀ ਤੇ ਕਿਸ ਦੇ ਦੋ ? ਉਹਨੂੰ ਸਾਥੋਂ ਵੱਧ ਕੁਝ ਪਤਾ ਨਹੀਂ।
ਮਾਲਕਣ	ਪਹਿਲੀ ਗੱਲ ਤਾਂ ਇਹੋ ਪੱਕਾ ਨਹੀਂ ਕਿ ਉਹ ਦੋ ਹੀ ਸਨ। ਮੈਨੂੰ ਤਾਂ ਲਗਦੈ ਇੱਕੋ ਹੀ ਸੀ।
ਬੇਰੰਜਰ	ਚਲੋ ਮੰਨ ਲੈਂਦੇ ਹਾਂ ਕਿ ਦੋ ਸੀ। ਤਾਂ ਕੀ ਇੱਕ ਸਿੰਗ ਵਾਲਾ ਹੀ ਏਸ਼ਿਆਈ ਹੈ ?
ਕੈਂਡੇ-ਵਾਲਾ	ਨਾ। ਮੇਰੇ ਖਿਆਲ 'ਚ ਅਫਗੀਕਾ ਵਾਲੇ ਦੇ ਦੋ ਸਿੰਗ ਸੀ। ਦੋ ਸਿੰਗ ਕਿਸਦੇ ਹੁੰਦੇ ?
ਬਜ਼ੁਰਗ	ਅਫਗੀਕਾ ਵਾਲੇ ਦੇ ਤਾਂ ਉੱਕਾ ਹੀ ਨਹੀਂ।
ਕੈਂਡੇ-ਵਾਲਾ	ਇੰਨਾ ਸੌਖਾ ਨਹੀਂ ਛੇਸਲਾ ਕਰਨਾ।
ਦੁਕਾਨਦਾਰ	ਪਰ ਮਸਲੇ ਦਾ ... ਹੱਲ ਤਾਂ ਹੋਣਾ ਚਾਹੀਦਾ ਹੈ ਨਾ।
ਮਾਲਕਣ	(ਦੱਖਲ ਦੇਣ ਦੇ ਮੂਡ 'ਚ) ਸੁਣੋ-ਸੁਣੋ, ਗੁਸਤਾਖੀ ਮੁਆਫ ਟੋਕ ਰਿਹਾਂ ਮੈਂ ਤੁਹਾਨੂੰ। ਪਰ ਸਵਾਲ ਇਹ ਨਹੀਂ ਹੈ। ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਕਿ ...
ਬਜ਼ੁਰਗ :	(ਹੰਡੂ ਪੂੰਝਦੇ ਹੋਏ) ਇਹ ਤਰਕ-ਸ਼ਾਸਤਰੀ ਨੇ।
ਤਰਕ-ਸ਼ਾਸਤਰੀ :	ਓਹ ! ਸੱਚ; ਤਰਕ-ਸ਼ਾਸਤਰੀ ?
ਘਰੋਲੂ-ਅੰਰਤ :	(ਤਰਕ-ਸ਼ਾਸਤਰੀ ਨੂੰ ਬੇਰੰਜਰ ਨਾਲ ਮਿਲਾਂਦੇ ਹੋਏ) ਮੇਰੇ ਮਿੱਤਰ,
ਕੈਂਡੇ-ਵਾਲਾ	ਤਰਕ-ਸ਼ਾਸਤਰੀ।
ਬਜ਼ੁਰਗ	ਬਹੁਤ ਖੁਸ਼ੀ ਹੋਈ ਮਿਲ ਕੇ।
ਬੇਰੰਜਰ :	(ਕਾਰਡ ਕੱਢਦਾ ਹੈ) ਪੇਸ਼ੇਵਰ ਤਰਕ-ਸ਼ਾਸਤਰੀ; ਇਹ ਮੇਰਾ ਕਾਰਡ।
ਤਰਕ-ਸ਼ਾਸਤਰੀ :	ਬੜੇ ਮਾਣ ਵਾਲੀ ਗੱਲ ਹੈ ਜੀ..
ਬੇਰੰਜਰ	ਸਾਡੇ ਸਾਰਿਆਂ ਲਈ ਹੀ ਮਾਣ ਵਾਲੀ ਗੱਲ ਹੈ ਇਹ ਤਾਂ..
ਦੁਕਾਨਦਾਰ	

ਕੈਂਡੇ-ਵਾਲਾ	ਤਾਂ ਸਰ, ਕੀ ਤੁਸੀਂ ਚਾਨਣਾ ਪਾਓਗੇ ਕਿ ਕੀ ਅਫ਼ਗੀਕੀ ਗੈਂਡਾ ਇੱਕ ਸਿੰਗ ਵਾਲਾ ਹੁੰਦਾ ਹੈ ਜਾਂ..
ਬਜ਼ੁਰਗ	...ਦੋ ਸਿੰਗ ਵਾਲਾ।
ਮਾਲਕਿਨ	ਜਾਂ ਦੋ ਸਿੰਗ ਏਸ਼ਿਆਈ ਗੈਂਡੇ ਦੇ ਹੁੰਦੇ।
ਦੁਕਾਨਦਾਰ :	ਜਾਂ ਫੇਰ ਉਸਦਾ ਇੱਕੋ ਸਿੰਗ ਹੁੰਦਾ ਹੈ।
ਤਰਕ-ਸ਼ਾਸਤਰੀ :	ਜੀ ਬਿਲਕੁਲ, ਇਹ ਤਾਂ ਸਵਾਲ ਹੀ ਨਹੀਂ ਹੈ। ਮੈਨੂੰ ਜਗਾ ਮੁੱਦਾ ਸਾਫ਼ ਕਰਨ ਦਿਓ।
ਦੁਕਾਨਦਾਰ :	ਪਰ ਇਹੋ ਤਾਂ ਹੈ ਜੋ ਅਸੀਂ ਪਤਾ ਕਰਨਾ ਚਾਹੁੰਦੇ ਹਾਂ।
ਤਰਕ-ਸ਼ਾਸਤਰੀ :	ਪਲੀਜ਼, ਥੋੜਾ ਮੈਨੂੰ ਵੀ ਮੌਕਾ ਦਿਓ... ਹੂੰ!
ਬਜ਼ੁਰਗ	ਹਾਂ ਜੀ, ਇਨ੍ਹਾਂ ਨੂੰ ਮੌਕਾ ਦਿਓ!
ਮਾਲਕਣ	(ਖਿੜਕੀ 'ਚੋਂ ਆਪਣੇ ਪਤੀ ਨੂੰ) ਬੋਲਣ ਤਾਂ ਦੇ ਉਨ੍ਹਾਂ ਨੂੰ।
ਕੈਂਡੇ-ਵਾਲਾ :	ਅਸੀਂ ਸੁਣ ਰਹੇ ਹਾਂ ਜੀ, ਬੋਲੋ।
ਤਰਕ-ਸ਼ਾਸਤਰੀ :	(ਬੇਰੰਜਰ ਨੂੰ) ਖਾਸ ਤੌਰ 'ਤੇ ਤੁਹਾਡੇ ਲਈ। ਬਾਕੀ ਵੀ ਸਾਰੀਆਂ ਲਈ ਜੋ ਵੀ ਨੇ।
ਦੁਕਾਨਦਾਰ :	ਮਾਡੇ ਲਈ ਵੀ
ਤਰਕ-ਸ਼ਾਸਤਰੀ :	ਦੇਖੋ, ਤੁਸੀਂ ਬਿਲਕੁਲ ਬੁਨਿਆਦੀ ਗੱਲ 'ਤੋਂ ਹੀ ਭਟਕ ਰਹੇ ਹੋ, ਜਿਥੋਂ ਝਗੜਾ ਸ਼ੁਰੂ ਹੋਇਆ। ਪਹਿਲੋਂ ਤੁਸੀਂ ਇਸ ਗੱਲ 'ਤੇ ਗੱਲ ਕਰ ਰਹੇ ਸੀ ਕਿ ਜਿਹੜਾ ਗੈਂਡਾ ਹੁਣੇ ਲੰਘ ਕੇ ਗਿਆ ਹੈ, ਕੀ ਇਹ ਉਹੀ ਸੀ ਜਿਹੜਾ ਪਹਿਲੋਂ ਲੰਘਿਆ ਸੀ, ਜਾਂ ਇਹ ਕੋਈ ਹੋਰ ਸੀ। ਮਸਲਾ ਇਸ ਗੱਲ 'ਤੇ ਫਸਿਆ ਹੈ।
ਬੇਰੰਜਰ	ਹਾਂ, ਪਰ ਕਿਵੇਂ?
ਤਰਕ-ਸ਼ਾਸਤਰੀ :	ਇਵੇਂ ਹੋ ਸਕਦਾ ਹੈ ਕਿ ਦੋਹੇਂ ਵਾਰ ਤੁਸੀਂ ਇੱਕੋ ਗੈਂਡਾ ਦੇਖਿਆ ਹੋਵੇ ਇੱਕੋ ਸਿੰਗ ਵਾਲਾ।
ਦੁਕਾਨਵਾਲਾ	(ਉਸਦੇ ਸ਼ਬਦਾਂ ਨੂੰ ਦੁਹਰਾਉਂਦਾ ਹੈ, ਜਿਵੇਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੋਵੇ) ਦੋਹੇਂ ਵਾਰ ਇੱਕੋ ਗੈਂਡਾ...
ਕੈਂਡੇ-ਵਾਲਾ :	(ਇਹ ਵੀ ਉਵੇਂ ਹੀ ਕਰ ਰਿਹਾ ਹੈ) ਇੱਕੋ ਸਿੰਗ ਵਾਲਾ...
ਤਰਕ-ਸ਼ਾਸਤਰੀ :	ਜਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਦੋਹੇਂ ਵਾਰ ਇੱਕੋ ਗੈਂਡਾ ਦੇਖਿਆ ਹੋਵੋਂ, ਦੋ ਸਿੰਗਾਂ ਵਾਲਾ।
ਬਜ਼ੁਰਗ	(ਦੁਹਰਾਉਂਦੇ ਹੋਏ) ਇੱਕੋ ਗੈਂਡਾ ਦੋ ਸਿੰਗਾਂ ਵਾਲਾ ਦੋਨੋਂ ਵਾਰ ਬਿਲਕੁਲ ਸਹੀ। ਜਾਂ ਫੇਰ ਤੁਸੀਂ ਇੱਕ ਵਾਰ ਇਕ ਸਿੰਗ ਵਾਲਾ ਗੈਂਡਾ ਦੇਖਿਆ, ਤੇ ਫੇਰ ਇਕ ਸਿੰਗ ਵਾਲਾ ਹੀ ਕੋਈ ਦੂਜਾ ਗੈਂਡਾ ਦੇਖਿਆ।
ਮਾਲਕਣ	(ਪਿੜਕੀ 'ਚੋਂ) ਹਾ ਹਾ...
ਤਰਕ-ਸ਼ਾਸਤਰੀ :	ਜਾਂ ਫੇਰ ਦੋ ਸਿੰਗਾਂ ਵਾਲੇ ਪਹਿਲੇ ਗੈਂਡੇ ਦੇ ਪਿੱਛੇ, ਦੋ ਸਿੰਗਾਂ ਵਾਲਾ, ਕੋਈ ਦੂਜਾ ਗੈਂਡਾ ਵੀ ਲੰਘਿਆ ਹੋ ਸਕਦਾ ਹੈ।

ਕੈਡੇ-ਵਾਲਾ : ਸਹੀ ਗੱਲ ਐ।  
 ਤਰਕ-ਸ਼ਾਸਤਰੀ : ਹੁਣ.. ਜੇ ਤੁਸੀਂ ਦੇਖਿਆ...  
 ਦੁਕਾਨਦਾਰ : ਜੇ ਅਸੀਂ ਦੇਖਿਆ...  
 ਬਜ਼ੁਰਗ : ਜੇ ਅਸੀਂ ਦੇਖਿਆ...  
 ਤਰਕ-ਸ਼ਾਸਤਰੀ : ਜੇ ਪਹਿਲੇ ਮੌਕੇ 'ਤੇ ਤੁਸੀਂ ਦੋ ਸਿੰਗਾਂ ਵਾਲਾ ਗੈਂਡਾ ਦੇਖਿਆ,  
 ਕੈਡੇ-ਵਾਲਾ : ਦੋ ਸਿੰਗਾਂ ਵਾਲਾ...  
 ਤਰਕ-ਸ਼ਾਸਤਰੀ : ਤੇ ਦੂਜੇ ਮੌਕੇ.. 'ਤੇ ਇੱਕ ਸਿੰਗ ਵਾਲਾ।  
 ਦੁਕਾਨਵਾਲਾ : .. ਇੱਕ ਸਿੰਗ ਵਾਲਾ!  
 ਤਰਕ-ਸ਼ਾਸਤਰੀ : ਏਸ 'ਚੋ ਵੀ ਕੋਈ ਸਿੱਟਾ ਨਹੀਂ ਨਿਕਲਣਾ।  
 ਕਿਉਂ ਨਹੀਂ?  
 ਕੈਡੇ-ਵਾਲਾ : ਮੇਰੇ ਤਾਂ ਕੁਝ ਪੱਲੇ ਨੀ ਪੈ ਰਿਹਾ!  
 ਮਾਲਕਣ  
 ਦੁਕਾਨਵਾਲਾ : ਸ਼ੀ... ਸ਼ੀ!  
 (ਮਾਲਕਣ ਮੌਢੇ ਇਟਕਦੇ ਹੋਏ ਖਿੜਕੀ ਤੋਂ ਚਲੀ ਜਾਂਦੀ ਹੈ।)  
 ਕਿਉਂਕਿ ਹੋ ਸਕਦਾ ਹੈ ਕਿ ਪਹਿਲੀ ਵਾਰ ਤੋਂ ਬਾਅਦ ਜਦ ਉਹ  
 ਦੂਜੀ ਵਾਰ ਸਾਹਮਣੇ ਆਏ ਤਾਂ ਉਸਦਾ ਇੱਕ ਸਿੰਗ ਟੁੱਟ ਚੁੱਕਾ  
 ਹੋਏ, ਹਾਲੇ ਵੀ ਦੋ ਵਾਰ ਲੰਘਣ ਵਾਲਾ ਇੱਕੋ ਗੈਂਡਾ ਹੋ ਸਕਦਾ ਹੈ।  
 ਠੀਕ ਹੈ, ਪਰ...  
 (ਬੇਰੰਜਰ ਨੂੰ ਟੋਕਦੇ ਹੋਏ) ਟੋਕੋ ਨਹੀਂ!  
 ਇਹ ਵੀ ਹੋ ਸਕਦਾ ਹੈ ਕਿ ਦੋ ਗੈਂਡੇ ਹੋਣ ਦੋ-ਦੋ ਸਿੰਗਾਂ ਵਾਲੇ ਤੇ  
 ਦੋਹਾਂ ਦਾ ਇੱਕ-ਇੱਕ ਸਿੰਗ ਟੁੱਟ ਚੁੱਕਾ ਹੋਵੇ।  
 ਹਾਂ, ਹੋ ਸਕਦੈ।  
 ਕਿਉਂ ਨਹੀਂ?  
 ਹਾਂ, ਪਰ ਦੋਹੋਂ ਵਾਰ...  
 (ਬੇਰੰਜਰ ਨੂੰ) ਟੋਕਦੇ ਕਿਉਂ ਹੋ।  
 ਜੇ ਤੁਸੀਂ ਇਹ ਸਾਂਥਿਤ ਕਰ ਸਕੋਂ ਕਿ ਪਹਿਲੀ ਵਾਰ ਤੁਸੀਂ ਇਕ ਸਿੰਗ  
 ਵਾਲਾ ਗੈਂਡਾ ਦੇਖਿਆ, ਅਫ਼ਰੀਕਨ ਜਾਂ ਏਸ਼ਿਆਈ ਕੋਈ ਵੀ ?  
 ਏਸ਼ਿਆਈ ਭਾਵੇਂ ਅਫ਼ਰੀਕਨ।  
 ਤੇ ਦੂਜੀ ਵਾਰ ਦੇਖਿਆ ਦੋ ਸਿੰਗਾਂ ਵਾਲਾ ਗੈਂਡਾ..  
 ਜਿਸਦੇ ਦੋ ਸਿੰਗ ਸੀ।  
 ਅਫ਼ਰੀਕਨ ਭਾਵੇਂ ਏਸ਼ਿਆਈ ਕੋਈ ਫਰਕ ਨਹੀਂ।  
 ਅਫ਼ਰੀਕਨ ਭਾਵੇਂ ਏਸ਼ਿਆਈ...  
 ...ਫੇਰ ਅਸੀਂ ਇਹ ਫੈਸਲਾ ਕਰ ਸਕਦੇ ਹਾਂ ਕਿ ਸਾਡਾ ਵਾਹ ਦੋ  
 ਗੈਂਡਿਆਂ ਨਾਲ ਪੈ ਰਿਹੈਂ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਦੂਜਾ

- ਸਿੰਗ ਉਸਦੀ ਨੱਕ 'ਤੇ ਐਨੀ ਜਲਦੀ ਉੱਗ ਆਏ ਕਿ ਦਿਖਣ  
ਲੱਗ ਜਾਏ ।
- ਬਜ਼ੁਰਗ :** ਹਾਂ, ਇਹ ਨਹੀਂ ਹੋ ਸਕਦਾ ।
- ਤਰਕ-ਸ਼ਾਸਤਰੀ :** (ਆਪਣੀ ਵਿਆਖਿਆ ਤੋਂ ਪ੍ਰਸੰਨ) ਇਸਦਾ ਮਤਲਬ ਹੈ ਕਿ ਇੱਕ  
ਗੈਂਡਾ ਜਾਂ ਤਾਂ ਏਸ਼ਿਆਈ ਹੈ ਜਾਂ ਅਫ਼ਰੀਕਨ ।
- ਬਜ਼ੁਰਗ :** ਏਸ਼ਿਆਈ ਜਾਂ ਅਫ਼ਰੀਕਨ
- ਤਰਕ-ਸ਼ਾਸਤਰੀ :** ...ਤੇ ਇੱਕ ਗੈਂਡਾ ਜਾਂ ਏਸ਼ਿਆਈ ਹੈ ਜਾਂ ਅਫ਼ਰੀਕਨ ।
- ਕੈਂਡੇ-ਵਾਲਾ**
- ਦੁਕਾਨਵਾਲਾ :** ਓਹ ਹਾਂ... ਪਰ..
- ਤਰਕ-ਸ਼ਾਸਤਰੀ :** ਕਿਉਂਕਿ ਵਾਜ਼ਿਬ ਤਰਕ ਮੁਤਾਬਕ ਇਹ ਨਹੀਂ ਹੋ ਸਕਦਾ ਕਿ ਇੱਕੋ  
ਜੀਵ ਦੇ ਥਾਵਾਂ 'ਤੇ ਪੈਦਾ ਹੋਇਆ ਹੋਵੇ, ਇੱਕੋ ਸਮੇਂ ।
- ਬਜ਼ੁਰਗ :** ਜਾਂ ਅੱਗੇ ਪਿੱਛੇ ਵੀ ।
- ਤਰਕ-ਸ਼ਾਸਤਰੀ :** ਇਸ ਨੂੰ ਸਾਬਤ ਕਰਨਾ ਪੈਣਾ ।
- ਬੇਰੰਜਰ**
- ਤਰਕ-ਸ਼ਾਸਤਰੀ :** (ਤਰਕ-ਸ਼ਾਸਤਰੀ ਨੂੰ, ਇੱਕ ਵਿਦਵਤਾ ਭਰੀ ਮੁਸਕਾਨ ਨਾਲ) ਬਿਲਕੁਲ,  
ਜਨਾਬ..., ਪਰ ਹੁਣ ਮਾਮਲਾ ਸਹੀ-ਸਹੀ ਸਥਾਪਿਤ ਕੀਤਾ ਗਿਆ  
ਹੈ ।
- ਬਜ਼ੁਰਗ :** ਇੱਕਦਮ ਤਰਕ ਭਰਪੂਰ । ਨਿੱਗਰ ਤਰਕ ।
- ਤਰਕ-ਸ਼ਾਸਤਰੀ:** (ਹੈਟ ਉੱਪਰ ਚੁੱਕ ਕੇ) ਗੁੱਡ-ਬਾਏ ਜੈਂਟਲਮੈਨ ।  
(ਉਹ ਖੱਬੇ ਪਾਸੇ ਦੀ ਬਾਹਰ ਨੂੰ ਜਾਂਦਾ ਹੈ। ਬਜ਼ੁਰਗ ਵੀ ਉਸਦੇ ਮਗਰ  
ਮਗਰ ਜਾਂਦਾ ਹੈ ।)
- ਬਜ਼ੁਰਗ**
- ਦੁਕਾਨਦਾਰ :** ਗੁੱਡ-ਬਾਏ, ਬਾਏ... ਬਾਏ (ਹੈਟ ਸਿਰ ਤੋਂ ਚੁੱਕ ਕੇ ਸਭ ਨੂੰ ਸਲਾਮ  
ਕਰਦਾ ਹੋਇਆ ਜਾਂਦਾ ਹੈ ।)
- ਠੀਕ ਹੈ,** ਇਹ ਤਰਕਪੂਰਨ ਹੋ ਸਕਦੈ ।
- (ਉਹ ਘਰੇਲੂ-ਐਰਤ ਇਕ ਬਕਸ਼ਾ ਬਾਹਰਾਂ 'ਚ ਲਈ ਕੈਂਡੇ 'ਚੋਂ ਬਾਹਰ  
ਆਉਂਦੀ ਹੈ; ਉਹ ਢੂੰਘੇ ਮਾਤਮ 'ਚ ਹੈ। ਡੇਜ਼ੀ ਤੇ ਵੇਟਰ ਉਸਦੇ  
ਪਿੱਛੇ ਪਿੱਛੇ ਆਉਂਦੇ ਹਨ, ਜਿਵੇਂ ਕਿਸੇ ਜਨਾਜ਼ੇ 'ਚ ਸ਼ਾਮਿਲ ਹੋਣ ।  
ਉਹ ਸਾਰੇ ਸੱਜੇ ਪਾਸੇ ਮੰਚ ਤੋਂ ਬਾਹਰ ਵੱਲ ਨੂੰ ਜਾਂਦੇ ਹਨ । )**
- ...ਤਰਕਪੂਰਨ ਹੋ ਸਕਦੈ,** ਪਰ ਮਤਲਬ ਕੀ, ਕੀ ਅਸੀਂ ਇਉਂ ਖੜ੍ਹੇ  
ਖੜ੍ਹੇ ਦੇਖਦੇ ਰਹੀਏ, ਆਪਣੀਆਂ ਬਿੱਲੀਆਂ ਨੂੰ ਗੈਂਡਿਆਂ ਦੇ ਪੈਰਾਂ  
ਹੇਠ ਮਿਥੇ ਜਾਂਦੇ, ਉਹ ਭਾਵੇਂ ਇੱਕ-ਸਿੰਗੇ ਹੋਣ ਜਾਂ ਦੋ-ਸਿੰਗੇ,  
ਅਫ਼ਰੀਕਨ ਹੋਣ ਜਾਂ ਏਸ਼ਿਆਈ ? (ਬੜੇ ਨਾਟਕੀ ਢੰਗ ਨਾਲ ਬਾਹਰ  
ਜਾਂਦੇ ਲੋਕਾਂ ਵੱਲ ਜੈਸਚਰ ਕਰਦਾ ਹੈ ।)

ਕੈਫੇ-ਵਾਲਾ	ਉਹ ਬਿਲਕੁਲ ਸਹੀ ਹੈ! ਅਸੀਂ ਆਪਣੀਆਂ ਬਿੱਲੀਆਂ ਨੂੰ ਇਉਂ ਗੈਂਡਿਆਂ ਜਾਂ ਕਿਸੇ ਦੇ ਵੀ ਪੈਰਾਂ ਹੇਠ ਮਿਥੋ ਜਾਂਦੇ ਨਹੀਂ ਦੇਖ ਸਕਦੇ!
ਦੁਕਾਨਵਾਲਾ	ਇਹ ਤਾਂ ਬਰਦਾਸ਼ਤ ਨਹੀਂ ਹੋ ਸਕਦਾ!
ਮਾਲਕਣ	(ਦੁਕਾਨ 'ਚੋਂ ਸਿਰ ਬਾਹਰ ਕੱਢ ਕੇ ਆਪਣੇ ਪਤੀ ਵੱਲ) ਹੁਣ ਅੰਦਰ ਵੀ ਆਏਂਗਾ? ਗਾਹਕਾਂ ਦੇ ਆਉਣ ਦਾ ਟਾਈਮ ਹੋ ਗਿਆ।
ਦੁਕਾਨਦਾਰ	ਨਹੀਂ, ਇਹ ਅਸੀਂ ਨਹੀਂ ਸਹਾਰ ਸਕਦੇ।
ਬੇਰੰਜਰ	ਕਾਹੂੰ ਯਾਰ... ਨਹੀਂ ਸੀ ਲੜਨਾ ਚਾਹੀਦਾ ਮੈਨੂੰ ਜੇਨ ਨਾਲ! (ਕੈਫੇ-ਵਾਲੇ ਨੂੰ) ਇੱਕ ਬਰਾਂਡੀ ਮੇਰੇ ਲਈ! ਡਬਲ!
ਕੈਫੇ-ਵਾਲਾ	ਹੁਣੋ ਲਚ ਜੀ! (ਅੰਦਰ ਨੂੰ ਜਾਂਦਾ ਹੈ।)
ਬੇਰੰਜਰ	(ਇਕੱਲਾ) ਕੁਝ ਵੀ ਸੀ ਲੜਨਾ ਨਹੀਂ ਸੀ ਚਾਹੀਦਾ। ਏਡਾ ਗੁੱਸਾ ਕਰਨ ਦੀ ਵੀ ਭਲਾ ਕੀ ਲੋੜ ਸੀ ਮੈਨੂੰ! (ਕੈਫੇ-ਵਾਲਾ ਬਰਾਂਡੀ ਦਾ ਵੱਡਾ ਗਿਲਾਸ ਲੈ ਕੇ ਆਉਂਦਾ ਹੈ।) ਮਿਉਜ਼ੀਅਮ ਜਾਣ ਦਾ ਤਾਂ ਹੁਣ ਕੋਈ ਮੂਡ ਹੀ ਨਹੀਂ ਰਿਹਾ। ਫੇਰ ਕਿਸੇ ਦਿਨ ਦੇਖਾਂਗਾ... ਜ਼ਿਹਨ ਦੀ ਮੁਰਾਕ ਬਾਰੇ। (ਚੁੱਪਚਾਪ ਬਰਾਂਡੀ ਪੀਣ ਲਗਦਾ ਹੈ।)

ਪਰਦਾ

## ਐਕਟ ਦੂਜਾ

ਦ੍ਰਿਸ਼ ਪਹਿਲਾ

ਕੋਈ ਵੱਡਾ ਸਰਕਾਰੀ ਦਫਤਰ, ਜਾਂ ਅਜਿਹਾ ਕੋਈ ਮਹਿਕਮਾ ਜਿਸਦਾ ਸੰਬੰਧ ਕਨੂੰਨੀ ਪਬਲੀਕੇਸ਼ਨ ਨਾਲ ਜੁੜਿਆ ਹੋਵੇ। ਅੱਪ-ਸਟੇਜ ਦੇ ਸੈਂਟਰ 'ਚ ਇੱਕ ਵੱਡਾ ਦਰਵਾਜ਼ਾ ਹੈ, ਜਿਸਦੇ ਉਪਰ ਮੌਟੇ ਸ਼ਬਦਾਂ 'ਚ ਲਿਖਿਆ ਪੜ੍ਹਿਆ ਜਾ ਸਕਦਾ ਹੈ : 'ਦਫਤਰ ਡਿਵੀਜ਼ਨ ਮੁਖੀ'। ਅੱਪ-ਸਟੇਜ ਦੇ ਖੱਬੇ ਪਾਸੇ ਮੁਖੀ ਦੇ ਦਫਤਰ ਦੇ ਦਰਵਾਜ਼ੇ ਦੇ ਨਾਲ ਹੀ ਛੋਜ਼ੀ ਦੀ ਛੋਟੀ ਜਿਹੀ ਮੰਜ਼ ਪਈ ਹੈ, ਜਿਸ ਉਪਰ ਟਾਈਪ-ਰਾਈਟਰ ਪਿਆ ਹੈ। ਖੱਬੇ ਪਾਸੇ ਦੀ ਕੰਧ ਦੇ ਨਾਲ ਦਰਵਾਜ਼ੇ ਅਤੇ ਛੋਜ਼ੀ ਦੀ ਮੰਜ਼ ਦੇ ਵਿਚਕਾਰ ਜਿਹੜਾ ਰਾਹ ਉਪਰ ਪੌੜੀਆਂ ਵੱਲ ਨੂੰ ਜਾਂਦਾ ਹੈ, ਉਥੋਂ ਇੱਕ ਹੋਰ ਮੰਜ਼ ਪਿਆ ਹੈ, ਜਿਸ ਉਪਰ ਹਾਜ਼ਰੀ ਰਜਿਸਟਰ ਪਿਆ ਹੈ, ਜਿਸ ਵਿੱਚ ਕਰਮਚਾਰੀ ਆਉਣ ਵੇਲੇ ਦਸਤਖਤ ਕਰਦੇ ਹਨ। ਪੌੜੀਆਂ ਵੱਲ ਨੂੰ ਜਾਂਦਾ ਦਰਵਾਜ਼ਾ ਡਾਊਨ-ਸਟੇਜ 'ਤੇ ਖੱਬੇ ਪਾਸੇ ਹੈ। ਉਪਰਲੀਆਂ ਕੁਝ ਪੌੜੀਆਂ, ਰੋਲਿੰਗ ਤੇ ਛੋਟਾ ਜਿਹਾ ਬੜਾ ਨਜ਼ਾਰ ਆਉਂਦਾ ਹੈ। ਵੜਦਿਆਂ ਸਾਰ ਇੱਕ ਮੰਜ਼

ਤੇ ਦੋ ਕੁਰਸੀਆਂ ਪਈਆਂ ਹਨ। ਮੇਜ਼ 'ਤੇ ਕੁਝ ਪ੍ਰਿੰਟਿੰਗ ਪੂਰ੍ਛ, ਸ਼ਿਆਹੀ ਦੀ ਦਵਾਤ ਤੇ ਪੈਂਨ ਪਏ ਹਨ। ਇਸੇ ਟੇਬਲ 'ਤੇ ਬੋਟਾਰਡ ਅਤੇ ਬੋਰੰਜਰ ਕੰਮ ਕਰਦੇ ਹਨ। ਬੋਰੰਜਰ ਖੱਬੀ ਕੁਰਸੀ 'ਤੇ ਬੈਠਦਾ ਹੈ ਤੇ ਬੋਟਾਰਡ ਸੱਜੇ ਪਾਸੇ। ਸੱਜੀ ਕੰਧ ਦੇ ਨੰਤ੍ਰੇ ਇੱਕ ਹੋਰ ਵੱਡਾ ਆਇਤਾਕਾਰ ਮੇਜ਼ ਪਿਆ ਹੈ, ਉਹ ਵੀ ਫਾਇਲਾਂ ਤੇ ਕਾਗਜ਼ਾਂ ਨਾਲ ਭਰਿਆ ਹੈ।

ਦੋ ਹੋਰ ਕੁਰਸੀਆਂ ਇਸ ਮੇਜ਼ ਦੇ ਦੋਹੋਂ ਸਿਰਿਆਂ 'ਤੇ ਪਈਆਂ ਹਨ, ਇਹ ਕੁਰਸੀਆਂ ਕੁਝ ਵਧੀਆ ਤੇ ਸਲੀਕੇਦਾਰ ਹਨ। ਇਹ ਡਯੂਡਾਰਡ ਤੇ ਮਿਸਟਰ ਬੋਏਡ ਦਾ ਟੇਬਲ ਹੈ। ਡਯੂਡਾਰਡ ਦੀ ਕੁਰਸੀ ਦੇ ਪਿੱਛੇ ਕੰਧ ਹੈ, ਬਾਕੀ ਕਰਮਚਾਰੀ ਉਸ ਵੱਲ ਨੂੰ ਮੂੰਹ ਕਰਕੇ ਬੈਠਦੇ ਹਨ। ਉਹ ਡਿਪਟੀ-ਹੈਡ ਦੀ ਪੁਜੀਸ਼ਨ 'ਤੇ ਕੰਮ ਕਰਦਾ ਹੈ। ਅੱਪ-ਸਟੇਜ ਵਾਲੇ ਦਰਵਾਜ਼ੇ ਤੇ ਸੱਜੇ ਪਾਸੇ ਵਾਲੀ ਕੰਧ ਦੇ ਵਿਚਕਾਰ ਇੱਕ ਖਿੜਕੀ ਹੈ। ਜੇ ਬਿਏਟਰ 'ਚ ਐਰਕੈਸਟਰ-ਪਿਟ ਹੈ ਤਾਂ ਮੰਚ ਦੇ ਸਾਹਮਣੇ ਇੱਕ ਖਿੜਕੀ ਦਾ ਫਰੇਮ ਲਾਉਣਾ ਜ਼ਿਆਦਾ ਵਧੀਆ ਰਹੇਗਾ, ਜਿਸਦਾ ਬਾਹਰਲਾ ਪਾਸਾ ਲੋਕਾਂ ਵੱਲ ਨੂੰ ਹੋਏਗਾ। ਅੱਪ-ਸਟੇਜ ਦੇ ਸੱਜੇ ਕੌਨੇ 'ਚ ਕੋਟ ਟੰਗਣ ਵਾਲਾ ਇੱਕ ਸਟੈਂਡ ਹੈ, ਜਿਸ ਉੱਤੇ ਕਈ ਮਰਦਾਨਾ ਤੇ ਜ਼ਨਾਨਾ ਕੋਟ ਟੰਗੇ ਹੋਏ ਹਨ। ਇਸ ਸਟੈਂਡ ਨੂੰ ਸੱਜੇ ਪਾਸੇ ਕੰਧ ਦੇ ਨਾਲ ਡਾਊਨ-ਸਟੇਜ 'ਤੇ ਵੀ ਰੱਖਿਆ ਜਾ ਸਕਦਾ ਹੈ।

ਕੰਧਾਂ ਦੀਆਂ ਸ਼ੈਲਫਾਂ 'ਤੇ ਧੂੜ ਭਰੀਆਂ ਫਾਇਲਾਂ, ਦਸਤਾਵੇਜ਼ ਅਤੇ ਕਿਤਾਬਾਂ ਹੀ ਕਿਤਾਬਾਂ ਹਨ। ਪਿਛਲੀ ਕੰਧ 'ਤੇ ਖੱਬੇ ਪਾਸੇ ਸ਼ੈਲਫਾਂ ਦੇ ਉੱਪਰ ਨਿਸ਼ਾਨ ਬਣੇ ਹੋਏ ਹਨ : 'ਕਨੂੰਨੀ-ਦਸਤਾਵੇਜ਼', ਕੰਮ-ਕਾਜੀ ਨੈਮ'; ਸੱਜੇ ਪਾਸੇ ਵਾਲੀ ਕੰਧ, ਜਿਹੜੀ ਥੋੜ੍ਹੀ ਤਿਰਛੀ ਹੋ ਸਕਦੀ ਹੈ, 'ਤੇ ਕੁਝ ਇਸ ਤਰ੍ਹਾਂ ਦੇ ਸਾਈਨਬੈਰਡ ਹਨ : 'ਸਰਕਾਰੀ ਅਖਬਾਰ', 'ਟੈਕਸ-ਕਨੂੰਨ'। ਹੈਡ ਆਫ ਦਾ ਡਿਪਾਰਟਮੈਂਟ ਦੇ ਦਰਵਾਜ਼ੇ ਦੇ ਠੀਕ ਉੱਪਰ ਇੱਕ ਕਲਾਕ ਲੱਗਿਆ ਹੈ ਜਿਸ ਉੱਪਰ ਨੌ ਵੱਜ ਕੇ ਤਿੰਨ ਮਿੰਟ ਹੋ ਚੁੱਕੇ ਹਨ।

ਪਰਦਾ ਉੱਠਦਾ ਹੈ ਤਾਂ ਡਯੂਡਾਰਡ ਆਪਣੀ ਕੁਰਸੀ ਲਾਗੇ ਖੜਾ ਹੈ, ਉਸਦਾ ਸੱਜਾ ਪਾਸਾ ਲੋਕਾਂ ਵੱਲ ਨੂੰ ਹੈ; ਦੂਜੇ ਪਾਸੇ ਬੋਟਾਰਡ ਖੜਾ ਹੈ, ਜਿਸਦਾ ਖੱਬਾ ਪਾਸਾ ਲੋਕਾਂ ਵੱਲ ਹੈ। ਉਨ੍ਹਾਂ ਦੇ ਵਿਚਾਲੇ ਡੈਸਕ ਦੇ ਪਿੱਛੇ ਵਿਭਾਗ ਦਾ ਮੁਖੀ ਖੜਾ ਹੈ, ਜਿਸਦਾ ਪੂਰਾ ਚਿਹਰਾ ਲੋਕਾਂ ਵੱਲ ਹੈ। ਡੇਜ਼ੀ ਵੀ ਉਸਦੇ ਨੇੜੇ ਹੀ ਖੜੀ ਹੈ, ਥੋੜ੍ਹਾ ਜਿਹਾ ਅਪ-ਸਟੇਜ ਵੱਲ ਨੂੰ, ਉਸਦੇ ਹੱਥਾਂ 'ਚ ਕੁਝ ਟਾਈਪ ਵਾਲੇ ਪੇਪਰ ਹਨ। ਉਸ ਮੇਜ਼ 'ਤੇ ਪਏ ਪ੍ਰਿੰਟਿੰਗ ਪੂਰ੍ਛਾਂ ਉੱਪਰ ਇੱਕ ਵੱਡਾ ਅਖਬਾਰ

ਉਨ੍ਹਾਂ ਤਿੰਨਾਂ ਦੇ ਸਾਹਮਣੇ ਖੁੱਲ੍ਹਾ ਪਿਆ ਹੈ।

ਪਰਦਾ ਉੱਠਣ 'ਤੇ ਸਾਰੇ ਕਿਰਦਾਰ ਕੁਝ ਦੇਰ ਉਵੇਂ ਹੀ ਅਹਿੱਲ ਖੜ੍ਹੇ ਗਹਿੰਦੇ ਹਨ। ਪਹਿਲੇ ਐਕਟ ਦੀ ਸ਼ੁਰੂਆਤ ਵਾਂਗ ਇੱਥੇ ਵੀ ਇੱਕ ਮੂਕ ਸਥਿਰ ਝਾਕੀ ਦਾ ਪ੍ਰਭਾਵ ਸਿਰਜਿਆ ਗਿਆ ਹੈ। ਵਿਭਾਗ ਦਾ ਮੁਖੀ ਚਾਲੀਆਂ ਦੇ ਕਰੀਬ ਹੈ, ਇੱਕਦਮ ਟਿਪ-ਟਾਪ ਪਹਿਰਾਵਾ, ਗੂੜਾ ਨੀਲਾ ਸੂਟ, ਕੜਕ ਕਾਲਰ, ਇੱਕ ਫੌਜੀ ਸਨਮਾਨ-ਰਿੰਨ, ਕਾਲੀ ਟਾਈ, ਲੰਮੀਆਂ ਭੂਗੀਆਂ ਮੁੱਛਾਂ। ਇਹ ਹੈ ਮਿਸਟਰ ਪੈਪਿਲਾਂ। ਡਯੂਡਾਰਡ, ਕੋਈ ਪੈਂਤੀ ਕੁ ਸਾਲ ਦਾ ਹੈ, ਸਲੇਟੀ ਰੰਗ ਦਾ ਸੂਟ, ਕੌਟ ਨੂੰ ਬਚਾਉਣ ਲਈ ਉਸਨੇ ਬਾਹਾਂ 'ਤੇ ਚਮਕੀਲੇ ਕਾਲੇ ਰੰਗ ਦੇ ਕਵਰ ਚੜਾਏ ਹੋਏ ਹਨ, ਐਨਕ ਵੀ ਲੱਗੀ ਹੋ ਸਕਦੀ ਹੈ। ਉਹ ਕਾਫੀ ਲੰਬਾ ਹੈ, ਰੋਸ਼ਨ ਭਵਿੱਖ ਵਾਲਾ ਨੌਜਵਾਨ ਕਰਮਚਾਰੀ। ਵਿਭਾਗ ਦਾ ਮੁਖੀ ਜੋ ਸਹਾਇਕ ਡਾਇਰੈਕਟਰ ਬਣ ਜਾਂਦਾ ਹੈ ਤਾਂ ਉਹ ਉਸਦੀ ਥਾਂ 'ਤੇ ਆ ਜਾਵੇਗਾ। ਬੋਟਾਰਡ ਨੂੰ ਉਹ ਪਸੰਦ ਨਹੀਂ ਹੈ। ਬੋਟਾਰਡ, ਜੋ ਕਿ ਪਹਿਲਾਂ ਸਕੂਲ ਮਾਸਟਰ ਸੀ, ਛੋਟੇ ਕੱਦ ਦਾ, ਬੋੜਾ ਆਕੜਖੋਰਾ ਬੰਦਾ ਹੈ, ਛੋਟੀਆਂ-ਛੋਟੀਆਂ ਚਿੱਟੀਆਂ ਮੁੱਛਾਂ ਨੇ, ਉਹ ਕੋਈ ਸੱਠ ਕੁ ਸਾਲਾਂ ਦਾ ਬੜਾ ਤੇਜ਼ ਤਰਾਰ ਆਦਮੀ ਹੈ (ਉਹ ਸਭ ਜਾਣਦਾ ਹੈ, ਸਭ ਸਮਝਦਾ-ਬੁੱਝਦਾ ਹੈ।) ਸਿਰ 'ਤੇ ਗੋਲ ਜਿਹੀ ਡੇਜੀਆਂ ਵਾਲੀ ਟੋਪੀ ਤੇ ਬਾਸਕਟ ਪਾ ਕੇ ਰੱਖਦਾ ਹੈ ਤੇ ਕੰਮ ਵੇਲੇ ਸਲੇਟੀ ਜਿਹਾ ਇੱਕ ਲੂੜਰ ਪਾ ਲੈਂਦਾ ਹੈ; ਲੰਬੀ ਨੱਕ 'ਤੇ ਚਸ਼ਮਾ ਟਿਕਿਆ ਗਹਿੰਦਾ ਹੈ, ਕੰਨ ਪਿੱਛੇ ਪੈਸਿਲ ਟੰਗੀ ਗਹਿੰਦੀ ਹੈ; ਕੰਮ ਵੇਲੇ ਉਹ ਵੀ ਬਾਹਾਂ 'ਤੇ ਕਵਰ ਚੜ੍ਹਾ ਕੇ ਰੱਖਦਾ ਹੈ।

ਭੇਜੀ ਸੁਨਹਿਰੇ ਵਾਲਾਂ ਵਾਲੀ ਜਵਾਨ ਕੁੜੀ ਹੈ। ਮਿਸੋਜ ਬੋਇਫ਼, ਜੋ ਚਾਲੀ-ਪੰਜਾਹ ਸਾਲਾਂ ਦੀ ਹੈ, ਸਾਹੋ-ਸਾਹ ਹੋਈ, ਰੋਣਹਾਕੀ, ਬਾਅਦ 'ਚ ਦਾਖਿਲ ਹੁੰਦੀ ਹੈ।)

(ਪਰਦਾ ਉੱਠਣ 'ਤੇ ਸਾਰੇ ਕਿਰਦਾਰ ਮੇਜ਼ ਦੁਆਲੇ ਅਹਿੱਲ ਖੜ੍ਹੇ ਹਨ। ਸੱਜੇ ਪਾਸੇ ਡਯੂਡਾਰਡ ਖੜ੍ਹਾ ਹੈ, ਚੀਡ ਦੀ ਉੱਗਲ ਅਖਬਾਰ ਉੱਤੇ ਹੈ ਤੇ ਡਯੂਡਾਰਡ ਦਾ ਹੱਥ ਬੋਟਾਰਡ ਵੱਲ ਨੂੰ ਉੱਠਿਆ ਹੋਇਆ ਹੈ, ਜਿਵੇਂ ਕਹਿ ਰਿਹਾ ਹੋਵੇ 'ਸਮਝ ਗਏ ਨਾ'। ਬੋਟਾਰਡ ਦੇ ਹੱਥ ਲੂੜਰ ਦੀਆਂ ਜੇਬਾਂ 'ਚ ਹਨ, ਬੁੱਲਾਂ ਤੇ ਇੱਕ ਖਚਰੀ ਜਿਹੀ ਮੁਸਕਾਨ ਹੈ, ਜੋ ਕਹਿ ਰਹੀ ਹੈ : 'ਤੂੰ ਕੀ ਸਮਝਾਏਂਗਾ ਮੈਨੂੰ' ਡੇਜੀ ਟਾਈਪਿੰਗ ਪੇਪਰ ਫੜੀ ਖੜ੍ਹੀ ਬੋਟਾਰਡ ਦੀ ਮਦਦ ਕਰ ਰਹੀ ਲੱਗਦੀ ਹੈ। ਕੁਝ ਪਲਾਂ ਬਾਅਦ, ਬੋਟਾਰਡ ਭੜਕ ਕੇ ਬੋਲਦਾ ਹੈ।) ਸਭ ਬਕਵਾਸ ਹੈ ਇਹ, ਮਨਘੜ੍ਹਤ। ਪਰ ਮੈਂ ਦੇਖਿਆ, ਹਾਂ...ਗੈਂਡਾ ਇਨ੍ਹਾਂ ਅੱਖਾਂ ਨਾਲ।

ਡ੍ਰੂਡਾਰਡ	ਕਿਵੇਂ ਮੁੱਕਰ ਸਕਦੇ ਓ... ਅਖਬਾਰ 'ਚ ਆ ਗਿਆ, ਫੋਟੋ ਦੇਖੋ, ਬਲੈਕ ਐਂਡ ਵਾਈਟ।
ਬੋਟਾਰਡ	(ਨੱਕ ਚੜ੍ਹਾਉਂਦਾ ਹੋਇਆ) ਓਫ ਫ ਫ ਯਾਰ!
ਡ੍ਰੂਡਾਰਡ	ਸਾਰਾ ਕੁਝ ਛਪਿਆ ਪਿਆ, ਸਾਹਮਣੇ... ਏਸ ਕਾਲਮ 'ਚ ਦੇਖੋ, ਸਪੈਸ਼ਲ ਕਾਲਮ ਏ, 'ਮਰੀਆਂ ਬਿੱਲੀਆਂ' ਲਓ ਸਰ! ਤੁਸੀਂ ਮੁਦ ਈ ਦੇਖ ਲਓ।
ਪੈਪਿਲੋਂ	ਕੱਲ੍ਹ ਦੀ ਗੱਲ ਹੈ, ਲੰਚ-ਟਾਈਮ ਤੋਂ ਥੋੜਾ ਚਿਰ ਪਹਿਲਾਂ... ਚਰਚ ਗੇਟ ਵਾਲੇ ਚੌਂਕ 'ਚ.. ਮੋਟੀ ਖਲੜੀ ਵਾਲੇ ਕਿਸੇ ਜਾਨਵਰ ਨੇ ਬਿੱਲੀ ਮਿੱਧ ਕੇ ਮਾਰ ਦਿੱਤੀ।
ਭੇਜੀ	ਬਿਲਕੁਲ ਚਰਚ ਗੇਟ ਲਾਗੇ ਤਾਂ ਨਹੀਂ
ਪੈਪਿਲੋਂ	ਇਸ 'ਚ ਤਾਂ ਇੰਨਾ ਹੀ ਹੈ। ਵਿਸਥਾਰ ਨਾਲ ਤਾਂ ਕੁਝ ਵੀ ਨਹੀਂ।
ਬੋਟਾਰਡ	ਉਫ.. ਓ...
ਡ੍ਰੂਡਾਰਡ	ਸਾਫ਼ ਤਾਂ ਹੈ।
ਬੋਟਾਰਡ	ਮੈਂ ਪੱਤਰਕਾਰਾਂ 'ਤੇ ਭਰੋਸਾ ਨਹੀਂ ਕਰਦਾ। ਝੂਠੇ ਨੇ ਸਾਰੇ ਇੱਕ ਨੰਬਰ ਦੇ। ਹੁਣ ਉਹ ਥੋੜ੍ਹੇ... ਮੈਨੂੰ ਦੱਸਣਗੇ ਭਲਾ ਮੈਂ ਕੀ ਸੋਚਣਾ ਹੈ; ਮੈਂ ਸਿਰਫ਼ ਅੱਖੀਂ ਦੇਖੀ ਚੀਜ਼ 'ਤੇ ਭਰੋਸਾ ਕਰਦਾਂ। ਸਾਬਕਾ ਅਧਿਆਪਕ ਹੋਣ ਦੇ ਨਾਤੇ ਮੈਨੂੰ ਤਾਂ ਠੋਸ ਵਿਗਿਆਨਕ ਗੱਲਾਂ ਪਸੰਦ ਨੇ, ਫਾਲਤੂ ਨਹੀਂ; ਮੇਰਾ ਦਿਮਾਗਾ ਇੱਕ ...ਸਿਸਟਮ 'ਚ ਸੋਚਦਾ ਹੈ।
ਡ੍ਰੂਡਾਰਡ	ਸਿਸਟਮ 'ਚ ਸੋਚਣ ਦਾ ਇਹਦੇ ਨਾਲ ਕੀ ਲੈਣਾ?
ਭੇਜੀ	ਮਿਸਟਰ ਬੋਟਾਰਡ ਮੇਰੇ ਖਿਆਲ 'ਚ ਬੜੀ ਸਾਫ਼ ਗੱਲ ਕੀਤੀ ਗਈ ਹੈ।
ਬੋਟਾਰਡ	ਤੁਹਾਨੂੰ ਸਾਫ਼ ਲੱਗ ਸਕਦੀ ਹੈ? ਇਹ ਹੁਣ.. ਇਹਦਾ ਕੀ ਮਤਲਬ ਹੈ... ਮੋਟੀ ਖਲੜੀ ਵਾਲਾ, ਹੁੰਅ? ਇਹ ਮੋਈਆਂ ਬਿੱਲੀਆਂ ਦੇ ਕਾਲਮ ਦਾ ਜੋ ਐਡੀਟਰ ਹੈ..., ਨਾ ਕੀ ਮੁਗਾਦ ਕੀ ਹੈ ਉਹਦੀ, ਮੋਟੀ ਖਲੜੀ ਵਾਲਾ? ਕੁਝ ਸਾਫ਼ ਨਹੀਂ ਕੀਤਾ ਉਹਨੇ। ਬਿੱਲੀ ਤੋਂ ਉਸਦਾ ਕੀ ਮਤਲਬ ਹੈ?
ਡ੍ਰੂਡਾਰਡ	ਸਭ ਨੂੰ ਪਤਾ ਹੈ ਕਿ ਬਿੱਲੀ ਕੀ ਹੁੰਦੀ ਹੈ।
ਬੋਟਾਰਡ	ਕੀ ਇਹ ਬਿੱਲੀ, ਬਿੱਲੀ ਸੀ ਜਾਂ ਬਿੱਲਾ ਸੀ? ਨਸਲ ਕੀ ਸੀ? ਰੰਗ ਕੀ ਸੀ? ਇਹ ਕਾਲੇ ਗੋਰੇ ਦਾ ਮਾਮਲੇ, ਮੈਂ ਇਹਦੇ ਬਾਰੇ ਬਹੁਤ ਸੰਜ਼ੀਦਾ ਹਾਂ, ਨਫਰਤ ਹੈ ਮੈਨੂੰ ਇਹਦੇ ਨਾਲ।
ਪੈਪਿਲੋਂ	ਹੁਣ ਕਾਲਾ ਗੋਰਾ ਇਹਦੇ 'ਚ ਕਿੱਥੋਂ ਆ ਗਿਆ, ਮਿਸਟਰ ਬੋਟਾਰਡ।
ਬੋਟਾਰਡ	ਇਹ ਤਾਂ ਕੋਈ ਮੁੱਦਾ ਈ ਨਹੀਂ। ਮਾਫ਼ ਕਰਨਾ, ਮਿਸਟਰ ਪੈਪਿਲੋਂ। ਪਰ ਤੁਸੀਂ ਇਨਕਾਰ ਨਹੀਂ ਕਰ ਸਕਦੇ ਕਿ ਕਾਲੇ ਗੋਰੇ ਦਾ ਮਾਮਲਾ ਸਾਡੇ ਸਮਿਆਂ ਦਾ ਇੱਕ ਵੱਡਾ

	ਮੁੱਦਾ ਹੈ।
ਡਯੂਡਾਰਡ	ਮੈਨੂੰ ਪਤਾ ਹੈ, ਸਭ ਨੂੰ ਪਤਾ ਹੈ, ਪਰ ਉਸ ਗੱਲ ਦਾ ਇਸ ਨਾਲ ਕੋਈ ਸੰਬੰਧ ਨਹੀਂ।
ਬੋਟਾਰਡ	ਇਹ ਕੋਈ ਐਨੀ ਆਸਾਨੀ ਨਾਲ ਰਫ਼ਾ-ਦਫ਼ਾ ਕਰਨ ਵਾਲੀ ਗੱਲ ਨਹੀਂ, ਮਿਸਟਰ ਡਯੂਡਾਰਡ। ਇਤਿਹਾਸ ਗਵਾਹ ਹੈ ਕਿ ਨਸਲੀ ਵਿਤਕਰੇ...
ਡਯੂਡਾਰਡ	ਪਰ ਉਸਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ।
ਬੋਟਾਰਡ	ਮੈਂ ਤਾਂ ਇੰਨੇ ਯਕੀਨ ਨਾਲ ਨਹੀਂ ਕਹਿ ਸਕਦਾ।
ਪੈਪਿਲੋਂ	ਪਰ ਕਾਲੇ ਗੋਰੇ ਦੀ ਤਾਂ ਗੱਲ ਹੀ ਨਹੀਂ ਹੋ ਰਹੀ।
ਬੋਟਾਰਡ	ਪਰ ਸਾਨੂੰ ਇਸਨੂੰ ਨਿੰਦਣ ਦਾ ਕੋਈ ਮੌਕਾ ਹੱਥੋਂ ਨੀ ਜਾਣ ਦੇਣਾ ਚਾਹੀਦਾ।
ਡੇਜ਼ੀ	ਪਰ ਸਾਡੇ 'ਚੋਂ ਕੋਈ ਵੀ ਇਸ ਨਸਲੀ ਵਿਤਕਰੇ ਦੇ ਹੱਕ 'ਚ ਨਹੀਂ, ਇਹੋ ਕਹਿ ਰਹੇ ਹਾਂ ਅਸੀਂ। ਤੁਸੀਂ ਐਵੇਂ ਮਸਲੇ ਨੂੰ ਉਲੜਾ ਰਹੇ ਹੋ। ਸਵਾਲ ਸਿਰਫ਼ ਇੰਨਾ ਹੈ ਕਿ ਮੇਟੀ ਚਮੜੀ ਵਾਲੇ ਇੱਕ ਚੰਪਾਏ ਨੇ ਇੱਕ ਬਿੱਲੀ ਨੂੰ ਰੌਂਦ ਦਿੱਤਾ, ਤੇ ਉਹ ਚੰਪਾਇਆ ਇੱਕ ਗੈਂਡਾ ਸੀ। ਮੈਂ ਤਾਂ ਭਾਈ ਪਹਾੜੀ ਹਾਂ, ਇੱਥੋਂ ਮੈਦਾਨਾਂ 'ਚ ਲੋਕ ਪਤਾ ਨਹੀਂ ਕੀ ਦੇ ਕੀ ਹਵਾਈ ਕਿਲੇ ਬਣਾ ਲੈਂਦੇ। ਭਾਵੇਂ ਕੋਈ ਚੂਹਾ ਕਿਸੇ ਪਿੱਸੂ ਨੂੰ ਮਿੱਧ ਗਿਆ ਹੋਵੇ। ਲੋਕ ਐਵੇਂ ਰਾਈ ਦਾ ਪਹਾੜ ਬਣਾ ਲੈਂਦੇ। (ਡਯੂਡਾਰਡ ਨੂੰ) ਸਾਰੇ ਮਾਮਲੇ ਨੂੰ ਸਾਫ਼-ਸਾਫ਼ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਕੀ ਤੁਸੀਂ ਖੁਦ, ਆਪਣੀਆਂ ਅੱਖਾਂ ਨਾਲ ਕਿਸੇ ਗੈਂਡੇ ਨੂੰ ਸ਼ਹਿਰ 'ਚ ਟਹਿਲਦੇ ਦੇਖਿਆ।
ਬੋਟਾਰਡ	ਉਹ ਟਹਿਲ ਬੋੜੇ ਰਿਹਾ ਸੀ, ਦੌੜ ਰਿਹਾ ਸੀ... ਅੰਨ੍ਹੇਵਾਹ।
ਪੈਪਿਲੋਂ	ਨਹੀਂ, ਮੈਂ ਖੁਦ ਨਹੀਂ ਦੇਖਿਆ। ਪਰ ਕਈ ਭਰੋਸੇਮੰਦ ਲੋਕ ... (ਟੋਕਦੇ ਹੋਏ) ਐਵੇਂ ਹਵਾ 'ਚੋਂ ਗੱਲਾਂ ਬਣਾ ਰਹੇ ਨੇ ਸਾਰੇ। ਪੱਤਰਕਾਰਾਂ 'ਚ ਤੁਹਾਡਾ ਕੁਝ ਜਿਆਦਾ ਈ ਯਕੀਨ ਲਗਦੈ; ਉਨ੍ਹਾਂ ਨੂੰ ਕੋਈ ਫਰਕ ਨਹੀਂ ਕਿ ਕੀ ਲਿਖਿਆ, ਉਨ੍ਹਾਂ ਨੇ ਬੱਸ ਅਖਬਾਰ ਵੇਚਣੀ ਆਪਣੀ ਤੇ ਮਾਲਕਾਂ ਨੂੰ ਖੁਸ਼ ਰੱਖਣਾ! ਤੇ ਤੁਸੀਂ ਉਨ੍ਹਾਂ 'ਤੇ ਭਰੋਸਾ ਕਰੀ ਬੈਠੇ ਹੋ, ਤੁਸੀਂ ਐਡੇ ਪੜ੍ਹੇ-ਲਿਖੇ...ਵਕੀਲ ਹੋ ਕੇ। ਮਾਫ਼ ਕਰਨਾ... ਹਾਸਾ ਆਉਂਦਾ... ਮੈਨੂੰ ਤੇ... ਹ ਹ ਹ... ਕਮਾਲ!
ਡੇਜ਼ੀ	ਪਰ ਮੈਂ ਦੇਖਿਆ, ਗੈਂਡਾ, ਮੈਂ ਸੌਂਹ ਖਾ ਸਕਦੀ ਹਾਂ।
ਬੋਟਾਰਡ	ਓ ਛੱਡੇ ਵੀ ਤੁਸੀਂ। ਮੈਂ ਸਮਝਦਾ ਸੀ ਤੁਸੀਂ ਚੰਗੇ ਭਲੇ ਸਿਆਟੇ..
ਡੇਜ਼ੀ	ਮਿਸਟਰ ਬੋਟਾਰਡ, ਮੈਂ ਕੋਈ ਕਮਲੀ ਨਹੀਂ ਹਾਂ, ਮੈਨੂੰ ਨਜ਼ਰ ਆਉਂਦਾ..., ਨਾਲੇ ਮੈਂ ਇਕੱਲੀ ਨਹੀਂ ਸੀ ਉੱਥੇ, ਕਿੰਨੇ ਸਾਰੇ ਹੋਰ ਲੋਕ ਵੀ ਦੇਖ ਰਹੇ ਸੀ।

ਬੋਟਾਰਡ	ਹਫ਼..! ਉਹ ਪਤਾ ਨਹੀਂ ਕੀ ਦੇਖ ਰਹੇ ਸੀ! ਵਿਹਲੜ ਸਾਰੇ, ਕਰਨ ਕਰਾਉਣ ਨੂੰ ਹੈ ਕੁਝ ਨਹੀਂ, ਨਿਕਮੇ ਲੋਫਰ!
ਡਯੂਡਾਰਡ	ਕੱਲ ਦੀ ਗੱਲ ਹੈ, ਐਤਵਾਰ ਦੀ।
ਬੋਟਾਰਡ	ਮੈਂ ਐਤਵਾਰ ਵੀ ਵਿਹਲਾ ਨੀ ਬੈਠਦਾ। ਇਨ੍ਹਾਂ ਪਾਦਰੀਆਂ ਲਈ ਕੋਈ ਟਾਈਮ ਨਹੀਂ ਮੇਰੇ ਕੋਲ, ਜਿਨ੍ਹਾਂ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੰਗਿਆ ਕਿ ਸਭ ਕੰਮ-ਕਾਰ ਛੱਡ ਕੇ ਤੁਸੀਂ ਬੱਸ ਚਰਚ ਪਹੁੰਚ ਜਾਓਂ, ਖੂਨ ਪਸੀਨੇ ਦੀ ਕਮਾ ਕੇ ਨਾ ਖਾਓ।
ਪੈਪਿਲੋਂ	(ਖਿਡ ਕੇ) ਓਹ!
ਬੋਟਾਰਡ	ਗੁਸਤਾਖੀ ਮਾਫ਼, ਮੇਰਾ ਇਰਾਦਾ ਤੁਹਾਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਸੱਚਾਈ ਤਾਂ ਇਹ ਹੈ ਕਿ ਧਰਮ 'ਤੇ ਮੈਨੂੰ ਕੋਫ਼ਤ ਹੁੰਦੀ ਹੈ ਇਸਦਾ ਮਤਲਬ ਇਹ ਨਹੀਂ ਕਿ ਮੇਰੀਆਂ ਨਜ਼ਰਾਂ 'ਚ ਉਸਦਾ ਕੋਈ ਸਤਿਕਾਰ ਨਹੀਂ। (ਡੇਜ਼ੀ ਨੂੰ) ਵੈਸੇ, ਤੁਹਾਨੂੰ ਪਤਾ ਗੈਂਡਾ ਦਿਖਦਾ ਕਿੱਦਾਂ ਦਾ ਹੈ?
ਡੇਜ਼ੀ	ਇਹ ਇੱਕ ਵੱਡਾ ਜਿਹਾ ਜਾਨਵਰ ਹੁੰਦੈ... ਗੰਦਾ... ਭੱਦਾ।
ਬੋਟਾਰਡ	ਤੇ ਤੁਹਾਨੂੰ ਬੜਾ ਮਾਣ ਏ ਕਿ ਤੁਸੀਂ ਸਭ ਕੁਝ ਦੇਖ ਸਮਝ ਸਕਦੇ ਹੋ। ਗੈਂਡਾ..., ਮੇਰੀ ਪਿਆਰੀ ਬੱਚੀ।
ਪੈਪਿਲੋਂ	ਹਣ ਗੈਂਡੇ 'ਤੇ ਲੈਕਚਰ ਦੇਣ ਦੀ ਲੋੜ ਨਹੀਂ। ਅਸੀਂ ਕੋਈ ਸਕੂਲ 'ਚ ਨਹੀਂ ਹਾਂ।
ਬੋਟਾਰਡ	ਇਹੋ ਤਾਂ ਰੋਣਾ ਹੈ।
ਪੈਪਿਲੋਂ	(ਇਸ ਗੱਲਬਾਤ ਦੇ ਦੌਰਾਨ ਆਖਰੀ ਪੌੜੀਆਂ 'ਤੇ ਬੇਰੰਜਰ ਚੜ੍ਹਦਾ ਦਿਖਾਈ ਦਿੰਦਾ ਹੈ; ਉਹ ਡਰਦੇ ਡਰਦੇ ਦਫ਼ਤਰ ਦਾ ਦਰਵਾਜ਼ਾ ਖੋਲ੍ਹਦਾ ਹੈ; ਜਿਸ 'ਤੇ ਬਾਹਰਲੇ ਪਾਸੇ ਤਖਤੀ ਲੱਗੀ ਹੈ : 'ਕਾਨੂੰਨ : ਪਰਕਾਸ਼ਨ ਵਿਭਾਗ !')
ਬੇਰੰਜਰ	ਠੀਕ ਹੈ ਮਿਸ ਡੇਜ਼ੀ; ਨੌ ਵੱਜ ਚੁੱਕੇ ਨੇ, ਟਾਈਮ ਰਜਿਸਟਰ ਜ਼ਰਾ ਇੱਥੇ ਲੈ ਆਓ। ਇਨ੍ਹਾਂ ਲੇਟ-ਲਤੀਫ਼ਾਂ ਦਾ ਤਾਂ ਬੁਰਾ ਹਾਲ ਹੈ। (ਡੇਜ਼ੀ ਛੋਟੇ ਮੇਜ਼ ਵੱਲ ਜਾਂਦੀ ਹੈ, ਜਿੱਥੇ ਖੱਬੇ ਪਾਸੇ ਟਾਈਮਿੰਗ-ਰਜਿਸਟਰ ਪਿਆ ਹੈ। ਉਸੇ ਵੱਲੇ ਬੇਰੰਜਰ ਅੰਦਰ ਦਾਖਿਲ ਹੁੰਦਾ ਹੈ।)
ਬੋਟਾਰਡ	ਗੁੱਡ ਮਾਰਨਿੰਗ ਮਿਸ ਡੇਜ਼ੀ। (ਬਾਕੀ ਸਭ ਲੋਕ ਗੱਲਾਂ 'ਚ ਰੁੱਝੇ ਹਨ।) ਲੇਟ ਤਾਂ ਨਹੀਂ ਮੈਂ, ਲੇਟ ਹਾਂ..?
ਡੇਜ਼ੀ	(ਡਯੂਡਾਰਡ ਤੇ ਪੈਪਿਲੋਂ ਨੂੰ) ਮੇਰੀ ਲੜਾਈ ਤਾਂ ਬੱਸ ਅਗਿਆਨ ਦੇ ਖਿਲਾਫ਼ ਐ, ਜਿੱਥੇ ਵੀ ਨਜ਼ਰ ਆਵੇ!
ਬੋਟਾਰਡ	ਛੇਤੀ ਕਰੋ ਮਿਸਟਰ ਬੇਰੰਜਰ।
	ਮਹਿਲ 'ਚ ਹੋਵੇ ਭਾਵੇਂ ਕੋਂਪੜੀ 'ਚ।

ਡੇਜ਼ੀ	ਛੇਤੀ ! ਸਾਈਨ ਕਰੋ ਫਟਾਫਟ ਏਥੇ !
ਬੇਰੰਜਰ	ਓ ਬੈਂਕ ਯੂ ! ਬਾਸ ਆ ਗਿਆ ?
ਡੇਜ਼ੀ	(ਮੁੰਹ 'ਤੇ ਉੱਗਲ ਰੱਖ ਕੇ) ਸ਼ੀ ! ਅੰਦਰ ਹੈ ।
ਬੇਰੰਜਰ	ਆ ਵੀ ਗਿਆ ? (ਫਟਾਫਟ ਸਾਇਨ ਕਰਦਾ ਹੈ ।)
ਬੋਟਾਰਡ	(ਜਾਗੀ ਰੱਖਦੇ ਹੋਏ) ਕਿਤੇ ਹੋਵੇ ! ਭਾਵੇਂ ਪ੍ਰਿੰਟਿੰਗ ਪਰੈਸ ਦਾ ਦਫਤਰ ਹੀ ਕਿਉਂ ਨਾ ਹੋਵੇ ।
ਪੈਪਿਲੋਂ	ਮਿਸਟਰ ਬੋਟਾਰਡ, ਮੈਨੂੰ ਲਗਦੈ ...
ਬੇਰੰਜਰ	(ਗਜਿਸਟਰ ਵੱਲ ਦੇਖਦੇ ਹੋਏ) ਪਰ ਦੱਸ ਤਾਂ ਹਾਲੇ ਵੱਜੇ ਨਹੀਂ ...
ਪੈਪਿਲੋਂ	(ਬੋਟਾਰਡ ਨੂੰ) ਮੈਨੂੰ ਲਗਦੈ ਕਿ ਤੁਸੀਂ ਜ਼ਿਆਦਤੀ ਕਰ ਰਹੇ ਹੋ । ਸ਼ਰੇਆਮ ਲਗਦੈ ਸਰ ।
ਡਯੂਡਾਰਡ	(ਬੋਟਾਰਡ) ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮਿਸਟਰ ਬੋਟਾਰਡ, ਕਿ ਮੇਰੇ ਕੁਲੀਗ ਤੇ ਤੁਹਾਡੇ ਵੀ, ਜੋ ਲਾਅ ਗ੍ਰੈਜ਼ੇਟ ਨੇ ... ਵਕੀਲ, ਤੇ ਗਜ਼ਟਿੰਡ ਅਫਸਰ, ਬੇਵਕੂਫ ਨੇ ?
ਪੈਪਿਲੋਂ	ਮੈਂ ਇੰਨੀ ਜੁਰਾਤ ਨਹੀਂ ਕਰ ਸਕਦਾ, ਤੁਹਾਡੇ ਸ਼ਬਦਾਂ 'ਚ ਜ਼ਿਆਦਤੀ । ਪਰ ਯੂਨੀਵਰਸਿਟੀਆਂ 'ਚ ਜੋ ਪੜ੍ਹਾਇਆ ਜਾਂਦਾ ਹੈ ਉਹ ਤਾਂ ਆਮ ਸਕੂਲਾਂ ਦੇ ਬਰਾਬਰ ਵੀ ਨਹੀਂ ਖੜ੍ਹਦਾ ।
ਡੇਜ਼ੀ	(ਡੇਜ਼ੀ ਨੂੰ) ਕੀ ਹੋਇਆ, ਗਜਿਸਟਰ ਕਿੱਥੇ ਐ ?
ਬੋਟਾਰਡ	(ਗਜਿਸਟਰ ਲੈ ਕੇ ਜਾਂਦੀ ਹੈ ।) ਇਹ ਰਿਹਾ ਸਰ । (ਉਸਦੇ ਸਾਹਮਣੇ ਰੱਖਦੀ ਹੈ ।)
ਪੈਪਿਲੋਂ	(ਬੋਟਾਰਡ ਨੂੰ) ਅਹ.. ਛੱਡੋ ਵੀ !
ਡੇਜ਼ੀ	(ਪੈਪਿਲੋਂ) ਗੁੱਡ-ਮਾਰਨਿੰਗ, ਮਿਸਟਰ ਪੈਪਿਲੋਂ । (ਉਹ ਬਾਸ ਦੇ ਪਿਛਲੇ ਪਾਸੇ ਕੋਟ ਟੰਗਣ ਵਾਲੇ ਸਟੋੰਡ ਵੱਲ ਜਾਂਦਾ ਹੈ ਤੇ ਤਿੰਨਾਂ ਦੇ ਉਸ ਗਰੁੱਪ ਦੇ ਪਿੱਛੋਂ ਦੀ ਲੰਘਦਾ ਹੈ । ਉੱਥੇ ਉਹ ਆਪਣੇ ਕੰਮ ਵਾਲੇ ਕੱਪੜੇ ਉਤਾਰਦਾ ਹੈ ਤੇ ਬਾਹਰ ਵਾਲਾ ਕੋਟ ਉਸ ਥਾਂ 'ਤੇ ਟੰਗ ਦਿੰਦਾ ਹੈ, ਤੇ ਵਾਪਿਸ ਆਪਣੇ ਮੌਜ਼ 'ਤੇ ਆਉਂਦਾ ਹੈ ਤੇ ਦਰਾਜ਼ 'ਚੋਂ ਆਪਣੇ ਕਾਲੇ ਬਾਜ਼ੂ-ਕਵਰ ਬਾਹਰ ਕੱਢਦਾ ਹੈ । ਮਾਰਨਿੰਗ ਮਿਸਟਰ ਪੈਪਿਲੋਂ ਸੌਂਗੀ... ਥੋੜਾ ਲੇਟ ਹੀ ਹੋ ਗਿਆ । ਮਾਰਨਿੰਗ ਡਯੂਡਾਰਡ ! ਮਾਰਨਿੰਗ ਬੋਟਾਰਡ ।
ਬੋਟਾਰਡ	ਅੱਛਾ ਮਿਸਟਰ ਬੇਰੰਜਰ, ਤੁਹਾਨੂੰ ਕੋਈ ਗੈਂਡਾ ਤਾਂ ਨਜ਼ਰ ਨਹੀਂ ਆਇਆ... ਕਿਤੇ ?
ਡੇਜ਼ੀ	ਯੂਨੀਵਰਸਿਟੀ ਤੋਂ ਤਾਂ ਬੱਸ ਥੋਥਾ ਦਿਮਾਗੀ ਕਬਾੜ ਹਾਸਿਲ ਹੁੰਦਾ, ਜਿੰਦਗੀ ਦਾ ਅਮਲੀ ਗਿਆਨ ਨਹੀਂ ।
ਬੋਟਾਰਡ	(ਬੋਟਾਰਡ) ਛਾਲਤੂ ਦੀ ਗੱਲ !
ਬੇਰੰਜਰ	(ਆਪਣੀ ਮੌਜ਼ ਦਾ ਸਮਾਨ ਕੰਮ ਦੇ ਲਿਹਾਜ਼ ਨਾਲ ਫਟਾਫਟ ਠੀਕ

ਕਰ ਰਿਹਾ ਹੈ, ਜਿਵੇਂ ਲੇਟ ਹੋਣ ਦੀ ਕਮੀ ਪੂਰੀ ਕਰ ਰਿਹਾ ਹੋਵੇ; ਬੜੇ  
 ਸੁਭਾਵਿਕ ਅੰਦਾਜ਼ 'ਚ, ਪੈਪਿਲੋਂ ਨੂੰ) ਓ ਹਾਂ, ਮੈਂ ਦੇਖਿਆ ਸੀ, ਯਾਦ  
 ਆਇਆ।  
 (ਮਜ਼ਾਕ ਉਡਾਉਂਦਾ ਹੈ) ਲਓ!  
 ਲਓ ਦੇਖ ਲਓ, ਮੈਂ ਕੋਈ ਪਾਗਲ ਬੋੜ੍ਹੇ ਹਾਂ।  
 (ਵਿਅੰਗ 'ਚ) ਓ! ਮਿਸਟਰ ਬੇਰੰਜਰ ਤਾਂ ਉਂ ਈ ਸੰਗਦੇ ਈ ਕਹੀ ਜਾ  
 ਰਹੇ ਨੇ; ਬਹੁਤ ਸ਼ਰਮਾਕਲ ਨੇ, ਹਾਲਾਂਕਿ ਲੱਗਦੇ ਨਹੀਂ।  
 ਤੁਸੀਂ ਗੈਂਡਾ ਦੇਖਿਆ, ਇਹਦੇ 'ਚ ਸ਼ਰਮਾਕਲ ਹੋਣਾ ਕਿੱਥੋਂ ਆ  
 ਗਿਆ?  
 ਸਿੱਧਾ ਸੰਬੰਧ ਹੈ; ਮਾਮਲਾ ਜਦੋਂ ਮਿਸ ਡੇਜ਼ੀ ਦੀ ਭੁਸ਼ਾਮਦ ਦਾ ਹੋਵੇ,  
 ਉਨ੍ਹਾਂ ਦੀ ਫੰਟਾਸਟਿਕ ਗੱਲ ਨਾਲ ਹਾਂ 'ਚ ਹਾਂ ਮਿਲਾਉਣ ਦਾ। ਤਾਂ  
 ਕੌਣ ਭੁਸ਼ਾਮਦੀ ਨਹੀਂ ਹੋਣਾ ਚਾਹੇਗਾ। ਇਹ ਤਾਂ ਬਿਲਕੁਲ ਸਾਡਾ ਹੈ।  
 ਘੁਮਾਓ ਨਾ ਹੁਣ ਗੱਲ ਨੂੰ। ਬੇਰੰਜਰ ਨੂੰ ਤਾਂ ਪਤਾ ਵੀ ਨਹੀਂ ਕੀ  
 ਬਹਿਸ ਚਲ ਰਹੀ ਹੈ; ਉਹ ਤਾਂ ਹੁਣੇ ਆਇਆ।  
 (ਡੇਜ਼ੀ ਨੂੰ) ਪਰ ਤੁਸੀਂ ਤਾਂ ਦੇਖਿਆ ਸੀ, ਨਹੀਂ। ਅਸੀਂ ਦੋਹਾਂ ਨੇ  
 ਦੇਖਿਆ।  
 ਛੁ...! ਮੁਮਕਿਨ ਹੈ ਕਿ ਮਿਸਟਰ ਬੇਰੰਜਰ ਨੂੰ ਲੱਗਦਾ ਹੋਵੇ ਕਿ ਉਨ੍ਹਾਂ  
 ਨੇ ਗੈਂਡਾ ਦੇਖਿਆ। (ਉਹ ਬੇਰੰਜਰ ਦੀ ਪਿੱਠ ਪਿੱਛੇ ਇਸ਼ਾਰਾ ਕਰਦਾ  
 ਹੈ ਕਿ ਇਹ ਤਾਂ ਸ਼ਰਾਬੀ ਹੈ।) ਇਨ੍ਹਾਂ ਦੀ ਕਲਪਨਾ ਸ਼ਕਤੀ ਤਾਂ ਗਜ਼ਬ  
 ਹੈ... ਜੀ! ਇਹ ਤਾਂ ਕੁਝ ਵੀ ਦੇਖ ਸਕਦੇ ਨੇ!  
 ਮੈਂ ਕੋਈ ਇਕੱਲਾ ਬੋੜ੍ਹੇ ਸੀ ਉੱਥੇ ਜਦੋਂ ਉਹ ਗੈਂਡਾ ਲੰਘਿਆ! ਸ਼ਾਇਦ  
 ਇੱਕ ਨਹੀਂ ਦੋ ਸੀ, ਦੋ ਗੈਂਡੇ।  
 ਲਓ, ਇਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ, ਕਿ ਕਿੰਨੇ ਸੀ।  
 ਮੇਰੇ ਮਿੱਤਰ ਜੇਨ ਵੀ ਮੇਰੇ ਨਾਲ ਸਨ। ਤੇ ਹੋਰ ਵੀ ਬਹੁਤ ਲੋਕ ਸਨ  
 ਉੱਥੇ।  
 (ਬੇਰੰਜਰ ਨੂੰ) ਮੈਨੂੰ ਲੱਗਦਾ ਤੁਹਾਨੂੰ ਕੁਝ ਪਤਾ ਹੀ ਨਹੀਂ ਕਿ ਤੁਸੀਂ  
 ਕਹਿ ਕੀ ਰਹੇ ਹੋ।  
 ਇੱਕ ਸਿੰਗ ਵਾਲਾ ਗੈਂਡਾ ਸੀ ਉਹ।  
 ਛੁ। ਇਹ ਤਾਂ ਦੋਵੇਂ ਇਕੱਠੇ ਨੇ, ਸਮੱਝੋਤਾ ਕੀਤਾ ਲਗਦੈ ਕਿ ਸਾਨੂੰ  
 ਬੇਵਕੂਫ ਬਣਾਉਣਾ।  
 ਮੈਨੂੰ ਲਗਦੈ ਦੋ ਸਿੰਗ ਸੀ, ਜੋ ਮੈਂ ਸੁਣਿਆ ਆਲੇ ਦੁਆਲਿਓਂ!  
 ਪਹਿਲੋਂ ਤੁਸੀਂ ਪੱਕਾ ਮਨ ਬਣਾ ਲਓ।  
 (ਟਾਈਮ ਦੇਖਦੇ ਹੋਏ) ਚਲੋ ਛੱਡੋ ਹੁਣ, ਦੜਾ ਕਰੋ, ਟਾਈਮ ਬਹੁਤ  
 ਹੋ ਗਿਆ।

ਬੇਟਾਰਡ	ਤੁਸੀਂ ਇੱਕ ਗੈਂਡਾ ਦੇਖਿਆ ਸੀ, ਮਿਸਟਰ ਬੇਰੰਜਰ ਜਾਂ ਦੋ ?
ਬੇਰੰਜਰ	ਪੱਕਾ ਤਾਂ ਕੁਝ ਨਹੀਂ
ਬੇਟਾਰਡ	ਮਿਸ ਡੇਜ਼ੀ ਦੇ ਗੈਂਡੇ ਦਾ ਇੱਕ ਸਿੰਗ ਸੀ, ਜੋ ਉਨ੍ਹਾਂ ਨੇ ਦੇਖਿਆ।
ਬੇਰੰਜਰ	ਤੁਹਾਡਾ ਗੈਂਡਾ ਕਿਹੋ ਜਿਹਾ ਸੀ, ਜੋ ਕੋਈ ਸੀ ਤਾਂ, ਇੱਕ ਸਿੰਗ ਸੀ ਉਸਦੇ ਜਾਂ ਦੋ।
ਬੇਟਾਰਡ	ਬਿਲਕੁਲ, ਸਾਰਾ ਮਸਲਾ ਤਾਂ ਇਹੀ ਹੈ।
ਡੇਜ਼ੀ	ਬੜਾ ਸ਼ੱਕੀ ਐ ਸਾਰਾ ਕੁਝ।
ਬੇਟਾਰਡ	ਓਹ !
ਡੇਜ਼ੀ	ਮੈਂ ਕੋਈ ਵਿਰੋਧ ਨਹੀਂ ਕਰ ਰਿਹਾ। ਪਰ ਮੈਨੂੰ ਉੱਕਾ ਈ ਯਕੀਨ ਨਹੀਂ। ਏਸ ਦੇਸ਼ 'ਚ ਕਿਸੇ ਨੇ ਵੀ ਕਦੇ, ਕੋਈ ਗੈਂਡਾ ਨਹੀਂ ਦੇਖਿਆ।
ਬੇਟਾਰਡ	ਹਰ ਚੀਜ਼ ਕਦੇ ਨਾ ਕਦੇ ਪਹਿਲੀ ਵਾਰ ਹੁੰਦੀ ਹੈ।
ਡੇਜ਼ੀ	ਉਹ ਕਦੇ ਦੇਖਿਆ ਨਹੀਂ ਗਿਆ, ਸਿਵਾਏ ਸਕੂਲੀ ਕਿਤਾਬਾਂ ਦੀਆਂ ਤਸਵੀਰਾਂ 'ਚ। ਤੁਹਾਡੇ ਇਹ ਗੈਂਡੇ ਕਿਸੇ ਖਬਰੀ ਦੇ ਹਵਾਈ ਘੋੜੇ ਨੇ, ਹੋਰ ਕੁਝ ਨਹੀਂ।
ਬੇਟਾਰਡ	'ਹਵਾਈ' ਸ਼ਬਦ ਗੈਂਡੇ ਲਈ ਕੋਈ ਖਾਸ ਢੁਕਵਾਂ ਨਹੀਂ।
ਡੇਜ਼ੀ	ਹਾਂ, ਹੋਰ ਕੀ।
ਪੈਪਿਲੋਂ	ਤੁਹਾਡਾ ਗੈਂਡਾ ਬਸ ਇੱਕ ਮਿੱਥ ਹੈ !
ਬੇਟਾਰਡ	ਮਿੱਥ ?
ਡੇਜ਼ੀ	ਭਦਰ-ਪੁਰਸ਼ੇ, ਹੁਣ ਕੰਮ-ਕੁੰਮ ਸ਼ੁਰੂ ਕਰ ਲਓ ਕੌਥੀ।
ਪੈਪਿਲੋਂ	(ਡੇਜ਼ੀ ਨੂੰ) ਜੀ ਹਾਂ, ਮਿੱਥ... ਜਿਵੇਂ ਉੜਨਤਸ਼ਤਰੀਆਂ।
ਬੇਟਾਰਡ	ਪਰ ਜਿਹੜੀ ਬਿੱਲੀ ਖੁਰਾਂ ਬੱਲੇ ਕੁਚਲੀ ਗਈ... ਉਹ ਤਾਂ ਸੱਚ ਹੈ ਜਾਂ ਉਹ ਵੀ ਕੋਈ...
ਡੇਜ਼ੀ	ਮੈਂ ਖੁਦ ਗਵਾਹ ਹਾਂ, ਮੇਰੇ ਸਾਹਮਣੇ ਹੋਇਆ!
ਪੈਪਿਲੋਂ	(ਬੇਰੰਜਰ ਵੱਲ ਇਸ਼ਾਰਾ ਕਰ ਕੇ) ਗਵਾਹ ਸਾਹਮਣੇ ਬੈਠਾ।
ਬੇਟਾਰਡ	ਵਾਹ ! ਕਿਆ ਗਵਾਹ ਹੈ !
ਡੇਜ਼ੀ	ਓ ਬਸ ਕਰੋ ਯਾਰ ! ਕੰਮ ਕਰ ਲਓ ਕੋਈ !
ਬੇਟਾਰਡ	(ਡੇਜ਼ੀ ਨੂੰ) ਇੱਕ ਸਮੂਹਿਕ ਸੁਦਾਅ ਨੀ ਹੋ ਜਾਂਦਾ ਪੂਰੀ ਦੀ
ਪੈਪਿਲੋਂ	ਪੂਰੀ ਭੀੜ ਨੂੰ, ਬਸ ਉਹੋ ਸਮਝੋ। ਮਸਲਨ ਜਿਵੇਂ... ਧਰਮ; ... ਲੋਕਾਈ ਦੀ ਅਫੀਮ !
ਬੇਟਾਰਡ	ਤਾਂ ਫੇਰ ਠੀਕ ਹੈ, ਉੜਨਤਸ਼ਤਰੀਆਂ ਹੈਰੀਆਂ ਨੇ ਫੇਰ !
ਡੇਜ਼ੀ	ਛੂ (ਛੂਕ ਜਿਹੀ ਕੱਢਦਾ ਹੈ)
ਬੇਟਾਰਡ	(ਰੋਹਬ ਨਾਲ) ਬਹੁਤ ਹੋ ਗਿਆ ਹੁਣ। ਗੱਪਾਂ ਬਹੁਤ ਹੋ ਗਈਆਂ!
ਪੈਪਿਲੋਂ	ਗੈਂਡੇ ਹੋਣ ਜਾਂ ਨਾ ਹੋਣ, ਉੜਨ-ਤਸ਼ਤਰੀ ਉੜੇ ਭਾਵੇਂ ਨਾ ਉੜੇ,

		ਮਿਲਦੀ ਕਿ ਸਾਰਾ ਟਾਈਮ ਇਸ 'ਤੇ ਬਰਬਾਦ ਕਰ ਦਿਉਂ ਕਿ ਕਿਹੜਾ ਜਾਨਵਰ ਹੈ ਤੇ ਕਿਹੜਾ ਨਹੀਂ ਹੈ।
ਬੋਟਾਰਡ		ਹਵਾਈ!
ਡਯੂਡਾਰਡ		ਠੋਸ!
ਡੇਜ਼ੀ		ਇੱਕਦਮ ਠੋਸ!
ਪੈਪਿਲੋਂ		ਬਸ ਕਰੋ ਹੁਣ, ਖਤਮ ਕਰੋ ਇਹ ਫਾਲਤੂ ਦੀ ਬਹਿਸ। ਇੱਥੇ ਕੰਮ ਕਰਨ ਆਏ ਆਂ ਅਸੀਂ।
ਬੋਟਾਰਡ	(ਵਿਅੰਗ ਭਰੇ ਸੁਰ 'ਚ)	ਠੀਕ ਹੈ, ਮਿਸਟਰ ਪੈਪਿਲੋਂ।
ਪੈਪਿਲੋਂ		ਮੈਂ ਤੁਹਾਨੂੰ ਦੱਸ ਦਿਆਂ..
ਬੋਟਾਰਡ		ਓ ਕੇ ਬਾਸ! ਤੁਸੀਂ ਬਾਸ ਹੋ, ਜਿਵੇਂ ਤੁਸੀਂ ਕਹੋ, ਸਿਰਮੱਥੇ।
ਪੈਪਿਲੋਂ		ਸਮਝਿਆ ਕਰੋ! ਮੈਂ ਨਹੀਂ ਚਾਹੁੰਦਾ ਕਿ ਮੈਂ ਤੁਹਾਡੀਆਂ ਤਨਖਾਹਾਂ 'ਚੋਂ ਕੱਟ ਲਾਉਂਦਾ ਫਿਰਾਂ! ਮਿਸਟਰ ਡਯੂਡਾਰਡ, ਸ਼ਰਾਬਬੰਦੀ ਬਾਰੇ ਜਿਹੜਾ ਨਵਾਂ ਕਾਨੂੰਨ ਆ ਰਿਹੈ, ਉਹਦੀ ਰਿਪੋਰਟ ਤਿਆਰ ਹੋ ਗਈ?
ਡਯੂਡਾਰਡ		ਬਸ ਹੋ ਹੀ ਗਈ ਸਰ!
ਪੈਪਿਲੋਂ		ਪਿਆਨ ਦਿਓ ਜ਼ਰਾ; ਜ਼ਰੂਰੀ ਕੇਸ ਹੈ, ਅਰਜੇਂਟ। ਮਿਸਟਰ ਬੇਰੰਜਰ ਤੇ ਮਿਗਟਰ ਬੋਟਾਰਡ ਵਾਈਪ ਟਰੇਡ ਕੰਟਰੋਲ ਨਿਯਮਾਂ ਦੇ ਸਾਰੇ ਪ੍ਰਕਾਸ਼ ਦੇਖ ਲਏ ਤੁਸੀਂ?
ਬੇਰੰਜਰ		ਬਸ ਉਹੀ ਕਰ ਰਿਹਾਂ ਸਰ; ਬੱਡੇ ਰਹਿ ਗਏ।
ਪੈਪਿਲੋਂ		ਮਿਲ ਕੇ ਕਰ ਲਓ ਨਾ ਦੋਹੋਂ; ਖਤਮ ਕਰੋ। ਪ੍ਰਿੰਟਰ ਉਡੀਕ ਰਹੇ ਹਨ, ਭਾਈ। ਤੇ ਤੁਸੀਂ ਮਿਸ ਡੇਜ਼ੀ, ਸਾਰੇ ਲੈਟਰ ਲੈ ਆਓ, ਜਿਹੜੇ ਹੈਂਡ- ਆਫਿਸ ਭੇਜਣੇ, ਟਾਈਪ ਕਰੋ ਫਟਾਫਟ ਤੇ ਸਾਇਨ ਕਰਾਓ ਮੇਰੇ।
ਡੇਜ਼ੀ		ਜੀ ਸਰ, ਹੁਣੇ ਲਿਆਈ।
ਡੇਜ਼ੀ		(ਆਪਣੇ ਡੈਸਕ 'ਤੇ ਜਾ ਕੇ ਫਟਾਫਟ ਟਾਈਪ ਕਰਨ ਲੱਗਦੀ ਹੈ। ਡਯੂਡਾਰਡ ਵੀ ਆਪਣੇ ਕੰਮ 'ਚ ਲੱਗ ਜਾਂਦਾ ਹੈ। ਬੇਰੰਜਰ ਤੇ ਬੋਟਾਰਡ ਆਪਣੀ ਥਾਂ ਜਾ ਕੇ ਆਹਮਣੇ-ਸਾਹਮਣੇ ਬੈਠ ਜਾਂਦੇ ਹਨ। ਬੋਟਾਰਡ ਦੀ ਪਿੱਠ ਪੌੜੀਆਂ ਵੱਲ ਨੂੰ ਹੈ, ਉਸਦਾ ਮੂਡ ਬੋਜੂਡਾ ਖਰਾਬ ਲੱਗਦਾ ਹੈ। ਬੇਰੰਜਰ ਵੀ ਢਿੱਲਾ ਤੇ ਬੁਝਿਆ ਜਿਹਾ ਹੈ; ਉਹ ਸਾਰੇ ਪ੍ਰਕਾਸ਼ ਟੇਬਲ 'ਤੇ ਫੈਲਾ ਦਿੰਦਾ ਹੈ। ਬੋਟਾਰਡ ਨੂੰ ਅਸਲ ਦਾ ਖਰੜਾ ਫੜਾਉਂਦਾ ਹੈ। ਬੋਟਾਰਡ ਬੁੜ੍ਹੁੜ ਕਰਦਾ ਬੈਠਾ ਹੈ। ਪੈਪਿਲੋਂ ਉੱਠ ਕੇ ਬਾਹਰ ਵੱਲ ਆਉਂਦਾ ਹੈ। ਦਰਵਾਜ਼ਾ ਖੜਾਕ ਕਰਦਾ ਬੰਦ ਹੁੰਦਾ ਹੈ।)
ਪੈਪਿਲੋਂ		ਮੈਂ ਬਸ ਹੁਣੇ ਆਇਆਂ।
ਬੇਰੰਜਰ	(ਪੜ੍ਹਦਾ ਹੈ ਤੇ ਠੀਕ ਕਰੀ ਜਾਂਦਾ ਹੈ, ਬੋਟਾਰਡ ਪੈਸਿਲ ਨਾਲ ਅਸਲ 'ਚ ਚੈੱਕ ਕਰੀ ਜਾਂਦਾ ਹੈ।) ਲਾਜ਼ ਰਿਲੇਟਿੰਗ ਟੂ ਦਾ ਕੰਟਰੋਲ ਆਫ	

ਪਰਾਪ੍ਰੇਟਰੀ ਵਾਈਨ ਪਰਡਯੂਸ (ਠੀਕ ਕਰਦਾ ਹੈ।) ਕੰਟਰੋਲ 'ਚ  
 'ਐਲ' ਇੱਕੋ ਹੈ(ਠੀਕ ਕਰਦਾ ਹੈ) ਪਰਾਪ੍ਰੇਟਰੀ ਦਾ 'ਪੀ'...; ਹੁੰ; ਦਾ  
 ਕੰਟਰੋਲਡ ਵਾਈਨਜ਼ ਆਫ ਦਾ ਬੋਰਡਏਕਸ ਗਿਜਨ, ਦਾ ਲੋਅਰ  
 ਸੈਕਸ਼ਨ ਆਫ ਦਾ ਅਪਰ ਸਲੋਪਜ਼...

ਇਹ ਤਾਂ ਹੈ ਨੀ ਏਥੇ! ਲਾਈਨ ਡੱਡ ਗਏ ਤੁਸੀਂ।  
 ਫੇਰ ਦੇਖ ਲੈਂਦੇ ਆਂ। ਦਾ ਵਾਈਨ ਕੰਟਰੋਲ!  
 (ਬੇਰੰਜਰ ਤੇ ਬੋਟਾਰਡ ਨੂੰ) ਥੋੜਾ ਹੌਲੀ ਬੋਲੋ, ਤੁਹਾਡੇ ਰੌਲੇ 'ਚ ਮੇਗੀ  
 ਗੜਬੜ ਹੋਈ ਜਾਂਦੀ, ਕਿਵੇਂ ਗਲਾ ਫਾੜਦੇ ਪਏ।  
 (ਬੇਰੰਜਰ ਮੂੰਹ 'ਚ ਬੜਬੜ ਕਰਦਾ ਆਪ ਹੀ ਪੜ੍ਹਦਾ ਹੈ ਤੇ ਠੀਕ  
 ਕਗੀ ਜਾਂਦਾ ਹੈ; ਬੋਟਾਰਡ ਉਸਦੇ ਉੱਪਰੋਂ ਦੀ ਮੂੰਹ ਕਰਕੇ ਬੋਲਦਾ  
 ਹੈ।) ਕੋਰਾ ਝੂਠ ਹੈ ਸਭ।  
 ਕੀ ਕੋਰਾ ਝੂਠ ਹੈ?

ਇਹ ਤੁਹਾਡਾ ਗੈਂਡਾ, ਹੋਰ ਕੀ। ਤੁਸੀਂ ਐਵੇਂ ਬਸ ਅਫਵਾਹਾਂ ਫੈਲਾ  
 ਰਹੇ ਹੋ, ਪ੍ਰਾਪੇਗੰਡਾ ਸਾਰਾ ਫਾਲਤੂ ਦਾ।  
 ਕਾਹਦਾ ਪ੍ਰਾਪੇਗੰਡਾ? (ਕੰਮ ਵਿੱਚੋਂ ਡੱਡ ਦਿੰਦਾ ਹੈ।)  
 (ਸ਼ਾਮਿਲ ਹੁੰਦਾ ਹੈ) ਪ੍ਰਾਪੇਗੰਡੇ ਦਾ ਤਾਂ ਕੋਈ ਸਵਾਲ ਹੀ ਨਹੀਂ।  
 (ਟਾਈਪ ਰੋਕ ਕੇ) ਤੁਹਾਨੂੰ ਸ਼ਾਇਦ ਦੁਬਾਰਾ ਦੱਸਣਾ ਪਵੇਗਾ ਕਿ ਮੈਂ  
 ਖੁਦ ਦੇਖਿਆ... ਖੁੱਲ੍ਹੀਆਂ ਅੱਖਾਂ ਨਾਲ, ਤੇ ਹੋਰਨਾਂ ਨੇ ਵੀ।  
 ਹਾਸਾ ਆਉਂਦਾ ਮੈਨੂੰ ਤੇ! ਪ੍ਰਾਪੇਗੰਡਾ! ਕਾਹਦਾ ਪ੍ਰਾਪੇਗੰਡਾ?  
 (ਡੇਫ਼ਾਰਡ ਨੂੰ) ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਏ ਏਸ ਬਾਰੇ,  
 ਭੋਲਾ ਬਣਨ ਦੀ ਲੋੜ ਨਹੀਂ ਹੁਣ।  
 ਹਰ ਹਾਲ 'ਚ, ਮਿਸਟਰ ਬੋਟਾਰਡ, ਮੈਂ ਕਿਸੇ ਗੁਪਤ ਸੰਸਥਾ ਦੇ ਭਾਵੇਂ  
 'ਤੇ ਨਹੀਂ।

ਇਹ ਤਾਂ ਬੇਜਤੀ ਕਰ ਰਹੇ ਹੋ... ਸ਼ਰੋਆਮ। ਮੈਂ ਤਾਂ ਇਹ ਗੱਲ ਨਹੀਂ  
 ਕੀਤੀ... (ਖੜ੍ਹਾ ਹੁੰਦਾ ਹੈ।)

ਇੱਕ ਮਿੰਟ... ਇੱਕ ਮਿੰਟ, ਮਿਸਟਰ ਬੋਟਾਰਡ  
 (ਡੇਫ਼ਾਰਡ ਨੂੰ) ਕੀ ਕਰ ਰਹੇ ਹੋ ਤੁਸੀਂ, ਮਿਸਟਰ ਡੇਫ਼ਾਰਡ  
 ਮੈਂ ਕਹਿੰਦਾਂ... ਸਰਾਸਰ ਬੇਜਤੀ ਕਰ ਰਿਹੈ....  
 (ਪੈਪਿਲੋਂ ਅਚਾਨਕ ਅੰਦਰ ਆਉਂਦਾ ਹੈ। ਬੋਟਾਰਡ ਤੇ ਡੇਫ਼ਾਰਡ  
 ਛੇਤੀ ਨਾਲ ਬੈਠਦੇ ਹਨ; ਪੈਪਿਲੋਂ ਕੋਲ ਟਾਈਮ ਰਜਿਸਟਰ ਹੈ। ਉਸਦੇ  
 ਆਉਂਦੇ ਸਾਰ ਚੁੱਪੀ ਛਾ ਜਾਂਦੀ ਹੈ।)

ਮਿਸਟਰ ਬਿਊਡ ਨਹੀਂ ਆਏ ਅੱਜ?  
 (ਚੁਫੇਰੇ ਦੇਖ ਕੇ) ਨਹੀਂ, ਆਏ ਨਹੀਂ। ਲਗਦੈ ਛੁੱਟੀ 'ਤੇ ਨੇ।  
 ਜਦੋਂ ਲੋੜ ਹੋਏ, ਉਦੋਂ ਗੈਰਹਾਜ਼ਿਰ। (ਡੇਜ਼ੀ ਨੂੰ) ਕੀ ਕਿਸੇ ਨੂੰ ਦੱਸਿਆ

ਡੇਜ਼ੀ ਪੈਪਿਲੋਂ	ਉਸਨੇ, ਬੀਮਾਰ ਹੈ ਜਾਂ ਆ ਨਹੀਂ ਰਿਹਾ ? ਨਹੀਂ..., ਮੈਨੂੰ ਤਾਂ ਕੁਝ ਨਹੀਂ ਕਿਹਾ। (ਆਪਣਾ ਦਰਵਾਜ਼ਾ ਖੋਲ੍ਹ ਕੇ ਅੰਦਰ ਜਾਂਦਾ ਹੈ।) ਇਹੋ ਹਾਲ ਰਿਹਾ ਤਾਂ ਮੈਨੂੰ ਕੱਢਣਾ ਪੈ ਜਾਣਾ ਇਹਨੂੰ। ਪਹਿਲਾਂ ਵੀ ਇਉਂ ਈ ਕੀਤਾ ਸੀ ਇਹਨੇ, ਗੋਮ ਖੇਡਦਾ... ਗੋਮ, ਮੇਰੇ ਨਾਲ। ਹੁਣ ਤੱਕ ਮੈਂ ਚੁੱਪ ਰਿਹਾਂ, ਪਰ ਇੱਥ ਤਾਂ ਚੱਲਣਾ ਨਹੀਂ। ਕਿਸੇ ਕੋਲ ਚਾਬੀ ਹੈ ਉਹਦੇ ਭੈਸਕ ਦੀ ?
ਬੇਰੰਜਰ ਡੇਜ਼ੀ ਮਿਸੇਜ ਬਿਊਫ਼ :	(ਉਸੇ ਵੇਲੇ ਮਿਸੇਜ ਬਿਊਫ਼ ਅੰਦਰ ਆਉਂਦੀ ਹੈ। ਜਦ ਪੈਪਿਲੋਂ ਬੋਲ ਰਿਹਾ ਹੈ, ਉਸ ਸਮੇਂ ਉਸਨੂੰ ਪੌੜੀਆਂ ਚੜ੍ਹਦੇ ਦੇਖਿਆ ਜਾ ਸਕਦਾ ਹੈ। ਉਹ ਕਾਹਲੀ ਨਾਲ ਅੰਦਰ ਦਾਖਿਲ ਹੁੰਦੀ ਹੈ, ਉਸਨੂੰ ਸਾਹ ਚੜ੍ਹਿਆ ਹੋਇਆ ਹੈ, ਉਹ ਬਹੁਤ ਘਬਰਾਈ ਹੋਈ ਹੈ।) ਮਿਸੇਜ ਬਿਊਫ਼... ਤੁਸੀਂ ! ਗੁੱਡ-ਮਾਰਨਿੰਗ ਮਿਸੇਜ ਬਿਊਫ਼। ਗੁੱਡ-ਮਾਰਨਿੰਗ, ਮਿਸਟਰ ਪੈਪਿਲੋਂ। (ਸਾਰਿਆਂ ਵੱਲ) ਗੁੱਡ- ਮਾਰਨਿੰਗ।
ਪੈਪਿਲੋਂ	ਉ..., ਤੁਹਾਡੇ ਹਸਬੈਂਡ ਕਿੱਥੇ ਨੇ ? ਕੀ ਹੋਇਆ ਉਨ੍ਹਾਂ ਨੂੰ ? ਕੁਝ ਜ਼ਿਆਦਾ ਹੀ ਮੁਸ਼ਕਿਲ ਆ ਰਹੀ ਹੈ ਉਨ੍ਹਾਂ ਨੂੰ, ਦਫ਼ਤਰ ਆਉਣ 'ਚ ? (ਸਾਹ ਉੱਖੜਿਆ ਹੋਇਆ) ਪਲੀਜ਼ ਤੁਸੀਂ... ਮਾਫ਼ ਕਰ ਦਿਓ... ਉਨ੍ਹਾਂ ਨੂੰ। ਮੇਰਾ ਮਤਲਬ.. ਮੇਰੇ ਪਤੀ.. ਉਹ ਵੀਕਐਂਡ.. 'ਤੇ ਮਾਮ-ਡੈਂਡ ਵੱਲ ਗਏ ਸੀ। ਉੱਥੇ ਫਲ੍ਲੂ... ਫਲ੍ਲੂ ਹੋ ਗਿਆ... ਸੱਚਮੁੱਚ ?
ਮਿਸੇਜ ਬਿਊਫ਼ :	(ਇੱਕ ਕਾਗਜ ਪੈਪਿਲੋਂ ਨੂੰ ਦਿੰਦੀ ਹੈ) ਟੈਲੀਗ੍ਰਾਮ 'ਚ ਇਹੋ ਲਿਖਿਆ। ਬੁੱਧਵਾਰ ਤੱਕ ਸ਼ਾਇਦ, ਮੁੜ ਆਉਣਗੇ। (ਉਸਦਾ ਰੰਗ ਉੱਡਿਆ ਹੋਇਆ ਹੈ।) ਮੈਂ... ਬੈਠ ਸਕਦੀ ਹਾਂ..., ਬੋੜ੍ਹਾ ਪਾਣੀ.. (ਬੇਰੰਜਰ ਆਪਣੀ ਕੁਰਸੀ ਸੈਂਟਰ ਸਟੇਜ ਵੱਲ ਘੜੀਸ ਕੇ ਲੈ ਜਾਂਦਾ ਹੈ। ਉਹ ਧੜੰਮ ਕਰਕੇ ਉਸਤੇ ਬੈਠ ਜਾਂਦੀ ਹੈ।) (ਡੇਜ਼ੀ ਨੂੰ) ਪਾਣੀ ਪਿਆਓ ਇਨ੍ਹਾਂ ਨੂੰ। ਜੀ, ਹੁਣੈ ਲਿਆਈ।
ਪੈਪਿਲੋਂ ਡੇਜ਼ੀ	(ਡਯੂਡਾਰਡ ਤੇ ਪੈਪਿਲੋਂ ਗੱਲਾਂ ਕਰਦੇ ਹਨ। ਇਸ ਦੌਰਾਨ ਡੇਜ਼ੀ ਉਸਨੂੰ ਪਾਣੀ ਲਿਆ ਕੇ ਪਿਲਾਂਦੀ ਹੈ।) (ਪੈਪਿਲੋਂ ਨੂੰ) ਦਿਲ ਬੋੜ੍ਹਾ ਕਮਜ਼ੋਰ ਲੱਗਦਾ... ਪਰੋਸ਼ਾਨੀ ਤਾਂ ਹੈ, ਹੁਣ ਮਿਸਟਰ ਬਿਊਫ਼ ਆ ਨਹੀਂ ਸਕਦੇ। ਪਰ ਤੁਹਾਨੂੰ ਏਨਾ ਪਰੋਸ਼ਾਨ ਹੋਣ ਦੀ ਕੋਈ ਲੋੜ ਨਹੀਂ। ਨਹੀਂ... ਓ... ਇਹ ਗੱਲ ਨਹੀਂ...; ਅਸਲ... 'ਚ ਘਰ ਤੋਂ ਈ... ਇੱਕ
ਡੇਜ਼ੀ ਪੈਪਿਲੋਂ	
ਮਿਸੇਜ ਬਿਊਫ਼ :	

	ਗੈਂਡਾ ਮੇਰੇ ਪਿੱਛੇ ਪੈਂ ਰਿਆ।
ਬੇਰੰਜਰ	: ਕਿੰਨੇ ਸਿੰਗ ਸੀ ਉਸਦੇ ?
ਬੋਟਾਰਡ	: (ਹਾਸਾ ਨਿਕਲ ਜਾਂਦਾ ਹੈ) ਕਿਉਂ ਹਸਾ ਰਹੇ ਓ !
ਡਯੂਡਾਰਡ	: (ਖਿਡ ਕੇ) ਬੋਲਣ ਤਾਂ ਦਿਓ ਉਸਨੂੰ !
ਮਿਸੇਜ ਬਿਊਡ :	(ਸੰਭਲਣ ਦੀ ਪੂਰੀ ਕੋਸ਼ਿਸ਼ ਕਰਦੀ ਹੈ, ਪੌੜੀਆਂ ਵੱਲ ਇਸ਼ਾਰਾ ਕਰ ਕੇ) ਉਹ ਉੱਥੇ ਹੈ, ਹੇਠਾਂ, ਗੋਟ 'ਤੇ...। ਲੱਗਦਾ... ਉੱਪਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। (ਉਸੇ ਵੇਲੇ ਇੱਕ ਖੜਕਾ ਸੁਣਾਈ ਦਿੰਦਾ ਹੈ। ਕਿਸੇ ਦੇ ਭਾਰੀ ਪੈਰਾਂ ਹੇਠ ਪੌੜੀਆਂ ਚਰ-ਮਗਾਊਂਦੀਆਂ ਦਿਖਦੀਆਂ ਹਨ। ਬੱਲਿਓਂ ਗੁਸੈਲੀ ਚਿੰਘਾੜ ਸੁਣਾਈ ਪੈਂਦੀ ਹੈ। ਪੌੜੀਆਂ ਦੇ ਢੇਰੀ ਹੋ ਜਾਣ ਤੋਂ ਬਾਅਦ ਜਦੋਂ ਧੂੜ ਛੱਟਦੀ ਹੈ, ਤਾਂ ਪੌੜੀ ਦੇ ਕੁਝ ਡੰਡੇ ਹਵਾ 'ਚ ਝੂਲਦੇ ਦਿਖਦੇ ਹਨ।)
ਡੇਜ਼ੀ	ਹੋ...ਮੇਰੇ ਈਸ਼ਵਰ!
ਮਿਸੇਜ ਬਿਊਡ :	ਹਓ...ਹਓ! (ਹੱਥ ਛਾਤੀ 'ਤੇ ਧਰ ਲੈਂਦੀ ਹੈ। ਕਦੇ ਗੱਲਾਂ ਥਪ-ਥਪਾਊਂਦੀ ਹੈ, ਕਦੇ ਜਬਰਦਸਤੀ ਪਾਣੀ ਪੀਂਦੀ ਹੈ।)
ਬੇਰੰਜਰ	ਸ਼ਾਂਤ ਰਹੋ! (ਪੈਪਿਲੋਂ, ਡਯੂਡਾਰਡ ਤੇ ਬੋਟਾਰਡ ਖੱਬੇ ਪਾਸੇ ਭੱਜਦੇ ਹਨ, ਧੂੜ-ਧੱਟੇ 'ਚ ਇੱਕ-ਦੂਜੇ ਨਾਲ ਵੱਜਦੇ ਦਰਵਾਜ਼ਾ ਖੋਲ੍ਹਣ ਲਈ ਭਿੜਦੇ ਹਨ। ਚਿੰਘਾੜਣ ਦੀ ਅਵਾਜ਼ ਲਗਾਤਾਰ ਆ ਰਹੀ ਹੈ।)
ਡੇਜ਼ੀ	(ਮਿਸੇਜ ਬਿਊਡ ਨੂੰ) ਮਿਸੇਜ ਬਿਊਡ... ਠੀਕ ਤਾਂ ਹੋ ਨਾ ਤੁਸੀਂ ?
ਪੈਪਿਲੋਂ	(ਬੱਲੇ ਇਸ਼ਾਰਾ ਕਰਕੇ) ਉਹ.. ਉਹ ਰਿਹਾ... ਓਪਰ... ਹੇਠਾਂ! ਇੱਕੋ ਹੈ।
ਬੋਟਾਰਡ	ਮੈਨੂੰ ਤਾਂ ਕੁਝ ਨੀਂ ਦਿਖਦਾ। ਵਹਿਮ ਹੈ।
ਡਯੂਡਾਰਡ	ਹਾਂ... ਉਹ ਰਿਹੈ... ਸਾਹਮਣੇ..., ਇਹ ਤਾਂ ਗੋਲ-ਗੋਲ ਧੁੰਮੀ ਜਾ ਰਿਹਾ।
ਪੈਪਿਲੋਂ	ਹਾਂ, ਉਹ ਤਾਂ ਦਿਖਦਾ ਪਿਆ... ਇੱਕੋ ਥਾਈਂ ਗੋੜੇ ਮਾਰੀ ਜਾ ਰਿਹਾ।
ਡਯੂਡਾਰਡ	ਸ਼ੁਕਰ ਅੰਂ ਉੱਪਰ ਨਹੀਂ ਆ ਸਕਦਾ, ਪੌੜੀਆਂ ਹੈਂ ਨਹੀਂ।
ਬੋਟਾਰਡ	ਕਮਾਲ ਦੀ ਗੱਲ ਹੈ! ਮਤਲਬ ਕੀ ਹੈ ?
ਡਯੂਡਾਰਡ	(ਪਿੱਛੇ ਮੁੜ ਕੇ) ਆ ਕੇ ਦੇਖ ਲੈ ਨਾ। (ਬੇਰੰਜਰ ਨੂੰ) ਦੇਖ ਲੈ ਗੈਂਡਾ... ਆਪਣਾ
ਬੇਰੰਜਰ	ਆ ਰਿਹਾਂ।
	(ਬੇਰੰਜਰ ਉਨ੍ਹਾਂ ਵੱਲ ਜਾਂਦਾ ਹੈ, ਉਸਦੇ ਪਿੱਛੇ ਹੀ ਡੇਜ਼ੀ ਹੈ, ਜਿਹੜੀ ਮਿਸੇਜ ਬਿਊਡ ਨੂੰ ਡੱਡ ਜਾਂਦੀ ਹੈ।)
ਪੈਪਿਲੋਂ	(ਬੇਰੰਜਰ ਨੂੰ) ਤੂੰ ਮਾਹਿਰ ਹੈਂ ਗੈਂਡਿਆਂ ਦਾ..., ਧਿਆਨ ਨਾਲ ਦੇਖ।
ਬੇਰੰਜਰ	ਮੈਂ ਕੋਈ ਮਾਹਿਰ ਨਹੀਂ ਹਾਂ...

ਭੋਜੀ	ਦੇਖ ਕਿਵੇਂ ਇੱਕੋ ਜਗ੍ਹਾ ਘੁੰਮੀ ਜਾ ਰਿਹਾ...। ਲੱਗਦਾ ਹੈ ਕੋਈ ਦਰਦ ਹੈ ਉਸਨੂੰ, ਕੀ ਹੋ ਸਕਦਾ?
ਭਯੂਡਾਰਡ	ਲੱਗਦਾ ਹੈ ਕਿਸੇ ਨੂੰ ਲੱਭ ਰਿਹਾ..। (ਬੋਟਾਰਡ ਨੂੰ) ਦਿਖਿਆ ਕਿ ਨਹੀਂ ?
ਬੋਟਾਰਡ	(ਛੱਲਾ ਪੈਂਦਾ ਹੈ) ਹਾਂ....ਦਿਖ ਤਾਂ... ਰਿਹਾ।
ਭੋਜੀ	(ਪੈਪਿਲੋਂ ਨੂੰ) ਸ਼ਾਇਦ ਸਾਨੂੰ ਸਾਰਿਆਂ ਨੂੰ ਪ੍ਰੇਤ ਨਜ਼ਰ ਆ ਰਹੇ। ਤੁਹਾਨੂੰ ਵੀ।
ਬੋਟਾਰਡ	ਮੈਨੂੰ ਕਦੇ ਨੀ ਆਉਂਦੇ। ਕੁਝ ਹੈ ਤਾਂ ਸਹੀ ਉਥੋਂ।
ਭਯੂਡਾਰਡ	ਕੁਝ ਤਾਂ, ਕੀ ਮਤਲਬ?
ਪੈਪਿਲੋਂ	ਸਰੋਆਮ ਗੈਂਡਾ ਏ। (ਬੇਰੰਜਰ ਨੂੰ) ਇਸੇ ਨੂੰ ਦੇਖਿਆ ਸੀ ਤੁਸੀਂ ਪਹਿਲਾਂ ਵੀ...ਜਾਂ ਕੋਈ ਹੋਰ ਸੀ। (ਭੋਜੀ ਨੂੰ) ਤੁਸੀਂ ਦੇਖੋ ਜਗਾ ਪੱਕਾ ਉਹੀ ਹੈ।
ਭੋਜੀ	ਦੋ ਸਿੰਗ ਨੇ ਇਸਦੇ। ਅਫਗੀਕਾ ਦਾ ਗੈਂਡਾ ਹੈ ਜਾਂ ਫੇਰ ਸ਼ਾਇਦ ਏਸ਼ਿਆਈ। ਉਡ! ਪਤਾ ਨਹੀਂ ਕਿਸਦੇ ਦੋ ਸਿੰਗ ਹੁੰਦੇ ਨੇ... ਕਿਸਦਾ ਇੱਕ..., ਅਫਗੀਕਾ ਵਾਲੇ ਦੇ ਜਾਂ ਏਸ਼ਿਆਈ ਦੇ
ਬੇਰੰਜਰ	ਪੌੜੀਆਂ ਢਾਹ 'ਤੀਆਂ, ਇੱਕ ਗੱਲੋਂ ਤਾਂ ਚੰਗਾ ਹੀ ਹੋਇਆ। ਕਦੋਂ ਦਾ ਮੈਨਜਮੈਂਟ ਦੇ ਤਰਲੇ ਕੱਢ ਰਿਹਾ ਸੀ, ਭਈ ਬਦਲ ਦਿਓ... ਘੁਣ ਨੇ ਖਾ ਲਈਆਂ... ਪੱਥਰ ਦੀਆਂ ਬਣਵਾ ਦਿਓ।
ਪੈਪਿਲੋਂ	ਹਾਂ, ਹਾਲੇ ਪਿਛਲੇ ਹਫ਼ਤੇ ਈ ਤਾਂ ਮੈਂ ਰਿਪੋਰਟ ਭੋਜੀ ਹੈ। ਇਹ ਤਾਂ ਹੋਣਾ ਈ ਸੀ, ਪਤਾ ਸੀ ਮੈਨੂੰ, ਦਿਖ ਰਿਹਾ ਸੀ ਆਉਂਦਾ, ਤੇ ਮੈਂ ਸਹੀ ਸੀ।
ਭਯੂਡਾਰਡ	(ਵਿਅੰਗ 'ਚ) ਹਮੇਸ਼ਾ ਵਾਂਗ।
ਪੈਪਿਲੋਂ	ਹੁਣ ਪਤਾ ਨਹੀਂ, ਦੋ ਸਿੰਗ ਵਾਲਾ ਅਫਗੀਕਨ ਹੁੰਦਾ ਹੈ ਜਾਂ ਏਸ਼ਿਆਈ? ਕੀ ਅਫਗੀਕੀ ਗੈਂਡੇ ਦਾ ਇੱਕ ਸਿੰਗ ਨੀ ਹੁੰਦਾ...ਜਾਂ ਏਸ਼ਿਆਈ ਦਾ ਇੱਕ ਹੁੰਦਾ...?
ਭੋਜੀ	ਵਿਚਾਰਾ..., ਕਿਵੇਂ ਘੁੰਮੀ ਜਾ ਰਿਹੈ... ਲਗਾਤਾਰ... ਗਲਾ ਫਾੜ ਰਿਹਾ। ਚਾਹੁੰਦਾ ਕੀ ਹੈ? ਓ.. ਉਹ ਤਾਂ ਸਾਡੇ ਵੱਲ ਦੇਖ ਰਿਹਾ! (ਗੈਂਡੇ ਨੂੰ ਪੁਚਕਾਰਦੀ ਹੈ) ਪੂ.. ਪੂ... ਪੂ!
ਬੇਰੰਜਰ	ਮੈਂ ਤਾਂ ਇਹਦੇ ਨਾਲ ਪੰਗਾ ਨਹੀਂ ਲੈਂਦਾ, ਮੁੜ... ਸਾਂਭਣਾ ਅੰਖਾ ਹੋ ਜਾਣੈ।
ਪੈਪਿਲੋਂ	ਹਾਲੇ ਤਾਂ ਦੂਰ ਹੈ ਪਹੁੰਚ ਤੋਂ... (ਗੈਂਡਾ ਬੁਰੀ ਤਰ੍ਹਾਂ ਚਿੰਘਾੜਦਾ ਹੈ।)
ਭੋਜੀ	ਵਿਚਾਰਾ
ਬੇਰੰਜਰ	(ਬੋਟਾਰਡ ਨੂੰ) ਤੁਸੀਂ ਇੰਨਾ ਕੁਝ ਜਾਣਦੇ ਹੋ, ਤੁਹਾਨੂੰ ਨਹੀਂ ਲੱਗਦਾ

	ਕਿ ਦੋ ਸਿੰਗਾਂ ਵਾਲਾ...
ਪੈਪਿਲੋਂ	ਬੇਰੰਜਰ..., ਤੂੰ ਕੀ ਛਾਲਤੂ ਦੀ ਬਕਵਾਸ ਮਾਰੀ ਜਾ ਰਿਹਾਂ ? ਹਾਲੇ ਖੁਮਾਰੀ ਉੱਤਰੀ ਨਹੀਂ, ਸਹੀ ਕਹਿੰਦਾ ਸੀ ਬੋਟਾਰਡ।
ਭੋਜ਼ੀ	ਕਿਵੇਂ...ਮੁਮਕਿਨ ਕਿਵੇਂ ਹੈ ... ਇੱਕ ਸੱਭਿਅਕ ਸਮਾਜ ਅੰਦਰ... ? (ਬੋਟਾਰਡ ਨੂੰ) ਹਾਂ ਉਹ ਠੀਕ ਹੈ। ਪਰ ਇਹ ਹੈ ਜਾਂ ਮੰਨਦੇ ਨਹੀਂ ਹਾਲੇ ਵੀ ?
ਬੋਟਾਰਡ	ਕੋਈ ਫੂੰਘੀ ਸਾਜਿਸ਼ ਹੈ ! ( ਕਿਸੇ ਸਿਆਸਤਦਾਨ ਵਾਂਗ ਸੋਚਦਾ ਹੋਇਆ ਡਯੂਡਾਰਡ ਵੱਲ ਇਸ਼ਾਰਾ ਕਰਦਾ ਹੈ ) ਸਭ ਤੁਹਾਡੀ ਗਲਤੀ ਹੈ !
ਡਯੂਡਾਰਡ	ਕਿਉਂ.. ਮੇਰੀ ਕਿਉਂ, ਤੁਹਾਡੀ ਕਿਉਂ ਨਹੀਂ ?
ਬੋਟਾਰਡ	(ਗੁੱਸੇ 'ਚ) ਮੇਰੀ ? ਹਾਂ, ਦੋਸ਼ ਤਾਂ ਹਮੇਸ਼ਾਂ ਹੇਠਲੇ ਤਬਕੇ 'ਤੇ ਹੀ ਆਉਂਦਾ। ਜੇ ਮੈਨੂੰ ਮੌਕਾ ਮਿਲਦਾ...
ਪੈਪਿਲੋਂ	ਪੌੜੀਆਂ ਤੋਂ ਬਿਨਾ ਤਾਂ ਬੜੀ ਮੁਸੀਬਤ ਹੈ।
ਭੋਜ਼ੀ	(ਦੋਹਾਂ ਨੂੰ) ਸਾਂਤ ਹੋ ਜਾਓ, ਇਹ ਕੋਈ ਝਗੜਣ ਦਾ ਵੇਲਾ !
ਪੈਪਿਲੋਂ	ਸਾਰੀ ਗਲਤੀ ਮੈਨਜਮੈਂਟ ਦੀ ਹੈ।
ਭੋਜ਼ੀ	ਹੋ ਸਕਦਾ, ਪਰ ਹੁਣ ਹੇਠਾਂ ਕਿਵੇਂ ਜਾਵਾਂਗੇ ?
ਪੈਪਿਲੋਂ	(ਮਜ਼ਾਕ ਮਜ਼ਾਕ 'ਚ ਉਸਦੀਆਂ ਗੱਲ੍ਹਾਂ ਨੂੰ ਥਾਪੜਦਾ ਹੋਇਆ ਸਵਾਦ ਲੈਂਦਾ ਹੈ) ਤੁਹਾਨੂੰ ਤਾਂ ਕੁੱਛੜ ਚੱਕ ਲਾਂਗਾ ਮੈਂ, ਤੇ ਫੇਰ ਆਪਾਂ ਦੋਹੇਂ ਹਵਾ 'ਚ ਤੈਰਦੇ ਹੋਏ ਜਾਵਾਂਗੇ।
ਭੋਜ਼ੀ	(ਝਾੜਦੀ ਹੋਈ) ਪਰਾਂ ਕਰੋ ਆਪਣਾ ਕੰਡਿਆਂ ਵਾਲਾ ਹੱਥ, ਮੋਟੀ ਚਮੜੀ ਵਾਲਾ ਖੂਸੜ।
ਪੈਪਿਲੋਂ	ਮਜ਼ਾਕ ਕਰ ਰਿਹਾ ਸੀ ! (ਗੈਂਡਾ ਸਾਰਾ ਸਮਾਂ ਚਿੰਘਾੜਦਾ ਰਹਿੰਦਾ ਹੈ। ਮਿਸੇਜ਼ ਬਿਊਫ਼ ਉੱਠ ਕੇ ਉਨ੍ਹਾਂ ਕੋਲ ਆ ਜਾਂਦੀ ਹੈ। ਥੋੜ੍ਹੀ ਦੇਰ ਉਹ ਅੱਖਾਂ ਗੱਡ ਕੇ ਹੇਠਾਂ ਚੱਕਰ ਕੱਢਦੇ ਹੋਏ ਗੈਂਡੇ ਵੱਲ ਦੇਖਦੀ ਹੈ ਤੇ ਫੇਰ ਉਸਦੀ ਚੀਖ ਨਿਕਲ ਜਾਂਦੀ ਹੈ।)
ਮਿਸੇਜ਼ ਬਿਊਫ਼ :	ਓ ਮੇਰੇ ਪਰਮਾਤਮਾ ! ਇਹ ਨਹੀਂ ਹੋ ਸਕਦਾ !
ਬੇਰੰਜਰ	ਕੀ ਹੋਇਆ ?
ਮਿਸੇਜ਼	ਇਹ ਤਾਂ ਬਿਊਫ਼.... ਏ, ਮੇਰੇ ਪਤੀ। ਓ ਮੇਰਾ ਵਿਚਾਰਾ ਬਿਊਫ਼, ਕੀ ਹੋਇਆ ਤੈਨੂੰ ?
ਭੋਜ਼ੀ	ਕੀ... ? ਠੀਕ ਤਾਂ ਓ ਤੁਸੀਂ ?
ਮਿਸੇਜ਼ ਬਿਊਫ਼ :	ਮੈਂ ਪਛਾਣ ਲਿਆ, ਪਛਾਣ ਲਿਆ ਮੈਂ ਉਸਨੂੰ ! (ਗੈਂਡਾ ਜ਼ੋਰਦਾਰ ਪਰ ਨਰਮ ਸੁਰ 'ਚ ਚਿੰਘਾੜ ਕੇ ਜਵਾਬ ਦਿੰਦਾ ਹੈ।)
ਪੈਪਿਲੋਂ	ਚਲੋ ! ਇਸੇ ਦੀ ਕਸਰ ਸੀ ਬਸ। ਇਹ ਤਾਂ ਕੱਢਣਾ ਦਾ ਵਧੀਆ ਮੌਕਾ

ਹੈ।

- ਡਯੂਡਾਰਡ  
ਬੋਸਟਾਰਡ  
ਡੇਜ਼ੀ  
ਮਿਸੇਜ਼ ਬਿਊਡ :  
ਬੇਰੰਜਰ  
ਡੇਜ਼ੀ
- ਡਯੂਡਾਰਡ  
ਮਿਸੇਜ਼ ਬਿਊਡ :  
ਡੇਜ਼ੀ :  
ਪੈਪਿਲੋਂ  
ਡਯੂਡਾਰਡ  
ਬੋਟਾਰਡ
- ਬੋਟਾਰਡ
- ਮਿਸੇਜ਼ ਬਿਊਡ :
- ਡੇਜ਼ੀ
- ਡਯੂਡਾਰਡ  
ਬੋਟਾਰਡ  
ਪੈਪਿਲੋਂ
- ਮਿਸੇਜ਼ ਬਿਊਡ :  
ਡੇਜ਼ੀ  
ਪੈਪਿਲੋਂ  
ਡਯੂਡਾਰਡ  
ਬੋਟਾਰਡ
- ਡੇਜ਼ੀ
- ਡਯੂਡਾਰਡ  
ਬੋਟਾਰਡ  
ਪੈਪਿਲੋਂ  
ਮਿਸੇਜ਼ ਬਿਊਡ :  
ਪੈਪਿਲੋਂ
- ਡੇਜ਼ੀ  
ਡਯੂਡਾਰਡ  
ਬੋਟਾਰਡ  
ਪੈਪਿਲੋਂ  
ਡੇਜ਼ੀ  
ਪੈਪਿਲੋਂ
- ਇੰਸ਼ਿਓਰੇਂਸ ਹੈਰਗੀ ਉਸਦੀ ?  
(ਸਾਈਡ 'ਤੇ) ਹੁਣ ਸਮਝ 'ਚ ਆਈ... ਸਾਰੀ ਗੱਲ  
ਇਹੋ ਜਿਹੇ ਕੇਸ 'ਚ ਇੰਸ਼ਿਓਰੇਂਸ ਕਿਵੇਂ ਹੋ ਸਕਦੀ ਹੈ ?  
(ਬੋਹੋਸ਼ ਹੋ ਕੇ ਬੇਰੰਜਰ ਉੱਤੇ ਡਿੱਗਦੀ ਹੈ।) ਓ ਮੇਰੇ ਪਰਮਾਤਮਾ !  
ਓਫ !  
ਇੱਧਰ ਲਿਆਓ... ਇੱਧਰ !  
(ਡਯੂਡਾਰਡ ਤੇ ਡੇਜ਼ੀ ਦੀ ਮਦਦ ਨਾਲ ਬੇਰੰਜਰ ਉਸਨੂੰ ਕੁਗਸੀ 'ਤੇ  
ਬਿਠਾਉਂਦਾ ਹੈ।)  
ਇਉਂ ਹੌਸਲਾ ਨਾ ਛੱਡੋ, ਮਿਸੇਜ਼ ਬਿਊਡ।  
ਆਹ ! ਓਹ !  
ਆਸ ਨਾ ਛੱਡੋ... ਸਭ ਠੀਕ ਹੋ ਜਾਂਦਾ।  
(ਡਯੂਡਾਰਡ ਨੂੰ) ਕਾਨੂੰਨੀ ਤੌਰ 'ਤੇ, ਕੀ ਹੋ ਸਕਦਾ... ?  
ਕਿਸੇ ਵੱਡੇ ਵਕੀਲ ਦੀ ਸਲਾਹ ਲੈਣੀ ਪਵੇਗੀ ਤੁਹਾਨੂੰ।  
(ਪਿੱਛੇ ਪਿੱਛੇ ਆਉਂਦਾ ਹੈ, ਆਸਮਾਨ ਵੱਲ ਹੱਥ ਚੁੱਕ ਕੇ) ਨਿਰਾ  
ਪਾਗਲਪਣ ਹੈ ਇਹ ! ਕਿਹੋ ਜਿਹਾ ਸਮਾਜ ਹੈ !  
(ਮਿਸੇਜ਼ ਬਿਊਡ ਦੇ ਦੁਆਲੇ ਜੁੜੇ ਲੱਕ ਉਸਨੂੰ ਹੋਸ਼ 'ਚ ਲਿਆਉਣ  
ਦੀ ਕੋਸ਼ਿਸ਼ ਕਰਦੇ ਹਨ; ਗੱਲ੍ਹਾਂ ਬਾਪੜਦੇ ਹਨ, ਅੱਖਾਂ ਥੋਲਦੇ ਹਨ,  
ਉਹ ਹੌਕਾ ਭਰ ਕੇ ਮੁੜ ਬੰਦ ਕਰ ਲੈਂਦੀ ਹੈ। ਇਸੇ ਦੌਰਾਨ ਬੋਟਾਰਡ  
ਬੋਲਦਾ ਰਹਿੰਦਾ ਹੈ।)
- ਇੱਕ ਗੱਲ ਤਾਂ ਪੱਕੀ; ਮੈਂ ਯੂਨੀਅਨ 'ਚ ਰਿਪੋਰਟ ਕਰਾਂਗਾ। ਮੁਸੀਬਤ  
ਦੀ ਇਸ ਘੜੀ 'ਚ ਮੈਂ ਆਪਣੇ ਸਾਬੀ ਦਾ ਸਾਬ ਨਹੀਂ ਛੱਡਾਂਗਾ।  
ਗੱਲ ਦੱਬੀ ਨਹੀਂ ਰਹਿਣੀ ਚਾਹੀਦੀ।
- (ਹੋਸ਼ 'ਚ ਆਉਂਦੀ) ਓ. ਮੇਰੇ ਪਿਆਰੇ, ਮੈਂ ਉਹਨੂੰ ਇਸ ਹਾਲਤ 'ਚ  
ਨਹੀਂ ਛੱਡ ਸਕਦੀ। ਓ... ਵਿਚਾਰਾ... ਮੈਨੂੰ ਬੁਲਾ ਰਿਹਾ... (ਚਿੰਘਾੜਣ  
ਦੀ ਅਵਾਜ਼ ਆਉਂਦੀ ਹੈ।) ਬੁਲਾ ਰਿਹਾ ਮੈਨੂੰ...।
- ਮਿਸੇਜ਼ ਬਿਊਡ... ਠੀਕ ਹੋ ਹੁਣ ਤੁਸੀਂ... ?  
ਬੋੜਾ ਠੀਕ ਲੱਗ ਰਹੇ ਨੇ ਹੁਣ।  
(ਮਿਸੇਜ਼ ਬਿਊਡ ਨੂੰ) ਤੁਸੀਂ ਯੂਨੀਅਨ 'ਤੇ ਭਰੋਸਾ ਕਰ ਸਕਦੇ ਹੋ।  
ਤੁਸੀਂ ਮੈਂਥਰ ਬਣਨਾ ਚਾਹੋਂਗੇ ?
- ਸਾਰਾ ਕੰਮ ਵਿੱਚ ਈ ਰਹਿ ਗਿਆ। ਮਿਸ ਡੇਜ਼ੀ, ਡਾਕ ਦਾ ਕੀ  
ਬਣਿਆ ?  
ਪਹਿਲੋਂ ਤੁਸੀਂ ਇਹ ਦੱਸੋ ਕਿ ਅਸੀਂ ਇੱਥੋਂ ਨਿਕਲਾਂਗੇ ਕਿਵੇਂ।  
ਮਸਲਾ ਤਾਂ ਹੈ। ਖਿੜਕੀ ਰਾਹੀਂ...।

	(ਉਹ ਸਾਰੇ ਖਿੜਕੀ ਵੱਲ ਜਾਂਦੇ ਹਨ। ਸਿਰਫ਼ ਮਿਸੇਜ਼ ਬਿਊਫ਼ ਕੁਰਸੀ 'ਤੇ ਬੈਠੀ ਰਹਿ ਜਾਂਦੀ ਹੈ ਤੇ ਬੋਟਾਰਡ, ਜੋ ਸੈਂਟਰ ਸਟੇਜ 'ਤੇ ਖੜਾ ਹੈ।)
ਬੋਟਾਰਡ	ਮੈਨੂੰ ਪਤਾ ਇਸਦੀ ਜੜ੍ਹ ਕਿੱਥੇ ਹੈ।
ਡੇਜ਼ੀ	(ਖਿੜਕੀ ਕੌਲੋਂ) ਇਹ ਤਾਂ ਬਹੁਤ ਉੱਚੀ ਹੈ।
ਬੇਰੰਜਰ	ਸਾਨੂੰ ਫਾਇਰਬਿੰਗੋਡ ਵਾਲਿਆਂ ਨੂੰ ਫੋਨ ਕਰਨਾ ਚਾਹੀਦਾ ਹੈ, ਉਹ ਆਪੇ ਪੌੜੀ ਲੈ ਕੇ ਆਉਣਗੇ!
ਪੈਪਿਲੋਂ	ਮਿਸ ਡੇਜ਼ੀ, ਤੁਸੀਂ ਮੇਰੇ ਆਫਿਸ 'ਚੋਂ ਫਾਇਰਬਿੰਗੋਡ ਨੂੰ ਫੋਨ ਕਰੋ। (ਉਹ ਉਸਨੂੰ ਪਿੱਛੇ ਆਉਣ ਦਾ ਇਸ਼ਾਰਾ ਕਰਦਾ ਹੈ।) (ਡੇਜ਼ੀ ਅਪ-ਸਟੇਜ ਵੱਲ ਜਾਂਦੀ ਹੈ ਤੇ ਟੈਲੀਫੋਨ 'ਤੇ ਗੱਲ ਕਰਨ ਦੀ ਉਸਦੀ ਆਵਾਜ਼ ਸੁਣਾਈ ਪੈਂਦੀ ਹੈ: 'ਹੈਲ ਹੈਲ.. ਫਾਇਰਬਿੰਗੋਡ ਦਾ ਆਫਿਸ ਹੈ? ਫੋਨ 'ਤੇ ਹੁੰਦੀ ਵਾਰਤਾ ਦੀ ਅਵਾਜ਼ ਆਉਂਦੀ ਰਹਿੰਦੀ ਹੈ।)
ਮਿਸੇਜ਼ ਬਿਊਫ਼ :	(ਅਚਾਨਕ ਉੱਠ ਖੜ੍ਹੀ ਹੁੰਦੀ ਹੈ) ਮੈਂ ਉਸਨੂੰ ਨਹੀਂ ਛੱਡ ਸਕਦੀ! ਨਹੀਂ ਛੱਡ ਸਕਦੀ...!
ਪੈਪਿਲੋਂ	ਜੇ ਤੁਸੀਂ ਤਲਾਕ ਲੈਣਾ ਚਾਹੋਂ... ਤਾਂ ਤੁਹਾਡਾ ਕੇਸ ਬਿਲਕੁਲ ਵਾਜਿਬ ਹੈ।
ਡਯੂਡਾਰਡ :	ਨੁਕਸਾਨ ਤਾਂ ਤੁਹਾਡਾ ਈ ਹੋਇਆ।
ਮਿਸੇਜ਼ ਬਿਊਫ਼ :	ਨਹੀਂ! ਇਹ ਸਮਾਂ ਨਹੀਂ... ਅਜਿਹੀਆਂ ਗੱਲਾਂ ਦਾ। ਮੈਂ ਆਪਣੇ ਪਤੀ ਨੂੰ ਏਸ ਹਾਲਤ 'ਚ ਨਹੀਂ ਛੱਡ ਸਕਦੀ।
ਬੋਟਾਰਡ	ਤੁਸੀਂ ਬਹੁਤ ਨੇਕ ਅੰਰਤ ਹੋ।
ਡਯੂਡਾਰਡ	(ਮਿਸੇਜ਼ ਬਿਊਫ਼ ਨੂੰ) ਪਰ ਤੁਸੀਂ ਕਰੋਂਗੇ ਕੀ? (ਉਹ ਬਾਹਰ ਵੱਲ ਨੂੰ ਦੌੜਦੀ ਹੈ।)
ਬੇਰੰਜਰ	ਦੇਖ ਕੇ!
ਮਿਜ਼ੇਜ਼ ਬਿਊਫ਼ :	ਮੈਂ ਉਹਨੂੰ ਨਹੀਂ ਛੱਡ ਸਕਦੀ, ਇਸ ਹਾਲਤ 'ਚ ਤਾਂ ਉੱਕਾ ਈ ਨਹੀਂ!
ਡਯੂਡਾਰਡ	ਛੜੋ ਉਹਨੂੰ!
ਮਿਸੇਜ਼ ਬਿਊਫ਼ :	ਪਰ ਲੈ ਕੇ ਜਾਵਾਂਗੀ ਉਸਨੂੰ!
ਪੈਪਿਲੋਂ	ਉਹ ਕਰ ਕੀ ਰਹੀ ਹੈ?
ਮਿਸੇਜ਼ ਬਿਊਫ਼ :	(ਛਾਲ ਮਾਰਨ ਲੱਗਦੀ ਹੈ) ਮੈਂ ਆ ਰਹੀ ਹਾਂ, ਆ ਰਹੀ ਹਾਂ... ਮੇਰੇ ਪਿਆਰੇ!
ਬੇਰੰਜਰ	ਛਾਲ ਮਾਰਨ ਲੱਗੀ..
ਬੋਟਾਰਡ	ਫਰਜ਼ ਨਿਭਾ ਰਹੀ ਏ ਆਪਣਾ...
ਡਯੂਡਾਰਡ	ਏਦਾਂ ਨਹੀਂ ਕਰ ਸਕਦੀ ਉਹ...

	(ਡੇਜ਼ੀ ਨੂੰ ਛੱਡ ਕੇ, ਜੋ ਹਾਲੇ ਵੀ ਫੋਨ ਕਰ ਰਹੀ ਹੈ, ਬਾਕੀ ਸਾਰੇ ਉਸ ਵੱਲ ਜਾਂਦੇ ਹਨ। ਉਹ ਛਾਲ ਮਾਰ ਦਿੰਦੀ ਹੈ। ਬੇਰੰਜਰ, ਜੋ ਉਸਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਦੇ ਹੱਥ 'ਚ ਸਕਰਟ ਰਹਿ ਜਾਂਦੀ ਹੈ।)
ਬੇਰੰਜਰ	ਫੜ ਨਹੀਂ ਹੋਇਆ ਮੈਥੋਂ। (ਬੱਲਿਓਂ ਗੈਂਡੇ ਦੀ ਅਵਾਜ਼ ਆਉਂਦੀ ਹੈ, ਅਵਾਜ਼ 'ਚ ਨਰਮੀ ਹੈ।)
ਮਿਸੇਜ਼ ਬਿਊਡ	ਮੈਂ ਆ ਗਈ... ਮੇਰੇ ਪਿਆਰੇ.. ਆ ਗਈ ਮੈਂ
ਦੀ ਅਵਾਜ਼	ਉਹ ਤਾਂ ਸਿੱਧੀ ਉਸਦੀ ਪਿੱਠ 'ਤੇ ਸਵਾਰ ਹੋ ਗਈ।
ਡਯੂਡਾਰਡ	ਕਮਾਲ ਦੀ ਸਵਾਰ ਹੈ।
ਬੋਟਾਰਡ	ਘਰ ਚੱਲ ਮੇਰੇ ਪਿਆਰੇ! ਚੱਲ... ਘਰ ਚੱਲੀਏ।
ਮਿਸੇਜ਼ ਬਿਊਡ :	ਘਰ ਚੱਲ ਮੇਰੇ ਪਿਆਰੇ! ਚੱਲ... ਘਰ ਚੱਲੀਏ।
ਡਯੂਡਾਰਡ	ਦੜ੍ਹਗੇ ਮਾਰਦੇ ਜਾ ਰਹੇ ਉਹ। (ਸਾਰੇ ਖਿੜਕੀ 'ਚੋਂ ਦੀ ਦੇਖਦੇ ਹਨ।)
ਬੇਰੰਜਰ	ਬਹੁਤ ਤੇਜ਼ ਜਾ ਰਹੇ ਨੇ।
ਡਯੂਡਾਰਡ	(ਪੈਪਿਲੋਂ ਨੂੰ) ਸਵਾਰੀ ਕੀਤੀ ਕਦੇ ?
ਪੈਪਿਲੋਂ	ਬੜੀ ਜਿਹੀ... ਬਹੁਤ ਸਮਾਂ ਹੋਇਆ। (ਅੱਪ-ਸਟੇਜ ਵੱਲ ਦੇਖਦੇ ਹੋਏ, ਡਯੂਡਾਰਡ ਨੂੰ) ਹਾਲੇ ਤਾਈਂ ਫੋਨ 'ਤੇ ਈ ਐ... ?
ਬੇਰੰਜਰ	(ਉਸੇ ਪਾਸੇ ਦੇਖ ਰਿਹਾ ਹੈ) ਬਹੁਤ ਦੂਰ ਨਿਕਲ ਗਏ ਉਹ। ਦਿਖਣੋਂ ਹਟ ਗਏ। (ਮੰਚ 'ਤੇ ਆਉਂਦੀ ਹੈ) ਫਾਇਰਬਿੰਗੋਡ 'ਚ ਕੋਈ ਨਹੀਂ ਸੁਣਦਾ, ਵਿਹਲ ਹੀ ਨਹੀਂ ਕਿਸੇ ਕੋਲ !
ਡੇਜ਼ੀ	(ਮੰਚ 'ਤੇ ਆਉਂਦੀ ਹੈ) ਫਾਇਰਬਿੰਗੋਡ 'ਚ ਕੋਈ ਨਹੀਂ ਸੁਣਦਾ, ਵਿਹਲ ਹੀ ਨਹੀਂ ਕਿਸੇ ਕੋਲ !
ਪੈਪਿਲੋਂ	ਮਤਲਬ ਸਾਰੇ ਸ਼ਹਿਰ 'ਚ ਅੱਗ ਲੱਗ ਗਈ ਫੇਰ ?
ਬੇਰੰਜਰ	ਤੁਸੀਂ ਸਹੀ ਹੋ ਮਿਸਟਰ ਬੋਟਾਰਡ। ਮਿਸੇਜ਼ ਬਿਊਡ.. ਕਮਾਲ ਦੀ ਔਰਤ ਏ... ਜਜਬਾਤੀ..., ਭਾਵੁਕ ਕਰ ਦਿਤਾ...
ਪੈਪਿਲੋਂ	ਯਾਨੀ ਇੱਕ ਕਰਮਚਾਰੀ ਗਿਆ, ਕੌਣ ਆਏਗਾ ਉਹਦੀ ਥਾਂ ...
ਬੇਰੰਜਰ	ਕੀ ਤੁਹਾਨੂੰ ਸੱਚੀ ਲਗਦੇ ਕਿ ਉਹ.. ਕਿਸੇ ਕੰਮ ਦਾ ਨੀ ਹੁਣ ?
ਡੇਜ਼ੀ	ਨਹੀਂ, ਅੱਗ ਨਹੀਂ ਲੱਗੀ ਕਿਤੇ, ਪਰ ਸਾਰੇ ਗਏ ਹੋਏ ਨੇ... ਦੂਜੇ ਗੈਂਡਿਆਂ...
ਬੇਰੰਜਰ	ਦੂਜੇ ਗੈਂਡੇ ?
ਡੇਜ਼ੀ	ਜੀ, ਦੂਜੇ ਗੈਂਡੇ। ਸਾਰੇ ਸ਼ਹਿਰ 'ਚੋਂ ਉਨ੍ਹਾਂ ਦੀਆਂ ਪ੍ਰਬੰਧਾਂ ਆ ਰਹੀਆਂ।
ਬੋਟਾਰਡ	ਸਵੇਰ ਵੇਲੇ ਸੱਤ ਸਨ, ਹੁਣ ਸਤਾਰਾਂ ਹੋ ਗਏ।
ਡੇਜ਼ੀ	ਮੈਂ ਕੀ ਕਿਹਾ ਸੀ ਤੁਹਾਨੂੰ ?
ਬੋਟਾਰਡ	ਕੁਝ ਲੋਕ ਤਾਂ ਬੱਤੀ ਕਹਿੰਦੇ ਨੇ। ਪਰ ਹਾਲੇ ਇਹ ਆਫਿਸੀਅਲ ਨਹੀਂ, ਪਰ ਛੇਤੀ ਹੀ ਪੱਕਾ ਹੋ ਜਾਏਗਾ।
ਬੋਟਾਰਡ	(ਅਨਿਸ਼ਚਿਤ) ਢੂ..! ਹਮੇਸ਼ਾ ਵਧਾ-ਚੜ੍ਹਾ ਕੇ ਦੱਸਣਗੇ।

ਪੈਪਿਲੋਂ  
 ਬੇਰਜਰ  
 ਡੇਜ਼ੀ  
 ਪੈਪਿਲੋਂ  
 ਡਯੂਡਾਰਡ  
 ਪੈਪਿਲੋਂ  
 ਡਯੂਡਾਰਡ  
 ਬੋਟਾਰਡ  
 ਪੈਪਿਲੋਂ  
 ਬੋਟਾਰਡ  
 ਡਯੂਡਾਰਡ  
 ਡੇਜ਼ੀ  
 ਬੋਟਾਰਡ  
 ਡਯੂਡਰਡ  
 ਡੇਜ਼ੀ  
 ਪੈਪਿਲੋਂ  
 ਬੋਟਾਰਡ  
 ਡਯੂਡਾਰਡ  
 ਡੇਜ਼ੀ  
 ਬੋਟਾਰਡ  
 ਡੇਜ਼ੀ

ਸਾਨੂੰ ਇੱਥੋਂ ਕੱਢਣ ਲਈ ਆ ਰਹੇ ਨੇ ਕਿ ਨਹੀਂ ?  
 ਮੈਨੂੰ ਤਾਂ ਭੁੱਖ ਲੱਗ ਗਈ....!  
 ਆ ਰਹੇ ਨੇ; ਉਨ੍ਹਾਂ ਦੇ ਕਰਮਚਾਰੀ ਨਿਕਲੇ ਹੋਏ ਨੇ।  
 ਕੰਮ ਦਾ ਕੀ ਕਰਨਾ ?  
 ਲਗਦੈ ਗੱਲ ਹੱਥੋਂ ਨਿਕਲ ਗਈ  
 ਇੰਨਾ ਸਮਾਂ ਜਿਹੜਾ ਬਰਬਾਦ ਹੋਇਆ... ਭਰਪਾਈ ਤਾਂ ਕਰਨੀ ਪਉਂ।  
 ਹਾਂ ਜੀ, (ਬੋਟਾਰਡ ਨੂੰ) ਕੀ ਤੁਹਾਨੂੰ ਹਾਲੇ ਵੀ ਇਨਕਾਰ ਏ ਇਨ੍ਹਾਂ  
 ਗੈਂਡਿਆਂ ਤੋਂ... ?  
 ਸਾਡੀ ਯੂਨੀਅਨ ਇਸ ਤਰ੍ਹਾਂ ਮਿਸਟਰ ਬਿਊਫ਼ ਨੂੰ ਬਿਨਾ ਨੋਟਿਸ ਤੋਂ  
 ਕੱਢਣ ਦੇ ਖਿਲਾਫ਼ ਹੈ।  
 ਇਹ ਮੇਰੇ ਹੱਥ 'ਚ ਥੋੜ੍ਹੇ ਹੈ; ਅਸੀਂ ਦੇਖਾਂਗੇ ਇਨਕੁਆਰੀ ਦੇ ਜੋ ਵੀ  
 ਨਤੀਜੇ ਨਿਕਲਦੇ।  
 (ਡਯੂਡਾਰਡ ਨੂੰ) : ਨਹੀਂ ਮਿਸਟਰ ਡਯੂਡਾਰਡ, ਮੈਨੂੰ ਗੈਂਡਿਆਂ ਦੇ  
 ਹੋਣ ਤੋਂ ਉੱਕਾ ਹੀ ਇਨਕਾਰ ਨਹੀਂ, ਕਦੇ ਵੀ ਨਹੀਂ ਸੀ।  
 ਸੱਚਾਈ ਤਾਂ ਇਹ ਨਹੀਂ।  
 ਓਹ ਨੋ, ਇਹ ਤਾਂ ਸਰਾਸਰ ਝੂਠ ਹੈ।  
 ਮੈਂ ਸੱਚਮੁੱਚ ਕਦੇ ਇਨਕਾਰ ਨਹੀਂ ਕੀਤਾ। ਮੈਂ ਤਾਂ ਬਸ ਇਹ ਪੱਕਾ  
 ਕਰਨਾ ਚਾਹੁੰਦਾ ਸੀ ਕਿ ਇਹ ਸਾਰੀ ਗੱਲ ਜਾ ਕਿਧਰ ਨੂੰ ਰਹੀ ਹੈ।  
 ਕਿਉਂਕਿ ਮੈਨੂੰ ਆਪਣੇ ਮਨ ਦਾ ਪਤਾ ਹੈ। ਮੇਰੀ ਇੰਨੇ ਨਾਲ ਤਸੱਲੀ  
 ਨਹੀਂ ਹੁੰਦੀ ਕਿ ਕੋਈ ਚੀਜ਼.. ਫਿਨੋਮਿਨਾ.. ਬਸ ਹੈ। ਮੇਰਾ ਕੰਮ ਉਸਨੂੰ  
 ਸਮਝਣਾ.. ਤੇ ਉਸਦੀ ਵਿਆਖਿਆ ਕਰਨਾ ਹੈ। ਮੈਂ ਘੱਟੋ—ਘੱਟ  
 ਇਸਦੀ ਵਿਆਖਿਆ ਕਰ ਸਕਦਾਂ ਜੋ ...  
 ਤਾਂ ਕਰੋ ਨਾ, ਸਮਝਾਓ ਸਾਨੂੰ।  
 ਹਾਂ, ਸਮਝਾਓ..., ਮਿਸਟਰ ਬੋਟਾਰਡ।  
 ਹਾਂ, ਸਮਝਾਓ... ਜੇ ਤੁਹਾਡੇ ਨਾਲਦੇ ਇੰਨਾ ਜੋਰ ਪਾ ਰਹੇ ਤੇ ...  
 ਮੈਂ ਸਮਝਾ ਦਿਆਂ...  
 ਸਭ ਸੁਣ ਰਹੇ ਨੇ।  
 ਮੈਂ ਤਾਂ ਸਭ ਤੋਂ ਵੱਧ ...  
 ਸਮਝਾ ਦਿਆਂਗਾ, ਇੱਕ ਦਿਨ..., ਪੱਕਾ।  
 ਹੁਣੇ ਕਿਉਂ ਨਹੀਂ ?  
 (ਪੈਪਿਲੋਂ ਵੱਲ, ਖਚਰੇ ਢੰਗ ਨਾਲ) ਅਸੀਂ ਸਾਰੀ ਚਰਚਾ ਕਰਾਂਗੇ...  
 ਵਿਸਥਾਰ 'ਚ...; ਪ੍ਰਾਈਵੇਟ...। (ਸਾਰਿਆਂ ਨੂੰ) ਮੈਨੂੰ ਪਤਾ ਹੈ ਕਿਉਂ  
 ਹੋ ਰਿਹੈ ਇਹ ਸਾਰਾ ਕੁਝ ਤੇ ਕਾਹਦੇ ਲਈ।  
 ਕਿਉਂ ਹੋ ਰਿਹੈ... ਮਤਲਬ ?

ਬੇਰੰਜਰ	ਕਾਹਦੇ ਲਈ ?
ਡਯੂਡਾਰਡ	ਕਿਉਂ ਤੇ ਕਾਹਦੇ ਲਈ ਇਹ ਸਭ ਹੋ ਰਿਹੈ, ਇਹ ਜਾਣਨ ਲਈ ਮੈਂ ਹਰ ਖਿਦਮਤ ਲਈ ਤਿਆਰ ਹਾਂ।
ਬੋਟਾਰਡ	(ਉਸੇ ਢੁਕਰੇ ਅੰਦਾਜ਼ 'ਚ) ਤੇ ਮੈਨੂੰ ਉਨ੍ਹਾਂ ਦਾ ਵੀ ਪਤਾ ਹੈ ਜੋ ਇਸਦੇ ਪਿੱਛੇ ਨੇ। ਗੱਦਾਰਾਂ ਦੇ ਨਾਂ... ਮੈਂ ਜਾਣਦਾਂ। ਮੈਨੂੰ ਬੇਵਕੂਫ ਨਹੀਂ ਬਣਾ ਸਕਦੇ ਤੁਸੀਂ। ਇਸ ਸਾਜ਼ਸ਼ ਦਾ ਮਤਲਬ ਕੀ ਹੈ ਤੇ ਮਕਸਦ ਕੀ, ਮੈਂ ਸਭ ਕੁਝ ਉਧਾੜ ਕੇ ਰੱਖਾਂਗਾ ਤੁਹਾਡੇ ਸਾਹਮਣੇ। ਨੰਗਾ ਕਰਾਂਗਾ ਸਭ ਮੁਜ਼ਗਿਮਾਂ ਨੂੰ!
ਬੇਰੰਜਰ	ਪਰ ਕੌਣ ਹੈ ਜੋ ਇਹ ਸਭ ਚਾਹੁੰਦੈ..
ਡਯੂਡਾਰਡ	(ਬੋਟਾਰਡ ਨੂੰ) ਤੁਸੀਂ ਮੁੱਦੇ ਤੋਂ ਭੱਜ ਰਹੇ ਹੋ।
ਪੈਪਿਲੋਂ	ਹਾਂ, ਸਾਨੂੰ ਲੁਕਾਅ ਕਾਹਦਾ...।
ਬੋਟਾਰਡ	ਕੀ,.. ਭੱਜ ਰਿਹਾਂ? ਮੈਂ...?
ਡੇਜ਼ੀ	ਹੁਣੇ ਤੁਸੀਂ ਸਾਡੇ 'ਤੇ ਇਲਜ਼ਾਮ ਲਾ ਰਹੇ ਸੀ ਕਿ ਅਸੀਂ ਸਾਰੇ ਵਹਿਮ ਦੇ ਸ਼ਿਕਾਰ ਹਾਂ।
ਬੋਟਾਰਡ	ਹੁਣੇ, ਹਾਂ। ਤੇ ਹੁਣ ਇਹ ਵਹਿਮ ਭੜਕਾਹਟ ਬਣ ਗਿਆ ਹੈ।
ਡਯੂਡਾਰਡ	ਤੇ ਇਸ ਤਬਦੀਲੀ ਦਾ ਤੁਹਾਨੂੰ ਕਿਵੇਂ ਪਤਾ ਲੱਗਾ?
ਬੋਟਾਰਡ	ਜਨਾਬ, ਇਹ ਤਾਂ ਸਭ ਖੁੱਲ੍ਹੀ ਖੇਡ ਹੈ। ਕੋਈ ਵੀ ਜਣਾ-ਖਣਾ ਇਸ ਬਾਰੇ ਦਸ ਸਕਦਾ, ਕੋਈ ਰਹਸ਼ ਨਹੀਂ। ਸਿਰਫ਼ ਦੋਗਲੇ ਲੋਕ ਇਹ ਦਿਖਾਵਾ ਕਰ ਸਕਦੇ ਨੇ ਕਿ ਉਨ੍ਹਾਂ ਨੂੰ ਤਾਂ ਕੁਝ ਪਤਾ ਈਂ ਨਹੀਂ। (ਫਾਇਰ-ਬਿ੍ਗੋਡ ਦਾ ਹਾਰਨ ਸੁਣਦਾ ਹੈ। ਖਿੜਕੀ ਦੇ ਹੇਠਾਂ ਆ ਕੇ ਬਰੇਕਾਂ ਲੱਗਦੀਆਂ ਹਨ।)
ਡੇਜ਼ੀ	ਫਾਇਰ-ਬਿ੍ਗੋਡ ਵਾਲੇ ਆ ਗਏ!
ਬੋਟਾਰਡ	ਕੋਈ ਵੱਡੀ ਫੇਰਬਦਲ ਹੋਣ ਵਾਲੀ ਹੈ; ਪਰ ਇੰਨੀ ਆਸਾਨੀ ਨਾਲ ਬੱਚ ਕੇ ਨਹੀਂ ਨਿਕਲ ਸਕਦੇ ਉਹ।
ਡਯੂਡਾਰਡ	ਕੋਈ ਮਤਲਬ ਨਹੀਂ ਇਸ ਸਭ ਦਾ। ਗੈਂਡੇ ਮੌਜੂਦ ਨੇ, ਸਾਹਮਣੇ... ਤੇ ਬਸ। ਬਸ ਇੰਨੀ ਓਂ ਗੱਲ ਹੈ। (ਖਿੜਕੀ 'ਚੋਂ ਹੇਠਾਂ ਦੇਖਦੀ ਹੋਈ) ਏਧਰ! ਏਧਰ! (ਹੇਠਾਂ ਤੋਂ ਇੱਕ ਸ਼ੋਰ ਉੱਭਰਦਾ ਹੈ। ਇੰਜਣ ਦੀਆਂ ਅਵਾਜ਼ਾਂ।)
ਫਾਇਰ-ਬਿ੍ਗੋਡ	
ਵਾਲੇ ਦੀ ਅਵਾਜ਼ :	ਪੌੜੀ ਲਿਆਓ, ਏਧਰ!
ਬੋਟਾਰਡ	(ਡਯੂਡਾਰਡ ਨੂੰ) ਜੋ ਵੀ ਹੋ ਰਿਹਾ.. ਸਭ ਕੁਝ ਦੀ ਚਾਬੀ ਹੈ ਮੇਰੇ ਕੋਲ, ਗਲਤੀ ਦੀ ਗੁੰਜਾਇਸ਼ ਹੀ ਕੋਈ ਨਹੀਂ।
ਪੈਪਿਲੋਂ	ਸ਼ਾਮ ਨੂੰ ਤੁਹਾਨੂੰ ਸਾਰਿਆਂ ਨੂੰ ਆਫਿਸ ਆਉਣਾ ਪਵੇਗਾ। (ਖਿੜਕੀ 'ਚੋਂ ਇੱਕ ਪੌੜੀ ਦਿਖਾਈ ਦਿੰਦੀ ਹੈ।)

ਬੋਟਾਰਡ	ਮਿਸਟਰ ਪੈਪਿਲੋਂ..., ਕੀ ਗੱਲ ਕਰ ਰਹੇ ਹੋ ਤੁਸੀਂ... ਆਫਿਸ!
ਪੈਪਿਲੋਂ	ਮੈਨੇਜਮੈਂਟ ਕੀ ਕਹੇਗੀ.., ਮੈਂ ਕੁਝ ਨਹੀਂ ਕਹਿ ਸਕਦਾ!
ਡਯੂਡਾਰਡ	ਇਹ ਕੋਈ ਆਮ ਹਾਲਤ ਨਹੀਂ
ਬੋਟਾਰਡ	(ਖਿੜਕੀ ਵੱਲ ਇਸ਼ਾਰਾ ਕਰਕੇ) ਏਸ ਰਸਤੇ ਥਾਣੀ ਆਉਣ ਲਈ ਊਹ ਸਾਨੂੰ ਮਜ਼ਬੂਰ ਨਹੀਂ ਕਰ ਸਕਦੇ। ਜਦ ਤੱਕ ਪੌੜੀਆਂ ਦੀ ਰਿਪੋਅਰ ਨਹੀਂ ਹੁੰਦੀ.. ਅਸੀਂ ਨਹੀਂ ਆ ਸਕਦੇ।
ਡਯੂਡਾਰਡ	ਜੇ ਕਿਸੇ ਦੀ ਟੰਗ ਟੁੱਟ ਜਾਂਦੀ ਹੈ ਤਾਂ ਮੈਨਜਮੈਂਟ ਦੀ ਜ਼ਿੰਮੇਦਾਰੀ ਹੋਏਗੀ।
ਪੈਪਿਲੋਂ	ਹਾਂ, ਊਹ ਤਾਂ ਹੈ।
ਬੇਰੰਜਰ	(ਪਹਿਲੋਂ ਡਾਇਰੈਕਟਰ ਦਾ ਹੈਲਮਟ ਉੱਭਰਦਾ ਹੈ ਤੇ ਫੇਰ ਊਹ ਆਪ।)
ਫਾਇਰ-ਮੈਨ	(ਖਿੜਕੀ ਵੱਲ ਇਸ਼ਾਰਾ ਕਰਕੇ) ਪਹਿਲੋਂ ਤੁਸੀਂ, ਮਿਸ ਡੇਜ਼ੀ। ਛੇਤੀ ਕਰੋ ਮਿਸ।
ਡਯੂਡਾਰਡ	(ਫਾਇਰਮੈਨ ਡੇਜ਼ੀ ਨੂੰ ਸਹਾਰਾ ਦਿੰਦਾ ਹੈ; ਊਹ ਖਿੜਕੀ 'ਚੋਂ ਬਾਹਰ ਨਿਕਲਦੀ ਹੈ ਤੇ ਊਹ ਦੋਹੋਂ ਹੇਠਾਂ ਨੂੰ ਗਾਇਬ ਹੋ ਜਾਂਦੇ ਹਨ।)
ਡੇਜ਼ੀ	ਗੁੱਡ-ਬਾਏ ਮਿਸ ਡੇਜ਼ੀ। ਛੇਤੀ ਮਿਲਾਂਗੇ।
ਪੈਪਿਲੋਂ	(ਜਾਂਦੇ ਜਾਂਦੇ) ਹਾਂ... ਛੇਤੀ ਮਿਲਾਂਗੇ। ਗੁੱਡ-ਬਾਏ। (ਖਿੜਕੀ 'ਚੋਂ) ਮਿਸ ਡੇਜ਼ੀ, ਸਵੇਰੇ ਫੋਨ ਕਰਨਾ ਮੈਨੂੰ। ਤੁਸੀਂ ਮੇਰੇ ਘਰ ਆ ਕੇ ਲੈਟਰ ਟਾਈਪ ਕਰ ਸਕਦੇ ਹੋ। (ਬੇਰੰਜਰ ਨੂੰ) ਹਾਂ, ਬੇਰੰਜਰ, ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਕੋਈ ਛੁੱਟੀ 'ਤੇ ਨਹੀਂ ਹਾਂ, ਜਿੰਨੀ ਛੇਤੀ ਹੋ ਸਕੇ ਕੰਮ ਮੁੜ ਸ਼ੁਰੂ ਹੋਣਾ ਚਾਹੀਦਾ ਹੈ। (ਬਾਕੀ ਦੋਹਾਂ ਨੂੰ) ਤੁਸੀਂ ਸੁਣ ਲਿਆ, ਮੈਂ ਜੋ ਕਿਹਾ ?
ਡਯੂਡਾਰਡ	ਬੇਸ਼ਕ, ਮਿਸਟਰ ਪੈਪਿਲੋਂ।
ਬੋਟਾਰਡ	ਨਿਚੋੜਦੇ ਰਹਿਣਗੇ ਇਹ ਸਾਨੂੰ, ਆਖਰੀ ਬੂੰਦ ਤਾਈਂ, ਹਾ।
ਫਾਇਰ-ਮੈਨ	ਹੁਣ ਕੌਣ ਏ?
ਪੈਪਿਲੋਂ	(ਤਿੰਨਾਂ ਨੂੰ) ਜਾਓ!
ਡਯੂਡਾਰਡ	ਤੁਹਾਥੋਂ ਬਾਅਦ, ਮਿਸਟਰ ਪੈਪਿਲੋਂ।
ਬੇਰੰਜਰ	ਤੁਹਾਥੋਂ ਬਾਅਦ, ਸਰ।
ਬੋਟਾਰਡ	ਜੀ, ਤੁਸੀਂ ਪਹਿਲੋਂ, ਪਲੀਜ਼।
ਪੈਪਿਲੋਂ	(ਬੇਰੰਜਰ ਨੂੰ) ਜਗ ਮਿਸ ਡੇਜ਼ੀ ਵਾਲੇ ਲੈਟਰ ਫੜਾਉਣਾ, ਊਹ... ਮੇਜ਼ 'ਤੇ ਪਏ ਨੇ।
ਫਾਇਰ-ਮੈਨ	(ਬੇਰੰਜਰ ਲੈਟਰ ਲਿਆ ਕੇ ਪੈਪਿਲੋਂ ਨੂੰ ਫੜਾਉਂਦਾ ਹੈ।)
ਬੋਟਾਰਡ	ਛੇਤੀ ਕਰੋ, ਜਲਦੀ। ਸਾਰਾ ਦਿਨ ਬੈਠੋਂ ਨਹੀਂ ਰਹਿਣਾ ਅਸੀਂ ਏਥੇ। ਚਾਰੇ ਪਾਸਿਓਂ ਫੋਨ ਤੇ ਫੋਨ ਆ ਰਹੇ। ਕੀ ਕਿਹਾ ਸੀ ਮੈਂ?

	(ਪੈਪਿਲੋਂ ਫਟਾਫਟ ਲੈਟਰਜ਼ ਵਾਲੀ ਫਾਈਲ ਕੱਛ 'ਚ ਲੈਂਦਾ ਹੈ ਤੇ ਖਿੜਕੀ ਥਾਣੀਂ ਉੱਤਰਦਾ ਹੈ ।)
ਪੈਪਿਲੋਂ	(ਫਾਇਰਮੈਨ ਨੂੰ) ਧਿਆਨ ਨਾਲ... ਫਾਈਲ ਹੈ ! (ਸਾਰਿਆਂ ਨੂੰ) ਗੁੱਡਬਾਏ ਜੈਂਟਲਮੈਨ ।
ਡਯੂਡਾਰਡ	ਗੁੱਡਬਾਏ ਮਿਸਟਰ ਪੈਪਿਲੋਂ ।
ਬੇਰੰਜਰ	ਗੁੱਡਬਾਏ ਮਿਸਟਰ ਪੈਪਿਲੋਂ ।
ਪੈਪਿਲੋਂ	(ਸਿਰਫ਼ ਅਵਾਜ਼ ਆਉਂਦੀ ਹੈ) ਫਾਈਲ ਬਚਾ ਕੇ...। ਡਯੂਡਾਰਡ ਆਫਿਸ ਦਾ ਤਾਲਾ ਮਾਰ ਦੇਣਾ !
ਡਯੂਡਾਰਡ	(ਚੀਖ ਕੇ) ਤੁਸੀਂ ਫਿਕਰ ਨਾ ਕਰੋ ਸਰ ! (ਬੋਟਾਰਡ ਨੂੰ) ਤੁਹਾਥੋਂ ਬਾਅਦ ਜਨਾਬ...।
ਬੋਟਾਰਡ	ਠੀਕ ਐ ਮਿੱਤਰੋ, ਮੈਂ ਉੱਤਰਦਾਂ... ਪਹਿਲੋਂ । ਮੈਂ ਇਹ ਮਾਮਲਾ ਛੇਤੀ ਹੀ ਉਠਾਵਾਂਗਾ... ਸੱਤਾ ਦੇ ਗਲਿਆਰਿਆਂ ਤੱਕ...। ਇਹ ਸਾਰਾ ਜੋ ਰਹੱਸ ਘਿੜਿਆ ਜਾ ਰਿਹਾ... ਤਹਿਂ ਤੱਕ ਜਾਵਾਂਗਾ ਇਸਦੀ । (ਉਹ ਖਿੜਕੀ ਵੱਲ ਜਾਂਦਾ ਹੈ ।)
ਡਯੂਡਾਰਡ	ਮੈਨੂੰ ਲੱਗਿਆ ਸੀ ਤੁਸੀਂ ਪਹਿਲਾਂ ਈ ਜਾਣਦੇ ਓ ਸਭ !
ਬੋਟਾਰਡ	(ਖਿੜਕੀ 'ਚੋਂ ਉੱਤਰਦੇ ਹੋਏ) ਤੁਹਾਡੇ ਵਿਅੰਗ ਦਾ ਕੋਈ ਫਰਕ ਨਹੀਂ ਪੈਂਦਾ ਮੈਨੂੰ । ਬਸ ਪ੍ਰਭੂ ਚਾਹੀਦੇ ਨੇ ਮੈਨੂੰ... ਤੇ ਡਾਕਮੈਂਟਸ... ਹਾਂ, ਦੇਸ਼ ਨਾਲ ਤੁਹਾਡੀ ਗੱਦਾਰੀ ਦਾ ਪੱਕਾ ਸਥਤ ।
ਡਯੂਡਾਰਡ	ਫਾਲਤੂ ਬਕਵਾਸ
ਬੋਟਾਰਡ	ਤੁਸੀਂ ਜੋ ਬੇਜ਼ਤੀ...।
ਡਯੂਡਾਰਡ	ਬੇਜ਼ਤੀ ਤੁਸੀਂ ਕਰ ਰਹੇ ਹੋ... ਮੇਰੀ !
ਬੋਟਾਰਡ	(ਗਾਇਬ ਹੋ ਜਾਂਦਾ ਹੈ) ਬੇਜ਼ਤੀ ਨਹੀਂ..., ਸਿਰਫ਼ ਸਥਤ ਦੇ ਰਿਹਾਂ ਮੈਂ ।
ਫਾਇਰ-ਮੈਨ	ਛੇਤੀ ਕਰੋ... !
ਡਯੂਡਾਰਡ	(ਬੇਰੰਜਰ ਨੂੰ) ਸ਼ਾਮੀਂ ਕੀ ਕਰ ਰਹੇ ਹੋ ਅੱਜ ? ਆ ਜਾਓ... ਦੋ-ਦੋ ਪੈਗ... ?
ਬੇਰੰਜਰ	ਗੁਸਤਾਖੀ ਮਾਫ਼, ਪਰ ਅੱਜ ਸ਼ਾਮ ਤਾਂ ਮੈਂ ਆਪਣੇ ਮਿੱਤਰ ਜੇਨ ਵੱਲ ਜਾ ਰਿਹਾਂ.. ਹੁਣ ਮੌਕਾ ਹੈ..., ਬੇਜ਼ਾ ਮਨਮੁਟਾਵ ਜਿਹਾ ਹੋ ਗਿਆ ਸੀ, ਐਵੇਂ ਗੁੱਸੇ 'ਚ ਆ ਗਏ, ਗਲਤੀ ਮੇਰੀ ਓ ਸੀ ਸਾਰੀ, ਸੁਧਾਰ ਲੈਣੀ ਚਾਹੀਦੀ ਹੈ ।
ਫਾਇਰ-ਮੈਨ	(ਫਾਇਰਮੈਨ ਮੁੜ ਖਿੜਕੀ 'ਤੇ ਆਉਂਦਾ ਹੈ ।)
ਬੇਰੰਜਰ	ਛੇਤੀ.. ਫਟਾਫਟ !
ਡਯੂਡਾਰਡ	(ਇਸ਼ਾਰਾ) ਤੁਹਾਥੋਂ ਬਾਅਦ ।
ਬੇਰੰਜਰ	ਨਹੀਂ, ਤੁਸੀਂ ਪਹਿਲੋਂ... ਓ.. ਨਹੀਂ... ਮੈਂ ਤੁਹਾਥੋਂ ਬਾਅਦ...।

ਡਯੂਡਾਰਡ  
ਬੇਰੰਜਰ  
ਫਾਇਰ-ਮੈਨ  
ਡਯੂਡਾਰਡ  
ਬੇਰੰਜਰ

ਹਰਗਿਜ਼ ਨਹੀਂ, ਮੈਂ ਬਾਅਦ.. 'ਚ...  
ਪਲੀਜ਼, ਤੁਸੀਂ...ਆਖਿਰ.., ਨਹੀਂ ਨਹੀਂ...  
ਓ ਜਲਦੀ ਕਰੋ!  
ਨਹੀਂ...ਚਲੋ...ਚਲੋ...ਤੁਸੀਂ... ਮੈਂ... ਬਾਅਦ...  
ਨਹੀਂ...ਮੈਂ.... ਬਾਅਦ.. 'ਚ।  
(ਦੋਹੋਂ ਇਕੱਠੇ ਉੱਤਰਦੇ ਹਨ। ਫਾਇਰਮੈਨ ਉਨ੍ਹਾਂ ਦੀ ਮਦਦ ਕਰਦਾ  
ਹੈ। ਪਰਦਾ ਡਿੱਗਦਾ ਹੈ।)

ਪਰਦਾ

### ਦਿੱਸ ਦੂਜਾ

(ਜੇਨ ਦਾ ਘਰ ਹੈ। ਦਿੱਸ ਲਗਭਗ ਦੂਜੇ ਐਕਟ ਦੇ ਪਹਿਲੇ ਦਿੱਸ  
ਵਰਗਾ ਹੀ ਹੈ। ਮੰਚ ਦੋ ਹਿੱਸਿਆਂ 'ਚ ਵੰਡਿਆ ਹੋਇਆ ਹੈ। ਮੰਚ ਦੇ  
ਸੱਜੇ ਪਾਸੇ ਜੇਨ ਦਾ ਬੈਂਡਰੂਮ ਹੈ, ਜਿਹੜਾ ਉਸ ਹਿੱਸੇ ਦੇ ਤਕਰੀਬਨ  
ਤਿੰਨ ਚੌਬਾਈ ਹਿੱਸੇ 'ਚ ਫੈਲਿਆ ਹੈ। ਅੱਪ-ਸਟੇਜ 'ਤੇ ਇੱਕ ਕੁਰਸੀ  
ਜਾਂ ਆਰਾਮ-ਕੁਰਸੀ ਪਈ ਹੈ, ਜਿਸ ਉੱਤੇ ਬੇਰੰਜਰ ਬੈਠਦਾ ਹੈ।  
ਵਿਚਕਾਰ ਇੱਕ ਦਰਵਾਜ਼ਾ ਹੈ ਜਿਹੜਾ ਜੇਨ ਦੇ ਬਾਬੂਮ ਵੱਲ ਜਾਂਦਾ  
ਹੈ। ਜੇਨ ਜਦੋਂ ਨਹਾਉਣ ਲਈ ਜਾਂਦਾ ਹੈ ਤਾਂ ਫਵਾਰੇ ਦੀ ਅਵਾਜ਼  
ਬਾਹਰ ਤਾਈਂ ਆਉਂਦੀ ਹੈ। ਕਮਰੇ ਦੇ ਖੱਬੇ ਪਾਸੇ ਦੀ ਮੰਚ ਦੋ ਹਿੱਸਿਆਂ  
'ਚ ਵੰਡਿਆ ਹੋਇਆ ਹੈ। ਸੈਟਿੰਗ ਸਟੇਜ 'ਤੇ ਇੱਕ ਦਰਵਾਜ਼ਾ ਹੈ  
ਜਿਹੜਾ ਪੌੜੀਆਂ ਵੱਲ ਨੂੰ ਜਾਂਦਾ ਹੈ। ਸਾਜ਼-ਸੱਜਾ ਜਿੰਨੀ  
ਸਟਾਇਲਿਸ਼ ਹੋਏ, ਬੇਹਤਰ ਹੈ। ਦਰਵਾਜ਼ਾ ਇੱਕੋ ਪੱਲੇ ਦਾ ਹੋ ਸਕਦਾ  
ਹੈ। ਖੱਬੇ ਪਾਸੇ ਪੌੜੀਆਂ ਹਨ; ਸਿਖਰਲੀਆਂ ਪੌੜੀਆਂ ਦਿਖਾਈ  
ਪੈਂਦੀਆਂ ਹਨ, ਅੱਗੇ ਰੇਲਿੰਗ ਤੇ ਥੋੜ੍ਹੀ ਜਿਹੀ ਬਾਂ ਹੈ, ਜਿਸਦੇ ਪਿੱਛਲੇ  
ਪਾਸੇ ਗੁਆਂਢੀ ਦਾ ਫਲੈਟ ਹੈ। ਉਸ ਫਲੈਟ ਦਾ ਸ਼ੀਸ਼ੇ ਦਾ ਦਰਵਾਜ਼ਾ  
ਦਿਖਦਾ ਹੈ, ਜਿਸ 'ਤੇ ਲਿਖਿਆ ਹੋਇਆ ਹੈ : 'ਕੇਅਰ-ਟੇਕਰ'।  
(ਪਰਦਾ ਉੱਠਦਾ ਹੈ ਤਾਂ, ਜੇਨ ਕੰਬਲ ਲਈ ਬਿਸਤਰ 'ਤੇ ਪਿਆ ਹੈ,  
ਉਸਦੀ ਪਿੱਠ ਦਿਖਾਈ ਪੈਂਦੀ ਹੈ ਤੇ ਖੱਘਣ ਦੀ ਆਵਾਜ਼ ਆਉਂਦੀ  
ਹੈ। ਥੋੜ੍ਹੀ ਦੇਰ ਬਾਅਦ ਬੇਰੰਜਰ ਪੌੜੀਆਂ ਚੜ੍ਹਦਾ ਦਿਖਾਈ ਪੈਂਦਾ  
ਹੈ। ਉਹ ਉੱਪਰ ਆ ਕੇ ਦਰਵਾਜ਼ਾ ਖੜਕਾਉਂਦਾ ਹੈ। ਜੇਨ ਕੋਈ  
ਜਵਾਬ ਨਹੀਂ ਦਿੰਦਾ। ਬੇਰੰਜਰ ਮੁੜ ਦਰਵਾਜ਼ਾ ਖੜਕਾਉਂਦਾ ਹੈ।  
ਜੇਨ! (ਫੇਰ ਖੜਕਾਉਂਦਾ ਹੈ) ਜੇਨ!  
(ਦੂਜੇ ਪਾਸੇ ਦਾ ਦਰਵਾਜ਼ਾ ਹੌਲੀ ਜਿਹੇ ਖੁੱਲ੍ਹਦਾ ਹੈ ਤੇ ਛੋਟੇ ਜਿਹੇ

ਬੇਰੰਜਰ

ਬੁੱਢਾ	ਕੱਦ ਦਾ ਇੱਕ ਬੱਕਰਦਾੜੀਆ ਬੁੱਢਾ ਆਦਮੀ ਬਾਹਰ ਝਾਕਦਾ ਹੈ ।
ਬੇਰੰਜਰ	ਹਾਂਜੀ ਦੱਸੋ ?
ਬੁੱਢਾ	ਜੇਨ ਨੂੰ ਮਿਲਣਾ ਸੀ, ਮੇਰੇ ਮਿੱਤਰ ਨੇ ।
ਬੁੱਢੇ ਦੀ ਅੰਰਤ :	ਮੈਨੂੰ ਲੱਗਿਆ ਮੈਨੂੰ ਮਿਲਣਾ...; ਮੇਰਾ ਵੀ ਨਾਮ ਜੇਨ ਹੈ, ਪਰ ਤੁਸੀਂ ਕਿਸੇ ਹੋਰ ਨੂੰ ਲਭ ਰਹੇ ਹੋ ।
ਬੁੱਢਾ	(ਅੰਦਰੋਂ) ਕੋਈ ਮਿਲਣ ਆਇਆ ?
ਬੇਰੰਜਰ	(ਪਿੱਛੇ ਮੁੜ ਕੇ) ਨਹੀਂ, ਉਹ ਕੋਈ ਦੂਜਾ ਜੇਨ ਹੈ..
ਬੁੱਢਾ	(ਖੜਕਾਉਂਦਾ) ਜੇਨ !
ਬੇਰੰਜਰ	ਬਾਹਰ ਜਾਂਦੇ ਤਾਂ ਮੈਂ ਦੇਖਿਆ ਨਹੀਂ ਉਸਨੂੰ । ਹਾਂ, ਰਾਤ ਜ਼ਰੂਰ ਦੇਖਿਆ ਸੀ । ਬੜੇ ਖਰਾਬ ਮੂਡ 'ਚ ਸੀ ।
ਬੁੱਢਾ	ਪਤਾ ਮੈਨੂੰ, ਕਾਹਤੋਂ; ਗਲਤੀ ਮੇਰੀ ਸੀ ਸਾਰੀ ।
ਬੇਰੰਜਰ	ਸ਼ਾਇਦ ਉਹ ਦਰਵਾਜ਼ਾ ਖੋਲੁਣਾ ਨਹੀਂ ਚਾਹੁੰਦੇ ਤੁਹਾਨੂੰ । ਖੜਕਾਓ ਮੁੜ ਕੇ ।
ਬੁੱਢੇ ਦੀ ਅੰਰਤ:	ਜੇਨ ! ਕਿਹਦੇ ਨਾਲ ਗੱਪਾਂ ਮਾਰੀ ਜਾਂਦਾ, ਜੇਨ !
ਬੇਰੰਜਰ	(ਖੜਕਾਉਂਦਾ) ਜੇਨ !
ਬੁੱਢਾ	(ਪਤਨੀ ਨੂੰ) ਇੱਕ ਮਿੰਟ । ਆ ਰਿਹਾਂ ਵਈ... ਓਹੋ (ਦਰਵਾਜ਼ਾ ਬੰਦ ਕਰਦਾ ਹੈ) ਕੀ ਹੈ ?
ਜੇਨ	(ਉਸੇ ਤਰ੍ਹਾਂ ਲੇਟੇ ਲੇਟੇ ਹੀ, ਖੁਰਦਰੀ ਜਿਹੀ ਆਵਾਜ਼ 'ਚ) ਮੈਂ ਹਾਂ ਜੇਨ ! ਮੈਂ ਆਇਆਂ...
ਬੇਰੰਜਰ	ਕੌਣ ?
ਜੇਨ	ਮੈਂ ਹਾਂ, ਬੇਰੰਜਰ । ਪਰੇਸ਼ਾਨ ਤਾਂ ਨਹੀਂ ਕਰ ਰਿਹਾ ਮੈਂ !
ਬੇਰੰਜਰ	ਓਹ ਤੇ ਤੂੰ ਏਂ, ਹੂੰ । ਆ ਜਾ !
ਜੇਨ	ਦਰਵਾਜ਼ਾ ਬੰਦ ਹੈ ਅੰਦਰੋਂ ।
ਬੇਰੰਜਰ	ਓਹ ਇੱਕ ਮਿੰਟ, ਰੁਕ । (ਕਾਫੀ ਖਰਾਬ ਮੂਡ 'ਚ ਉੱਠਦਾ ਹੈ । ਉਸਨੇ ਹਰੇ ਰੰਗ ਦਾ ਪਜ਼ਾਮਾ ਪਾਇਆ ਹੋਇਆ ਹੈ, ਵਾਲ ਬਿੱਲਰੇ ਨੇ) ਆ ਰਿਹਾਂ.. ਬਸ.. (ਦਰਵਾਜ਼ਾ ਖੋਲੁਦਾ ਹੈ ਤੇ ਮੁੜ ਕੰਬਲ 'ਚ ਜਾ ਵੜਦਾ ਹੈ) ਆ ਜਾ !
ਜੇਨ	(ਅੰਦਰ ਆਉਂਦੇ ਹੋਏ) ਹੈਲੋ ਜੇਨ !
ਬੇਰੰਜਰ	ਕੀ ਟਾਈਮ ਹੋ ਗਿਆ ? ਦਫ਼ਤਰ ਨਹੀਂ ਗਿਆ ਤੂੰ ?
ਜੇਨ	ਤੂੰ ਹਾਲੇ ਤਾਈਂ ਬਿਸਤਰੇ 'ਚ; ਤੂੰ ਦਫ਼ਤਰ ਨਹੀਂ ਆਇਆ ਇਸਲਈ...। ਸੌਰੀ, ਜੇ ਮੈਂ ਤੈਨੂੰ ਪਰੇਸ਼ਾਨ ਕਰ ਰਿਹਾਂ ।
ਬੇਰੰਜਰ	(ਹਾਲੇ ਵੀ ਦੇਖ ਨਹੀਂ ਰਿਹਾ ਉਸ ਵੱਲ) ਨਹੀਂ, ਕੁਝ ਨਹੀਂ, ਬਸ ਤੇਰੀ ਅਵਾਜ਼ ਨਹੀਂ ਪਛਾਣੀ ਮੈਂ ।
ਜੇਨ	ਮੈਨੂੰ ਵੀ ਤੇਰੀ ਅਵਾਜ਼ ਪਛਾਣ 'ਚ ਨਹੀਂ ਆਈ ।
ਬੇਰੰਜਰ	

ਜੇਨ ਬੇਰੰਜਰ (ਬਿਨਾਂ ਦੇਖਿਆਂ) ਬਹਿ ਜਾ।  
 ਬੇਰੰਜਰ ਠੀਕ ਨਹੀਂ ਤੂੰ ?  
 (ਜੇਨ ਘੁਰ ਘੁਰ ਜਹੀ ਕਰਦਾ ਹੈ ।)  
 ਜੇਨ, ਤੂੰ ਤਾਂ ਸਮਝਦੈ... ਐਵੇਂ ਬੇਵਕੂਫੀ ਸੀ ਮੇਰੀ, ਅੰਵੇਂ ਛੋਟੀ  
 ਜਈ ਗੱਲ 'ਤੇ ਪਰੇਸ਼ਾਨ ਹੋ ਗਿਆ ਕੱਲ੍ਹੁ।  
 ਕਿਹੜੀ ਛੋਟੀ ਜਿਹੀ ਗੱਲ ?  
 ਕੱਲ੍ਹੁ।  
 ਕੱਲ੍ਹੁ ਕਦੋਂ ? ਕੱਲ੍ਹੁ ਕਿੱਥੇ.. ?  
 ਤੈਨੂੰ ਯਾਦ ਨਹੀਂ ? ਉਹ ਨਾਮੁਰਾਦ ਗੈਂਡੇ  
 ਕਿਹੜੇ ਗੈਂਡੇ ?  
 ਗੈਂਡਾ, ਪਤਾ ਨਹੀਂ... ਸ਼ਾਇਦ ਦੋ ਗੈਂਡੇ ਸੀ... ਜਿਹੜੇ ਅਸੀਂ ਦੇਖੋ।  
 ਓ ਹਾਂ, ਯਾਦ ਆਇਆ, ਤੈਨੂੰ ਕਿਵੇਂ ਪਤਾ ਓ ਨਾਮੁਰਾਦ ਸੀ ?  
 ਓ, ਮੈਂ ਤਾਂ ਉੱਥੀ ਕਹਿ 'ਤਾ...  
 ਅਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਾਂਗੇ ਉੱਕਾ ਈ।  
 ਮਿਹਰਬਾਨੀ।  
 ਠੀਕ ਹੈ ਬਸ।  
 ਪਰ ਮੈਂ ਆਪਣੀ ਜਿੱਦ 'ਤੇ ਬਹੁਤ ਸ਼ਰਮਿੰਦਾ ਹਾਂ ਐਵੇਂ ਅੜ ਗਿਆ  
 ਬਸ, ਫਾਲਤੂ ਦਾ ਗੁੱਸਾ ਸਰਾਸਰ ਮੂਰਖਤਾ ਸੀ ਮੇਰੀ।  
 ਇਹੋ ਉਮੀਦ ਰਹਿੰਦੀ ਤੈਬੋਂ।  
 ਮੈਂ ਗਲਤੀ ਮਹਿਸੂਸ...  
 ਮੇਰੀ ਤਬੀਅਤ ਕੁਝ ਠੀਕ ਨਹੀਂ। (ਖੰਘਦਾ ਹੈ ।)  
 ਇਸੇ ਲਈ ਤੂੰ ਲੇਟ ਰਿਹਾ ਏਂ ਹੁਣ ਤੱਕ। (ਅਵਾਜ਼ ਬਦਲ ਜਾਂਦੀ ਹੈ)  
 ਤੈਨੂੰ ਪਤਾ ਜੇਨ, ਜਿਵੇਂ ਹੁਣ ਸਾਹਮਣੇ ਆਇਆ, ਅਸਲ 'ਚ ਅਸੀਂ  
 ਦੇਹੋਂ ਸਹੀ ਸੀ।  
 ਕਾਹਦੇ ਬਾਰੇ ?  
 ਕਾਹਦੇ, ਤੈਨੂੰ ਪਤਾ ਹੀ ਐਂ, ... ਉਹੀ... ਓਹ। ਸੌਗੀ, ਮੈਂ ਫੇਰ ਛੋੜ  
 ਲਈ, ਪਰ ਮੈਂ ਬਹੁਤ ਸੰਖੇਪ 'ਚ ਕਰਾਂਗਾ। ਮੈਂ ਸਿਰਫ਼ ਇਹੋ ਦੱਸਣਾ  
 ਸੀ ਕਿ ਆਪਣੇ ਤਰੀਕੇ ਨਾਲ ਅਸੀਂ ਦੇਹੋਂ ਸਹੀ ਸੀ। ਹੁਣ ਤਾਂ  
 ਸਾਬਤ ਹੋ ਗਿਆ ਸਭ। ਸ਼ਹਿਰ 'ਚ ਕੁਝ ਗੈਂਡਿਆਂ ਦੇ ਦੋ ਸਿੰਗ ਨੋਂ ਤੇ  
 ਕੁਝ ਦੇ ਇੱਕ।  
 ਇਹੋ ਤਾਂ ਮੈਂ ਕਿਹਾ ਸੀ ਤੈਨੂੰ! ਜੋ ਵੀ ਹੈ, ਹੈ ਤਾਂ ਮਾੜਾ ਈ।  
 ਹਾਂ, ਹੈ ਤੇ ਮਾੜਾ।  
 ਪਤਾ ਨਹੀਂ ਕੁਝ ਚੰਗਾ ਵੀ ਹੋ ਸਕਦੇ, ਨਿਰਭਰ ਕਰਦਾ ...  
 (ਬੋਲੀ ਜਾਂਦਾ ਹੈ) ਏਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿ

ਕੌਣ ਕਿਥੋਂ ਆਉਂਦਾ। ਅਸਲ ਗੱਲ ਤਾਂ ਇੰਨੀ ਓ ਹੈ, ਜਿਵੇਂ ਮੈਂ  
 ਕਿਹਾ ਸੀ, ਕਿ ਉਹ ਉੱਥੇ ਹਨ, ਠੋਸ ਸੱਚਾਈ ਵਾਂਗ।  
 ਜੇਨ ਬੇਰੰਜਰ (ਗੁੱਛਾ ਮੁੱਛਾ ਹੋਏ ਬਿਸਤਰੇ 'ਚ ਕਦੇ ਵੱਖ ਲੈਂਦਾ ਹੈ ਤੇ ਕਦੇ ਉੱਠਕੇ  
 ਬੈਠ ਜਾਂਦਾ ਹੈ।) ਮੇਰੀ ਤਬੀਅਤ ਠੀਕ ਨਹੀਂ, ਉੱਕਾ ਹੀ ਮੈਂ ਕੁਝ...  
 ਬੇਰੰਜਰ ਓਹ, ਸੌਗੀ! ਕੀ ਲੱਗ ਕੀ ਰਿਹੈ?  
 ਜੇਨ ਕੁਝ ਪਤਾ ਨਹੀਂ ਮੈਨੂੰ, ਕਿਤੇ ਕੁਝ ਗੜਬੜ ਹੈ...  
 ਬੇਰੰਜਰ ਕਮਜ਼ੋਗੀ ਲੱਗ ਰਹੀ...?  
 ਜੇਨ ਉੱਕਾ ਹੀ ਨਹੀਂ। ਸਗੋਂ ਉਲਟਾ, ਮੈਂ ਤਾਂ ਉੱਬਲ ਰਿਹਾਂ... ਭੁੱਲ੍ਹ  
 ਰਿਹਾਂ...  
 ਬੇਰੰਜਰ ਮੇਰਾ ਮਤਲਬ... ਸੀ ਆਰਜ਼ੀ ਕਮਜ਼ੋਗੀ। ਜਿਹੜੀ ਸਭ ਨੂੰ ਹੋ ਜਾਂਦੀ।  
 ਜੇਨ ਮੈਨੂੰ ਕਦੇ ਨੀ ਹੁੰਦੀ।  
 ਬੇਰੰਜਰ ਫੇਰ ਸ਼ਾਇਦ ਤੂੰ ਜ਼ਿਆਦਾ ਈ ਤੰਦਰੁਸਤ ਹੋਏ। ਜ਼ਿਆਦਾ ਉਰਜਾ ਵੀ  
 ਮਾੜੀ ਹੁੰਦੀ ਹੈ। ਨਾੜੀਆਂ 'ਚ ਸਭ ਪੁੱਠਾ-ਸਿੱਧਾ ਕਰ ਦਿੰਦੀ ਹੈ।  
 ਜੇਨ ਮੇਰਾ ਨਰਵਸ ਸਿਸਟਮ ਬਿਲਕੁਲ ਫਿੱਟ ਹੈ। (ਉਸਦੀ ਅਵਾਜ਼ ਹੋਰ  
 ਖੁਰਦਰੀ ਹੋਈ ਜਾਂਦੀ ਹੈ।) ਦਿਲ-ਦਿਮਾਗ ਸਭ ਸਹੀ ਹੈ ਮੇਰਾ। ਮੇਰੇ  
 ਪ੍ਰਾਨਦਾਨ 'ਚ ਕਦੇ ਕਿਸੇ ਨੂੰ...  
 ਬੇਰੰਜਰ ਮੈਨੂੰ ਪਤਾ... ਮੈਨੂੰ ਪਤਾ ਤੂੰ...। ਸ਼ਾਇਦ ਠੰਡ ਲੱਗ ਗਈ ਹੈ ਬਸ।  
 ਕਿਤੇ ਬੁਖਾਰ ਤਾਂ ਨਹੀਂ?  
 ਜੇਨ ਪਤਾ ਨਹੀਂ? ਹਾਂ, ਸ਼ਾਇਦ ਬੁਖਾਰ... ਲਗਦੇ। ਸਿਰ ਦੁੱਖ ਰਿਹੈ।  
 ਬੇਰੰਜਰ ਹਲਕਾ ਮਾਈਗ੍ਰੋਨ ਹੈ ਬਸ। ਕੀ ਤੂੰ ਇਕੱਲਾ ਆਰਾਮ ਕਰਨਾ ਚਾਹੇਂਗਾ।  
 ਜੇਨ ਨਹੀਂ, ਤੂੰ ਬੈਠ। ਮੇਰੀ ਫਿਕਰ ਨਾ ਕਰ।  
 ਬੇਰੰਜਰ ਤੇਰੀ ਅਵਾਜ਼ ਵੀ ਖੁਰਦਰੀ ਹੈ।  
 ਜੇਨ ਖੁਰਦਰੀ?  
 ਹਾਂ, ਬੜੀ ਜਿਹੀ। ਇਸੇ ਲਈ ਮੈਂ ਪਛਾਣੀ ਨਹੀਂ।  
 ਬੇਰੰਜਰ ਹਾਂ, ਕਿਉਂ?  
 ਜੇਨ ਹੋ ਸਕਦਾ ਹੈ। ਮੈਂ ਧਿਆਨ ਨਹੀਂ ਦਿੱਤਾ।  
 ਬੇਰੰਜਰ ਕਦੇ ਤਾਂ ਮੈਨੂੰ ਲਗਦੈ ਕਿ ਤੂੰ ਕਿਸੇ ਚੀਜ਼ ਵੱਲ ਧਿਆਨ ਦੇ ਵੀ  
 ਸਕਦੇ? (ਮੱਥਾ ਡੜ ਲੈਂਦਾ ਹੈ।) ਅਸਲ 'ਚ ਮੱਥਾ ਫਟ ਰਿਹਾ ਮੇਰਾ।  
 ਜੇਨ ਸ਼ਾਇਦ ਕਿਤੇ ਵੱਜਾ ਹੋਏਗਾ। (ਉਸਦੀ ਅਵਾਜ਼ ਹੋਰ ਖੁਰਦਰੀ ਹੋ  
 ਜਾਂਦੀ ਹੈ।)  
 ਬੇਰੰਜਰ ਕਦੋਂ ਦੀ ਗੱਲ ਹੈ?

ਜੇਨ	ਪਤਾ ਨਹੀਂ। ਕੁਝ ਯਾਦ ਨਹੀਂ... ਕਦੋਂ ਹੋਇਆ।
ਬੇਰੰਜਰ	ਪਰ ਸੱਟ ਤਾਂ ਲੱਗੀ ਹੋਏਗੀ ਨਾ।
ਜੇਨ	ਸ਼ਾਇਦ ਸੁੱਤੇ ਸੁੱਤੇ ਈ ਕਿਤੇ ਮਾਰ ਬੈਠਾਂ।
ਬੇਰੰਜਰ	ਸੁੱਤੇ ਪਏ ਵੀ ਵੱਜਦਾ ਤਾਂ ਜਾਗ ਆ ਜਾਣੀ ਸੀ। ਸ਼ਾਇਦ ਸੁਫ਼ਨੇ 'ਚ ਈ ਕਿਤੇ ਤੂੰ ਮਾਰ ਬੈਠਾਂ।
ਜੇਨ	ਮੈਂ ਸੁਫ਼ਨੇ ਨਹੀਂ ਦੇਖਦਾ...
ਬੇਰੰਜਰ	ਇਹ ਸਿਰਦਰਦ ਸੁੱਤੇ ਸੁੱਤੇ ਸ਼ੁਰੂ ਹੋਇਆ ਹੋਏਗਾ। ਸੁਫ਼ਨਾ ਤੂੰ ਭੁੱਲ ਗਿਆ ਹੋਏਂਗਾ, ਜਾਂ ਕਿਤੇ ਅਵਚੇਤਨ 'ਚ ਯਾਦ ਹੋਏਗਾ।
ਜੇਨ	ਅਵਚੇਤਨ..., ਮੈਂ? ਮੈਂ ਆਪਣੀਆਂ ਸੋਚਾਂ ਦਾ ਆਪ ਮਾਲਕ ਹਾਂ, ਮੇਰਾ ਮਨ ਇਧਰ ਉਧਰ ਨਹੀਂ ਭਟਕਦਾ। ਮੈਂ ਹਮੇਸ਼ਾ ਸਾਫ਼ ਸਾਫ਼ ਸੋਚਦਾਂ, ਬਿਲਕੁਲ ਸਾਫ਼ ਤੇ ਸਿੱਧਾ।
ਬੇਰੰਜਰ	ਓ ਹਾਂ, ਹਾਂ। ਮੈਂ ਸਮਝਾ ਨਹੀਂ ਸਕਿਆ।
ਜੇਨ	ਤਾਂ ਸਮਝਾਓ; ਗੱਲ ਨੂੰ ਸਾਪਣਾ ਕਰੋ। ਵੈਸੇ ਤੈਨੂੰ ਲੋੜ ਨਹੀਂ ਮੇਰੇ ਬਾਰੇ ਸਿਰਖਪਾਈ ਕਰਨ ਦੀ, ਇਹ ਤੇਰੇ ਅੰਦਾਜ਼ੇ... ਚੁੱਭਦੇ ਨੇ ਮੈਨੂੰ।
ਬੇਰੰਜਰ	ਸਿਰ ਦੁਖਦਾ ਹੋਏ ਤਾਂ ਬੰਦੇ ਨੂੰ ਲੱਗਦਾ ਹੀ ਹੈ ਕਿ ਸ਼ਾਇਦ ਕਿਤੇ ਵੱਜਿਆ ਹੋਏਗਾ। (ਨੇੜੇ ਹੁੰਦਾ ਹੈ।) ਜੇ ਸੱਚੀਂ ਕਿਤੇ ਵੱਜਿਆ ਹੋਏਗਾ ਤਾਂ ਰੋੜ ਪਿਆ ਹੋਵੇਗਾ। (ਜੇਨ ਵੱਲ ਦੇਖਦੇ ਹੋਏ) ਹੋਓ, ਤੇਰੇ ਤਾਂ ਹੈ, ਸੱਚਮੁੱਚ ਰੋੜ ਪਿਆ ਹੈ।
ਜੇਨ	ਰੋੜ ਪਿਆ?
ਬੇਰੰਜਰ	ਹਾਂ, ਛੋਟਾ ਜਿਹਾ।
ਜੇਨ	ਕਿੱਥੇ?
ਬੇਰੰਜਰ	(ਉਸਦੇ ਮੱਥੇ ਵੱਲ ਇਸ਼ਾਰਾ ਕਰਦੇ ਹੋਏ) ਓ ਓ ਓਥੇ, ਨੱਕ ਦੇ ਬਿਲਕੁਲ ਉੱਪਰ।
ਜੇਨ	ਕੋਈ ਰੋੜ ਨਹੀਂ ਹੈ ਮੇਰੇ। ਮੇਰੇ ਪੂਰੇ ਖਾਨਦਾਨ 'ਚ ਕਦੇ ਕਿਸੇ ਦੇ ਨਹੀਂ ਰਿਹਾ... ਰੋੜ।
ਬੇਰੰਜਰ	ਸੀਸ਼ਾ ਹੈ?
ਜੇਨ	ਹੱਦ ਹੁੰਦੀ ਏ ਕੋਈ! (ਮੱਥੇ ਨੂੰ ਟੋਂਹਦਾ ਹੈ) ਕੁਝ ਹੈ ਤਾਂ... ਹੈ। ਮੈਂ ਬਾਬੂਮ 'ਚ ਜਾ ਕੇ ਦੇਖਦਾਂ।
ਬੇਰੰਜਰ	(ਇਟਕੇ ਨਾਲ ਉੱਠ ਕੇ ਬਾਬੂਮ ਵੱਲ ਜਾਂਦਾ ਹੈ। ਬੇਰੰਜਰ ਉਸਨੂੰ ਗੌਰ ਨਾਲ ਦੇਖਦਾ ਹੈ। ਫੇਰ ਬਾਬੂਮ 'ਚੋਂ ਆਵਾਜ਼ ਆਉਂਦੀ ਹੈ।) ਹਾਂ, ਹੈ ਤਾਂ ਸਹੀ, ਰੋੜ ਹੈ। (ਉਹ ਬਾਹਰ ਆਉਂਦਾ ਹੈ ਤਾਂ ਉਸਦੀ ਚਮੜੀ ਹਗੀ ਹੋ ਚੁੱਕੀ ਹੈ।) ਦੇਖਿਆ, ਮੈਂ ਸਹੀ ਸੀ, ਕਿਤੇ ਵੱਜਾ... ਤੇਰੀ ਤਬੀਅਤ ਠੀਕ ਨਹੀਂ, ਚਮੜੀ ਵੀ ਹਗੀ ਹੋ ਰਹੀ।
ਜੇਨ	ਲੱਗਦਾ ਤੈਨੂੰ ਮਜ਼ਾ ਆਉਂਦੈ... ਮੈਨੂੰ ਚਿੜਾ ਕੇ। ਕਦੇ ਆਪਣੇ 'ਤੇ

	ਇਤੁ ਮਾਰੀ ਅੈ।
ਬੇਰੰਜਰ	ਨਹੀਂ, ਮੈਂ ਚਿੜਾ ਨਹੀਂ ਰਿਹਾ।
ਜੇਨ	(ਖੁਰਦਰਾ) ਅੱਛਾ... ਲੱਗਦਾ ਤਾਂ ਨਹੀਂ।
ਬੇਰੰਜਰ	ਸਾਹ ਵੀ ਬੋਝਲ ਹੋ ਰਹੀ ਏ। ਗਲਾ ਠੀਕ ਹੈ?
	(ਜੇਨ ਮੁੜ ਆਪਣੇ ਬੈੱਡ 'ਤੇ ਜਾ ਕੇ ਬੈਠ ਜਾਂਦਾ ਹੈ।)
ਬੇਰੰਜਰ	ਗਲਾ ਖੁਰਾਬ ਹੈ ਤਾਂ, ਟੌਸਲ ਵੀ ਹੋ ਸਕਦੇ।
ਜੇਨ	ਕਿਉਂ... ਕਿਉਂ ਹੋ ਸਕਦੇ... ਟੌਸਲ।
ਬੇਰੰਜਰ	ਇਹਦੇ 'ਚ ਸੰਗਣ ਵਾਲੀ ਕੀ ਗੱਲ ਹੈ, ਮੈਨੂੰ ਕਈ ਵਾਰ ਹੋ ਜਾਂਦੇ।
	ਨਬਜ਼ ਵਿਖਾ ਜਗਾ।
	(ਉੱਠ ਕੇ ਉਸਦੀ ਨਬਜ਼ ਦੇਖਦਾ ਹੈ।)
ਜੇਨ	(ਹੋਰ ਵੀ ਖੁਰਦਰੀ ਅਵਾਜ਼ 'ਚ) ਓਹ, ਸਭ ਠੀਕ ਹੋ ਜਾਏਗਾ।
ਬੇਰੰਜਰ	ਨਬਜ਼ ਤਾਂ ਨਾਰਮਲ ਹੈ। ਘਬਰਾਉਣ ਦੀ ਲੋੜ ਨਹੀਂ।
ਜੇਨ	ਮੈਂ ਕੋਈ ਘਬਰਾਇਆ ਨਹੀਂ; ਮੈਂ ਕਿਉਂ ਘਬਰਾਵਾਂਗਾ?
ਬੇਰੰਜਰ	ਹਾਂ, ਠੀਕ ਤਾਂ ਹੈ, ਬੋੜ੍ਹੇ ਆਰਾਮ ਕਰੋ.. ਸਭ ਠੀਕ ਹੋ ਜਾਏਗਾ।
ਜੇਨ	ਆਰਾਮ ਦਾ ਸਮਾਂ ਨਹੀਂ ਮੇਰੇ ਕੋਲ। ਕੁਝ ਖਾਣ ਨੂੰ ਲੈ ਕੇ ਆਉਣਾ।
ਬੇਰੰਜਰ	ਜੇ ਭੁੱਖ ਠੀਕ ਹੈ ਤਾਂ ਬਸ ਸਭ ਠੀਕ ਹੈ। ਪਰ ਫੇਰ ਵੀ, ਕੁਝ ਦਿਨ ਤਾਂ
	ਆਰਾਮ ਕਰਨਾ ਚਾਹੀਦਾ। ਪਰਹੇਜ਼ ਹਮੇਸ਼ਾ ਚੰਗਾ ਹੁੰਦਾ ਭਾਈ।
	ਡਾਕਟਰ ਆਇਆ ਸੀ?
ਜੇਨ	ਮੈਂ ਡਾਕਟਰ ਤੋਂ ਕੀ ਕਰਾਉਣੈ।
ਬੇਰੰਜਰ	ਪਰ ਤੈਨੂੰ ਲੋੜ ਹੈ ਉਸਦੀ।
ਜੇਨ	ਹੁਣ ਤੂੰ ਡਾਕਟਰ ਲੈਣ ਨਾ ਚਲਾ ਜਾਈਂ, ਮੈਂ ਬਿਲਕੁਲ ਨਹੀਂ ਚਾਹੁੰਦਾ
ਬੇਰੰਜਰ	ਕਿ ਡਾਕਟਰ ਆਏ! ਮੈਂ ਆਪਣਾ ਖਿਆਲ ਰੱਖ ਸਕਦਾਂ।
ਜੇਨ	ਪਰ ਡਾਕਟਰੀ ਸਲਾਹ ਨੂੰ ਇਉਂ ਰੱਦ ਨਹੀਂ ਕਰ ਸਕਦੇ।
ਬੇਰੰਜਰ	ਡਾਕਟਰਾਂ ਦਾ ਕੀ ਹੈ, ਉਹ ਤਾਂ ਉੱਥੀ ਬੀਮਾਰੀਆਂ ਲੱਭ ਲੈਂਦੇ..
	ਜਿਹੜੀਆਂ ਹੁੰਦੀਆਂ ਹੀ ਨਹੀਂ।
ਬੇਰੰਜਰ	ਕਿਸੇ ਦੇ ਭਲੇ ਦੀ ਖਾਤਰ ਹੀ ਨਾ, ਲੋਕਾਂ ਦਾ ਖਿਆਲ ਰੱਖਣ ਲਈ,
ਜੇਨ	ਹੋਰ ਉਨ੍ਹਾਂ ਕੀ ਲੈਣਾ।
ਬੇਰੰਜਰ	ਮੈਂ ਤੈਨੂੰ ਦੱਸ ਰਿਹਾਂ, ਉਹ ਬਸ ਬੀਮਾਰੀਆਂ ਘੜਦੇ ਆ, ਲੱਭਦੇ...।
ਜੇਨ	ਹੋ ਸਕਦਾ ਹੈ; ਪਰ ਲੱਭਣ ਤੋਂ ਬਾਅਦ ਠੀਕ ਵੀ ਤਾਂ ਕਰਦੇ..।
ਬੇਰੰਜਰ	ਮੇਰਾ ਸਿਰਫ ਢੰਗਰ ਡਾਕਟਰਾਂ 'ਚ ਯਕੀਨ ਹੈ। ਬਸ!
ਜੇਨ	(ਬੇਰੰਜਰ ਜਿਹੜਾ ਉਸਦੀ ਨਬਜ਼ ਛੱਡ ਚੁੱਕਾ ਸੀ, ਮੁੜ ਫੜਦਾ ਹੈ।)
ਬੇਰੰਜਰ	ਨਸਾਂ 'ਚ ਸੋਜ ਆ ਰਹੀ ਹੈ, ਬਾਹਰ ਨੂੰ ਉੱਭਰ ਰਹੀਆਂ..।
ਜੇਨ	ਮਰਦਾਨਗੀ ਦੀ ਨਿਸ਼ਾਨੀ ਹੈ।
ਬੇਰੰਜਰ	ਠੀਕ ਹੈ ਸਿਹਤ ਤੇ ਤਾਕਤ ਦੀ ਨਿਸ਼ਾਨੀ ਤਾਂ ਹੈ ਇਹ.., ਪਰ

	(ਉਹ ਜੇਨ ਦੀ ਬਾਂਹ ਨੂੰ ਗੌਰ ਨਾਲ ਦੇਖਦਾ ਹੈ, ਜਦ ਤੱਕ ਜੇਨ ਛਟਕੇ ਨਾਲ ਛੁੜਾ ਨਹੀਂ ਲੈਂਦਾ।)
ਜੇਨ	ਕੀ ਲੱਗਦੈ ਤੈਨੂੰ, ਕੀ ਕਰ ਰਿਹਾਂ ਤੂੰ, ਇੰਝ ਦੇਖ ਰਿਹੈਂ ਜਿਵੇਂ ਮੈਂ ਕੋਈ ਅਜੀਬ ਜਾਨਵਰ ਹੋਵਾਂ ?
ਬੇਰੰਜਰ	ਤੇਰੀ ਚਮੜੀ ...
ਜੇਨ	ਤੂੰ ਮੇਰੀ ਚਮੜੀ ਤੋਂ ਕੀ ਲੈਣਾ ? ਮੈਂ ਤਾਂ ਤੇਰੀ ਚਮੜੀ ਬਾਰੇ ਕੁਝ ਨਹੀਂ ਕਿਹਾ, ਕਿਹਾ ਕਦੇ ?
ਬੇਰੰਜਰ	ਲੱਗਦਾ..., ਇਸਦਾ ਰੰਗ ਬਦਲਦਾ ਜਾ ਰਿਹੈ..., ਹਾਂ, ਹਰੀ ਹੁੰਦੀ ਜਾ ਰਹੀ। (ਜੇਨ ਦਾ ਹੱਥ ਫੜਨ ਦੀ ਕੋਸ਼ਿਸ਼ ਕਰਦਾ ਹੈ।) ਤੇ ਸਖ਼ਤ ਵੀ।
ਜੇਨ	ਤੂੰ ਮੈਨੂੰ ਚੁੰਡੀਆਂ ਵੱਡਣਾ ਛੱਡ! ਪੰਗਾ ਕੀ ਅੇ ਤੈਨੂੰ ? ਕਿਉਂ ਮੇਰੇ ਪਿੱਛੇ ਪਿਆ ਏਂ।
ਬੇਰੰਜਰ	(ਆਪਣੇ ਆਪ ਨਾਲ) ਮਾਮਲਾ ਕੁਝ ਜ਼ਿਆਦਾ ਈਂਗੰਭੀਰ ਹੈ, ਏਨਾ ਤਾਂ ਸੋਚਿਆ ਨਹੀਂ ਸੀ। (ਜੇਨ ਨੂੰ) ਡਾਕਟਰ ਨੂੰ ਬੁਲਾਉਣਾ ਚਾਹੀਦਾ। (ਉਹ ਫੌਨ ਵੱਲ ਜਾਂਦਾ ਹੈ।)
ਜੇਨ	ਹੱਥ ਨਾ ਲਾਈਂ ਇਹਨੂੰ (ਪੱਕਾ ਮਾਰਦਾ ਹੈ, ਬੇਰੰਜਰ ਲੜਖੜਾ ਜਾਂਦਾ ਹੈ।) ਤੂੰ ਆਪਣੇ ਕੰਮ ਨਾਲ ਕੰਮ ਰੱਖ।
ਬੇਰੰਜਰ	ਠੀਕ ਹੈ। ਮੈਂ ਤਾਂ ਤੇਰੇ ਓ ਭਲੇ ਦੀ ਸੋਚ ਰਿਹਾ ਸੀ।
ਜੇਨ	(ਖੰਘਦੇ ਹੋਏ, ਸਾਹਾਂ ਦਾ ਸ਼ੋਰ ਵੱਧ ਜਾਂਦਾ ਹੈ) ਆਪਣੇ ਭਲੇ ਬਾਰੇ ਮੈਂ ਤੇਰੇ ਨਾਲੋਂ ਵੱਧ ਜਾਣਦਾਂ।
ਬੇਰੰਜਰ	ਘਰਰ ਘਰਰ ਹੋ ਰਹੀ ਤੇਰੇ ਸਾਹਾਂ 'ਚ।
ਜੇਨ	ਹਰ ਕੋਈ ਆਪਣੇ ਹਿਸਾਬ ਨਾਲ ਸਾਹ ਲੈਂਦਾ। ਤੈਨੂੰ ਇਹ ਪਸੰਦ ਨਹੀਂ ਜਿਵੇਂ ਮੈਂ ਸਾਹ ਲੈ ਰਿਹਾਂ ਤੇ ਮੈਨੂੰ ਤੇਰੇ ਸਾਹ ਲੈਣ ਦਾ ਢੰਗ ਪਸੰਦ ਨਹੀਂ। ਕਿਵੇਂ ਮਰਿਆਂ ਵਾਂਗ ਸਾਹ ਲੈਂਦਾਂ ਤੂੰ...ਸੁਣਾਈ ਵੀ ਨਹੀਂ ਦਿੰਦੀ; ਲਗਦੈ ਬਸ ਹੁਣੇ ਛਿੱਗਾ ਕਿ ਛਿੱਗਾ... ਬਸ ਪੜਾ। ਮੈਨੂੰ ਪਤਾ ਮੈਂ ਤੇਰੇ ਜਿੰਨਾ ਤਕੜਾ ਨਹੀਂ।
ਬੇਰੰਜਰ	ਮੈਂ ਤਾਂ ਕਦੇ ਤੈਨੂੰ ਡਾਕਟਰ ਵੱਲ ਲਿਜਾਣ ਦੀ ਜਿੱਦ ਨਹੀਂ ਕੀਤੀ, ਕੀਤੀ ਕਦੇ ? ਲੋਕਾਂ ਨੂੰ ਉਨ੍ਹਾਂ ਦੇ ਹਿਸਾਬ ਨਾਲ ਜਿਉਣ ਦਿਓ।
ਜੇਨ	ਨਾਰਾਜ਼ ਕਿਉਂ ਹੋ ਰਿਹੈਂ ਯਾਰ। ਮੈਂ ਤੇਰਾ ਦੋਸਤ ਹਾਂ।
ਬੇਰੰਜਰ	ਕੋਈ ਯਾਰੀ-ਯੂਗੀ ਨਹੀਂ... ਕੋਈ ਦੋਸਤੀ ਨਹੀਂ। ਉੱਕਾ ਯਕੀਨ ਨਹੀਂ ਮੈਨੂੰ ਤੇਰੀ ਦੋਸਤੀ 'ਚ।
ਜੇਨ	ਇਹ ਤਾਂ ਤੂੰ ਪੱਕਾ ਕਰ ਰਿਹੈਂ। ਦਿਲ 'ਤੇ...
ਬੇਰੰਜਰ	ਕੋਈ ਦਿਲ 'ਤੇ ਲਾਉਣ ਵਾਲੀ ਗੱਲ ਨਹੀਂ ਇਹਦੇ 'ਚ। ਦੇਖ ਯਾਰ ਤੂੰ...

ਜੇਨ	ਮੈਂ ਕੋਈ ਤੇਰਾ ਯਾਰ ਨਹੀਂ।
ਬੇਰੰਜਰ	ਤੂੰ ਤਾਂ ਬੜਾ ਆਦਮਖੋਰ ਲੱਗ ਰਿਹਾਂ ਅੱਜ।
ਜੇਨ	ਹਾਂ, ਮੈਂ ਹਾਂ ਆਦਮਖੋਰ, ਖੁੰਖਾਰ ਆਦਮਖੋਰ। ਤੇ ਆਦਮਖੋਰ ਹੋਣਾ ਮੈਨੂੰ ਪਸੰਦ ਹੈ।
ਬੇਰੰਜਰ	ਤੈਨੂੰ ਲਗਦੇ... ਕੱਲ੍ਹ ਦਾ ਗੁੱਸਾ ਹਾਲੇ ਉੱਤਰਿਆ ਨਹੀਂ। ਮੈਂ ਗਲਤੀ ਮੰਨਦਾਂ ਆਪਣੀ, ਇਸੇ ਲਈ ਤਾਂ ਆਇਆਂ ਮਾਫ਼ੀ ਮੰਗਣ।
ਜੇਨ	ਕਿਸ ਗੁੱਸੇ ਦੀ ਗੱਲ ਕਰ ਰਿਹਾਂ ਤੂੰ ?
ਬੇਰੰਜਰ	ਤੈਨੂੰ ਪਤਾ ਈ ਏ, ਹੁਣੇ ਤਾਂ ਗੱਲ ਹੋਈ, ਓ ਗੈਂਡਿਆਂ ਬਾਰੇ..
ਜੇਨ	(ਬੇਰੰਜਰ ਨੂੰ ਸੁਣਦਾ ਹੀ ਨਹੀਂ) ਇਹ ਗੱਲ ਨਹੀਂ ਕਿ ਮੈਂ ਕੋਈ ਲੋਕਾਂ ਨੂੰ ਨਫਰਤ ਕਰਦਾਂ। ਮੈਨੂੰ ਬਸ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ। ਸਰੋਂ.. ਬਸ.. ਘਿਣ ਆਉਂਦੀ..; ਤੇ ਚੰਗਾ ਉਨ੍ਹਾਂ ਲਈ ਇਹੋ ਹੈ ਕਿ ਉਹ ਮੇਰੀਆਂ ਰਾਹਾਂ ਤੋਂ ਦੂਰ ਰਹਿਣ, ਨਹੀਂ... ਮੈਂ ਰੌਂਦ ਦਿਆਂਗਾ ਸਭਨੂੰ ਪੈਰਾਂ ਹੇਠ।
ਬੇਰੰਜਰ	ਤੈਨੂੰ ਪਤਾ.. ਕਿ ਮੈਂ ਕਦੇ ਤੇਰੀ ਰਾਹ 'ਚ ਆਉਣ ਵਾਲਾ ਨਹੀਂ।
ਜੇਨ	ਮੇਰੇ ਜੀਵਨ ਦਾ ਬਸ ਇੱਕੋ ਨਿਸ਼ਾਨਾ ਹੈ। ਤੇ ਮੈਂ ਸਿੱਧਾ ਉਸ ਵੱਲ ਸ਼ੁਟ ਵੱਟਦਾਂ।
ਬੇਰੰਜਰ	ਮੈਨੂੰ ਪੱਕਾ ਹੈ ਕਿ ਤੂੰ ਠੀਕ ਹੈਂ। ਪਰ ਲਗਦੈ.. ਤੂੰ ਕਿਸੇ ਨੈਤਿਕ ਘਚੋਲੇ 'ਚੋਂ ਲੰਘ ਰਿਹੈਂ। (ਜੇਨ ਇੱਕ ਸਿਰੇ ਤੋਂ ਦੂਸਰੇ ਸਿਰੇ ਤਾਈਂ ਕਮਰੇ 'ਚ ਇੰਝ ਘੁੰਮਦਾ ਹੈ ਜਿਵੇਂ ਕੋਈ ਹਿੱਸਕ ਜਾਨਵਰ ਪਿੰਜਰੇ 'ਚ ਗੋੜੇ ਲਾਉਂਦਾ ਹੈ। ਬੇਰੰਜਰ ਉਸਨੂੰ ਗੌਹ ਨਾਲ ਦੇਖਦਾ ਹੈ ਤੇ ਕਈ ਵਾਰ ਬਚਾਓ ਲਈ ਉਸਦੀ ਰਾਹ ਤੋਂ ਪਰੇ ਹਟਦਾ ਹੈ। ਜੇਨ ਦੀ ਆਵਾਜ਼ ਖੁਰਦਗੀ ਹੋਈ ਜਾਂਦੀ ਹੈ।)
ਬੇਰੰਜਰ	ਤੈਨੂੰ ਖੁਦ ਨੂੰ ਉਕਸਾਉਣਾ ਨਹੀਂ ਚਾਹੀਦਾ, ਇਹ ਤੇਰੇ ਲਈ ਠੀਕ ਨਹੀਂ।
ਜੇਨ	ਇਨ੍ਹਾਂ ਕੱਪੜਿਆਂ 'ਚ ਮੈਂ... ਫਸਿਆ ਫਸਿਆ ਮਹਿਸੂਸ ਕਰਦਾਂ; ਇਹ ਪਜਾਮੇ 'ਤੇ ਖਿੜ ਆ ਰਹੀ ਏ ਮੈਨੂੰ...। ( ਉਹ ਆਪਣੇ ਪਜਾਮੇ ਅਤੇ ਜਾਕੇਟ ਨੂੰ ਲਾਹੁੰਦਾ ਹੈ ਤੇ ਫੇਰ ਉੱਪਰ ਕਰ ਲੈਂਦਾ ਹੈ।)
ਬੇਰੰਜਰ	ਪਰ ਇਹ... ਤੇਰੀ ਚਮੜੀ ਨੂੰ ਕੀ ਹੋਇਆ?
ਜੇਨ	ਤੂੰ ਮੇਰੀ ਚਮੜੀ ਦੇ ਖਹਿੜੇ ਕਿਉਂ ਪਿਆਂ? ਮੈਂ ਤੇਰੇ ਨਾਲ ਇਸਨੂੰ ਬਦਲਣ ਨਹੀਂ ਲੱਗਾ।
ਬੇਰੰਜਰ	ਮੋਟੀ ਖੱਲੜੀ ਬਣਦੀ ਜਾ ਰਹੀ।
ਜੇਨ	ਹੋਰ ਮਜ਼ਬੂਤ ਹੋ ਜਾਏਗੀ। ਗਰਮੀ-ਸਰਦੀ ਕਿਸੇ ਦਾ ਕੋਈ ਅਸਰ ਨਹੀਂ-- ਵੈਦਰਪੁਰੂਢ।

ਬੇਰੰਜਰ ਹਰਾ ਹੁੰਦਾ ਜਾ ਰਿਹਾਂ ਤੂੰ...  
 ਜੇਨ ਰੰਗਾਂ ਦਾ ਸ਼ੁਦਾਅ ਹੋ ਗਿਆ ਤੈਨੂੰ। ਅਜੂਬੇ ਨਜ਼ਰ ਆ ਰਹੇ ਤੈਨੂੰ।  
 ਬੇਰੰਜਰ ਫੇਰ ਪੀ ਕੇ ਆਇਆਂ...।  
 ਬੇਰੰਜਰ ਕੱਲ੍ਹ ਪੀਤੀ ਸੀ, ਪਰ ਅੱਜ ਤਾਂ ਮੂੰਹ ਨੀ ਲਾਈ..  
 ਜੇਨ ਜਿਹੜੇ ਪੀਤੇ ਘੜਿਆਂ ਦੇ ਘੜੇ... ਉਨ੍ਹਾਂ ਦਾ ਫਲ ਭੋਗ ਰਿਹੈਂ ਤੂੰ...  
 ਬੇਰੰਜਰ ਮੈਂ ਤੈਨੂੰ ਜ਼ਬਾਨ ਦਿੱਤੀ ਸੀ ਕਿ ਨਵਾਂ ਨਕੋਰ ਹੋ ਕੇ ਆਵਾਂਗਾ। ਤੇਰੇ  
 ਵਰਗੇ ਮਿੱਤਰਾਂ ਦੀ ਮੈਂ ਹਮੇਸ਼ਾ ਮੰਨਦਾਂ। ਕੋਈ ਸ਼ਰਮਿੰਦਰੀ ਨਹੀਂ  
 ਹੁੰਦੀ ਮੈਨੂੰ... ਸਗੋਂ ਉਲਟਾ!  
 ਜੇਨ ਤੈਨੂੰ ਕੀ ਹੁੰਦੇ... ਮੈਨੂੰ ਕੋਈ ਫਰਕ ਨਹੀਂ ਪੈਂਦਾ। ਘਰਰ...  
 ਬੇਰੰਜਰ ਕੀ ਕਿਹਾ...  
 ਜੇਨ ਮੈਂ ਕੁਝ ਨਹੀਂ ਕਿਹਾ। ਸਿਰਫ ਘਰਰ.. ਕੀਤਾ... ਕਿਉਂਕਿ ਮੇਰਾ ਜੀ  
 ਕੀਤਾ...।  
 ਬੇਰੰਜਰ (ਇੱਕ-ਟੱਕ ਜੇਨ ਵੱਲ ਦੇਖਦੇ ਹੋਏ) ਤੈਨੂੰ ਪਤੈ ਬਿਉਡ ਨਾਲ ਕੀ  
 ਹੋਇਆ ? ਗੈਂਡਾ ਬਣ ਗਿਆ ਉਹ।  
 ਜੇਨ ਕੀ ਹੋਇਆ ਬਿਉਡ ਨੂੰ ?  
 ਬੇਰੰਜਰ ਉਹ ਗੈਂਡਾ ਬਣ ਗਿਆ।  
 ਜੇਨ (ਜਾਕੇਟ ਦੇ ਕਾਲਰਾਂ ਨਾਲ ਹਵਾ ਝਲਦੇ ਹੋਏ) ਘਰਰ...  
 ਬੇਰੰਜਰ ਛੱਡ ਪਰਾਂ ਹੁਣ, ਮਜ਼ਾਕ ਬੰਦ ਕਰ ਯਾਰ।  
 ਜੇਨ ਮੈਂ ਘਰਰ ਕਰ ਸਕਦਾਂ... ਜੇ ਮੇਰਾ ਜੀ ਕਰੇ ਤਾਂ, ਨਹੀਂ ? ਪੂਰਾ ਹੱਕ ਹੈ  
 ਮੇਰਾ, ਮੈਂ ਆਪਣੇ ਘਰ 'ਚ ਆਂ।  
 ਬੇਰੰਜਰ ਮੈਂ ਨਹੀਂ ਕਿਹਾ ਕਿ ਤੂੰ ਕਰ ਨਹੀਂ ਸਕਦਾ...  
 ਜੇਨ ਤੇ ਜੇ ਮੈਂ ਤੂੰ ਹੁੰਦਾ ਤਾਂ ਹਰਗਿਜ਼ ਨਾ ਕਰਦਾ। ਗਰਮੀ... ਗਰਮੀ ਲੱਗ  
 ਰਹੀ ਏ ਮੈਨੂੰ... ਗਰਮੀ... ਘਰਰ.... ਇਕ ਮਿੰਟ। ਮੈਂ ਜ਼ਰਾ ਠੰਡਾ ਹੋ ਕੇ  
 ਆਉਂਦਾਂ।  
 (ਜੇਨ ਬਾਬਰੂਮ ਵੱਲ ਭੱਜਦਾ ਹੈ।)  
 ਬੁਖਾਰ ਲਗਦਾ... ਸਿਰ ਨੂੰ ਚੜ੍ਹ ਗਿਆ।  
 (ਜੇਨ ਬਾਬਰੂਮ 'ਚ ਹੈ, ਫਵਾਰੇ ਦੀ ਅਵਾਜ਼ ਦੇ ਨਾਲ-ਨਾਲ ਉਸਦੇ  
 ਤੇਜ਼ ਸਾਹਾਂ ਤੇ ਘਰਰ-ਘਰਰ ਦੀ ਅਵਾਜ਼ ਆਉਂਦੀ ਰਹਿੰਦੀ ਹੈ।)  
 (ਬਾਹਰੋਂ) ਘਰਰ...।  
 ਲਗਦੇ ਕੰਬਣੀ ਛਿੜੀ ਹੈ...। ਹੁਣ ਮੌਕਾ ਏ... ਮੇਰੇ ਕੋਲ... ਡਾਕਟਰ  
 ਨੂੰ ਫੈਨ ਕਰਦਾਂ।  
 (ਉਹ ਫੈਨ ਕੋਲ ਪਹੁੰਚਦਾ ਹੈ ਤੇ ਜੇਨ ਦੀ ਆਵਾਜ਼ ਸੁਣ ਕੇ ਇਕਦਮ  
 ਪਿੱਛੇ ਹੋ ਜਾਂਦਾ ਹੈ।  
 (ਬਾਹਰੋਂ) ਤਾਂ ਉਹ ਬੁੱਢੜ ਬਿਉਡ ਗੈਂਡਾ ਬਣ ਗਿਆ... ਹੈ... ਸੱਚ ?

ਅਹ.. ਅਹ... ਅਹ...! ਬੇਵਕੂਫ ਬਣਾ ਰਿਹੈ ਉਹ ਤੈਨੂੰ..., ਭੇਸ  
 ਬਦਲ ਲਿਆ ਹੋਣੈ ਉਹਨੇ। (ਜੇਨ ਬਾਬੂਮ ਦੇ ਦਰਵਾਜ਼ੇ 'ਚੋਂ ਸਿਰ  
 ਬਾਹਰ ਕੱਢਦਾ ਹੈ। ਉਹ ਬਿਲਕੁਲ ਹਰਾ ਹੋ ਚੁੱਕਾ ਹੈ। ਨੱਕ ਉਪਰਲਾ  
 ਗੁੰਭੜ ਵੱਡਾ ਹੋ ਗਿਆ ਹੈ।) ਬਦਲਿਆ ਹੋਇਆ ਭੇਸ...

**ਬੇਰੰਜਰ**  
 (ਸਿਨਾਂ ਉਸ ਵੱਲ ਦੇਖਿਆਂ, ਵਾਪਿਸ ਆਉਂਦੇ ਹੋਏ) ਯਕੀਨ  
 ਮੰਨੋ... ਉਹ ਬਿਲਕੁਲ ਸੀਰੀਅਸ ਲੱਗ ਰਿਹਾ ਸੀ।

**ਜੇਨ**  
**ਬੇਰੰਜਰ**  
 (ਜੇਨ ਵੱਲ ਮੁੜਦਾ ਹੈ, ਉਹ ਵਾਪਿਸ ਬਾਬੂਮ 'ਚ ਚਲਾ ਗਿਆ  
 ਹੈ।) ਇਹ ਤਾਂ ਪੱਕੀ ਗੱਲ ਹੈ, ਉਸਨੇ ਜਾਣਬੁੱਝ ਕੇ ਤਾਂ ਨਹੀਂ ਕੀਤਾ।  
 ਇੰਝ ਬਦਲ ਜਾਣਾ... ਉਹ ਕੋਈ ਚਾਹੁੰਦਾ ਨਹੀਂ ਸੀ।

**ਜੇਨ**  
**ਬੇਰੰਜਰ**  
 (ਬਾਹਰੋਂ ਤੈਨੂੰ ਕਿਵੇਂ ਪਤਾ?)  
 ਹਰ ਗੱਲ ਤੋਂ ਇੰਝ ਈ ਲਗਦੈ...।

**ਜੇਨ**  
**ਬੇਰੰਜਰ**  
 ਤੇ ਜੇ ਉਸਨੇ ਜਾਣਬੁੱਝ ਕੇ ਕੀਤਾ ਹੋਵੇ? ਆਹ! ਫੇਰ ਕੀ... ਜੇ  
 ਉਸਨੇ ਸੌਚ ਸਮਝ ਕੇ ਕੀਤਾ ਹੋਵੇ?  
 ਬੜੀ ਹੈਰਾਨੀ ਹੋਏਗੀ ਮੈਨੂੰ। ਲੱਗਦਾ ਨਹੀਂ ਕਿ ਕਿਸੇ ਵੀ ਤਰ੍ਹਾਂ  
 ਮਿਸਟਰ ਬਿਊਡ ਨੂੰ ਪਤਾ ਹੋਏਗਾ ਇਸ ਬਾਰੇ

**ਜੇਨ**  
**ਬੇਰੰਜਰ**  
 (ਗੁਰਾਂਦੇ ਹੋਏ) ਅਹ.. ਅਹ.. ਅਹ! ਬੁੱਢੀ ਮੱਟੜ ਜਨਾਨੀ ਉਸਦੀ  
 ਬੇਵਕੂਫ ਹੈ ਨਿਰੀ!

**ਬੇਰੰਜਰ**  
**ਜੇਨ**  
 ਬੇਵਕੂਫ ਤਾਂ ਪਤਾ ਨਹੀਂ ਹੈ ਜਾਂ...  
 (ਬੜੇ ਅੰਦਾਜ਼ ਨਾਲ ਮੰਚ 'ਤੇ ਆਉਂਦਾ ਹੈ, ਜਾਕੇ ਉਤਾਰਦਾ ਹੈ ਤੇ  
 ਬਿਸਤਰ 'ਤੇ ਸੁੱਟ ਦਿੰਦਾ ਹੈ। ਬੇਰੰਜਰ ਨਜ਼ਗਾਂ ਪਰ੍ਹਾਂ ਨੂੰ ਕਰ ਲੈਂਦਾ  
 ਹੈ। ਜੇਨ, ਜਿਸਦੀ ਪਿੱਠ ਤੇ ਛਾਤੀ ਹੁਣ ਹਰੇ ਹੋ ਚੁੱਕੇ ਹਨ, ਮੁੜ  
 ਬਾਬੂਮ 'ਚ ਵੜ ਜਾਂਦਾ ਹੈ। ਅਵਾਜ਼ ਆਉਂਦੀ ਹੈ।) ਬਿਊਡ ਨੇ ਕਦੇ  
 ਆਪਣੀ ਤੀਵੀਂ ਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਉਹ ਕੀ ਕਰਨ  
 ਵਾਲਾ।

**ਬੇਰੰਜਰ**  
**ਜੇਨ**  
 ਇਥੇ ਤੂੰ ਗਲਤ ਹੈਂ ਜੇਨ। ਉਨ੍ਹਾਂ 'ਚ ਕਦੇ ਕੋਈ ਓਹਲਾ ਨਹੀਂ ਸੀ,  
 ਬੜਾ ਏਕੇ ਵਾਲਾ ਟੱਬਰ..

**ਬੇਰੰਜਰ**  
**ਜੇਨ**  
 ਏਕੇ ਵਾਲਾ ਹੱਛਾ? ਪੱਕਾ.. ਹੂੰ? ਹੂੰ ਘਰਰ... ਘਰਰ...  
 (ਬਾਬੂਮ ਵੱਲ ਜਾਂਦਾ ਹੈ, ਜੇਨ ਫਟਾਕ ਕਰਦਾ ਦਰਵਾਜ਼ਾ ਉਸਦੇ  
 ਸਾਹਮਣੇ ਬੰਦ ਕਰ ਦਿੰਦਾ ਹੈ।) ਬਹੁਤ ਏਕੇ ਵਾਲਾ। ਇਸਦਾ ਸਬੂਤ  
 ਇਹ ਹੈ ਕਿ...

**ਜੇਨ**  
 (ਅੰਦਰੋਂ) ਬਿਊਡ ਦੀ ਆਪਣੀ ਇੱਕ ਨਿੱਜੀ ਜ਼ਿੰਦਗੀ ਸੀ। ਉਸਦਾ  
 ਆਪਣਾ ਇੱਕ ਖੁਫੀਆ ਰੂਪ, ਜਿਸਨੂੰ ਉਸਨੇ ਪੁਰ ਅੰਦਰ ਲੁਕੋ ਕੇ  
 ਰੱਖਿਆ ਸੀ, ਸਿਰਫ਼ ਆਪਣੇ ਤੱਕ।

ਬੇਰੰਜਰ	ਮੈਨੂੰ ਬੁਲਾਉਣਾ ਨਹੀਂ ਚਾਹੀਦਾ ਤੈਨੂੰ, ਲਗਦੇਂ ਇਸ ਨਾਲ ਤਕਲੀਫ਼ ਵੱਧਦੀ ਹੈ।
ਜੇਨ	ਉਲਟਾ ਸਗੋਂ, ਰਾਹਤ ਮਿਲਦੀ ਹੈ।
ਬੇਰੰਜਰ	ਤਾਂ ਵੀ, ਪਲੀਜ਼, ਡਾਕਟਰ ਨੂੰ ਬੁਲਾ ਲੈਂਦੇ ਹਾਂ, ...ਮਿੰਨਤ ਨਾਲ ਈ...
ਜੇਨ	ਹਰਗਿਜ਼ ਨਹੀਂ। ਅੜੀਅਲ ਬੰਦਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਮੈਂ। (ਜੇਨ ਵਾਪਸ ਬੈਂਡੂਮ 'ਚ ਆਉਂਦਾ ਹੈ। ਬੇਰੰਜਰ ਡਰ ਕੇ ਪਿੱਛੇ ਹਟ ਜਾਂਦਾ ਹੈ, ਕਿਉਂਕਿ ਉਹ ਕਾਫ਼ੀ ਹੱਦ ਤੱਕ ਹਰਾ ਹੋ ਚੁੱਕਾ ਹੈ ਤੇ ਬੜੀ ਮੁਸ਼ਕਲ ਨਾਲ ਬੋਲ ਪਾਉਂਦਾ ਹੈ। ਉਸਦੀ ਅਵਾਜ਼ ਪਛਾਣੀ ਨਹੀਂ ਜਾਂਦੀ।)
ਜੇਨ	ਬੈਰ, ਗੈਂਡਾ ਉਹ ਭਾਵੇਂ ਮਰਜ਼ੀ ਨਾਲ ਬਣਿਆ ਹੋਵੇ ਜਾਂ ਮਜਬੂਰੀ ਨਾਲ, ਜੋ ਵੀ ਉਸਨੇ ਕੀਤਾ ਆਪਣੇ ਭਲੇ ਲਈ ਹੀ ਕੀਤਾ।
ਬੇਰੰਜਰ	ਤੂੰ... ਇਹੋ ਜਿਹੀ ਗੱਲ ਕਿਵੇਂ ਕਰ ਸਕਦਾਂ? ਤੂੰ ਤਾਂ ਪੀਂਦਾ ਵੀ ਨਹੀਂ...
ਜੇਨ	ਤੈਨੂੰ ਹਮੇਸ਼ਾ ਹਰ ਸੈਅ ਦਾ ਬਸ ਕਾਲਾ ਪਾਸਾ ਈ ਨਜ਼ਰ ਆਉਂਦਾ। ਜਾਹਿਰ ਹੈ ਕਿ ਗੈਂਡਾ ਬਣ ਕੇ ਉਹਨੂੰ ਕਿੰਨੀ ਖੁਸ਼ੀ ਮਿਲੀ ਹੋਏਗੀ। ਇਹਦੇ 'ਚ ਅਨੋਖੀ ਗੱਲ ਕੀ ਹੈ!
ਬੇਰੰਜਰ	ਕੋਈ ਅਨੋਖੀ ਗੱਲ ਨਹੀਂ, ਪਰ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਕੋਈ ਖੁਸ਼ੀ ਹੋਈ ਹੋਏਗੀ।
ਜੇਨ	ਪਰ ਦਸ ਤਾਂ ਸਹੀ ਕਿਉਂ?
ਬੇਰੰਜਰ	ਦੱਸਣਾ ਤਾਂ ਮੁਸ਼ਕਿਲ ਹੈ; ਇਹ ਤਾਂ ਬਸ ਮਹਿਸੂਸ ਕਰਨ ਵਾਲੀ ਗੱਲ ਹੈ।
ਜੇਨ	ਮੈਂ ਤੈਨੂੰ ਦਸ ਦਿਆਂ ਇਹ ਕੋਈ ਇੰਨੀ ਮਾੜੀ ਗੱਲ ਵੀ ਨਹੀਂ। ਆਖਰ, ਗੈਂਡੇ ਵੀ ਬਿਲਕੁਲ ਸਾਡੇ ਵਾਂਗ ਜਿਉਂਦੇ-ਜਾਗਦੇ ਹਨ; ਉਨ੍ਹਾਂ ਨੂੰ ਵੀ ਜਿਉਣ ਦਾ ਓਨਾ ਹੀ ਹੱਕ ਹੈ ਜਿੰਨਾ ਸਾਨੂੰ! ਜਿੰਨੀ ਦੇਰ ਤੱਕ ਉਹ ਸਾਨੂੰ ਬਰਬਾਦ ਨਹੀਂ ਕਰਦੇ। ਇਹ ਤਾਂ ਤੂੰ ਮੰਨੇਗਾ ਕਿ ਮਾਨਸਿਕਤਾ ਦਾ ਫਰਕ ਹੈ।
ਬੇਰੰਜਰ	(ਕਮਰੇ 'ਚ ਤੇਜ਼ੀ ਨਾਲ ਗੋਲ ਗੋਲ ਘੁੰਮਦਾ ਹੈ, ਵਾਰ ਵਾਰ ਬਾਬੂਮ 'ਚ ਜਾਂਦਾ ਹੈ।) ਕੀ ਤੂੰ ਇਹ ਮੰਨੀ ਬੈਠਾਂ ਕਿ ਸਾਡਾ ਜਿਉਣਾ ਕੋਈ ਬਹੁਤ ਉੱਚੇ ਪੱਧਰ ਦੀ ਚੀਜ਼ ਹੈ; ਸਾਡਾ ਲਾਈਫਸਟਾਈਲ?
ਜੇਨ	ਕੁਝ ਵੀ ਹੈ, ਪਰ ਸਾਡੇ ਆਪਣੇ ਕੋਈ ਨੈਤਿਕ ਮੁੱਲ ਨੇ ਜਿਨ੍ਹਾਂ ਦਾ ਮੇਰੀ ਨਜ਼ਰ 'ਚ ਇਨ੍ਹਾਂ ਜਾਨਵਰਾਂ ਨਾਲ ਕੋਈ ਮੁਕਾਬਲਾ ਹੀ ਨਹੀਂ। ਨੈਤਿਕ ਮੁੱਲ! ਚਿੜ੍ਹ ਹੁੰਦੀ ਮੈਨੂੰ ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ
ਬੇਰੰਜਰ	
ਜੇਨ	



ਬੇਰੰਜਰ	ਇਹ ਤਾਂ ਮੰਨਦਾ ਹੈਂ ਕਿ ਮਨ..
ਜੇਨ	(ਬਾਬੂਮ 'ਚੋਂ) ਸਭ ਬਕਵਾਸ ਥੋਥਾ।
ਬੇਰੰਜਰ	ਬਕਵਾਸ!
ਜੇਨ	(ਬਾਬੂਮ 'ਚੋਂ, ਬੜੀ ਮੁਸ਼ਕਲ ਨਾਲ ਸਮਝ ਆਉਂਦਾ ਹੈ ।) ਸਰਾਸਰ ਬਕਵਾਸ!
ਬੇਰੰਜਰ	ਤੇਰੇ ਮੂੰਹੋਂ ਇਹ ਸੁਣ ਕੇ ਹੈਰਾਨੀ ਹੋ ਰਹੀ ਏ, ਜੇਨ, ਸੱਚਮੁੱਚ! ਪੱਕੀ ਗੱਲ ਹੈ ਕਿ ਤੂੰ ਹੋਸ਼ 'ਚ ਨਹੀਂ। ਤੂੰ ਖੁਦ ਕਦੇ ਗੈਂਡਾ ਬਣਨਾ ਨਹੀਂ ਚਾਹੇਂਗਾ, ਕੀ ਤੂੰ ਚਾਹੇਂਗਾ ਤੂੰ ਗੈਂਡਾ ਬਣ ਜਾਏਂ?
ਜੇਨ	ਕਿਉਂ ਨਹੀਂ? ਮੈਂ ਤੇਰੇ ਵਾਂਗ ਕੱਟੜ ਨਹੀਂ, ਪੱਖਪਾਤਾਂ ਦਾ ਮਾਰਿਆ..
ਬੇਰੰਜਰ	ਕੀ ਤੂੰ ਥੋੜਾ ਸਾਫ਼ ਬੋਲ ਸਕਦੇਂ? ਕੁਝ ਸਮਝ ਨਹੀਂ ਆਉਂਦਾ ਕੀ ਕਹਿ ਰਿਹੈਂ। ਸ਼ਬਦਾਂ ਨੂੰ ਨਿਗਲ ਰਿਹੈਂ ਤੂੰ।
ਜੇਨ	(ਹਾਲੇ ਵੀ ਬਾਬੂਮ 'ਚ ਹੈ) ਤੂੰ ਆਪਣੇ ਕੰਨ ਥੋਲ੍ਹੇ।
ਬੇਰੰਜਰ	ਕੀ?
ਜੇਨ	ਆਪਣੇ ਕੰਨਾਂ ਨੂੰ ਥੋਲ੍ਹੇ। ਮੈਂ ਕਿਹਾ... ਗੈਂਡਾ ਹੋਣ 'ਚ ਬੁਰਾਈ ਕੀ ਹੈ? ਮੈਂ ਤਬਦੀਲੀ ਦੇ ਹੱਕ 'ਚ ਹਾਂ... ਸਮਰਪਤ।
ਬੇਰੰਜਰ	ਨਹੀਂ, ਤੂੰ ਇਹੋ ਜਿਹੀ ਗੱਲ ਨਹੀਂ ਕਰ ਸਕਦਾ..., ਫੱਬਦੀ ਨਹੀਂ ਤੈਨੂੰ।
ਬੇਰੰਜਰ	(ਬੇਰੰਜਰ ਦੀ ਗੱਲ ਵਿੱਚ ਹੀ ਰਹਿ ਜਾਂਦੀ ਹੈ, ਜੇਨ ਦੀ ਦਿੱਖ ਚੌਂਕਾ ਦੇਣ ਵਾਲੀ ਹੈ। ਅਸਲ 'ਚ ਉਹ ਪੂਰੀ ਤਰ੍ਹਾਂ ਹਰਾ ਹੋ ਚੁੱਕੈ। ਮੱਥੇ ਉਤਲਾ ਰੋੜ ਹੁਣ ਗੈਂਡੇ ਦਾ ਸਿੰਗ ਬਣ ਚੁੱਕੈ।)
ਬੇਰੰਜਰ	ਓਹ! ਸੱਚਮੁੱਚ ਤੂੰ.. ਪਾਗਲ ਹੋ ਗਿਆਂ!
ਬੇਰੰਜਰ	(ਜੇਨ ਬੈੱਡ ਨੂੰ ਠੋਕਰ ਮਾਰਦਾ ਹੈ, ਚਾਦਰ ਇਕੱਠੀ ਕਰਕੇ ਫਰਸ਼ 'ਤੇ ਸੁੱਟਦਾ ਹੈ, ਕਾਹਲੀ ਕਾਹਲੀ ਬੜ-ਬੜਾਂਦਾ ਹੈ, ਅਜੀਬੋ-ਗਰੀਬ ਅਵਾਜ਼ਾਂ ਕਰਦਾ ਹੈ ।)
ਜੇਨ	ਇਹ ਕੀ ਪਾਗਲਪਣ ਹੈ, ...ਠੰਡਾ ਹੋ...ਥੋੜਾ...! ਤੂੰ ਤੇ ਪਛਾਣ 'ਚ ਈਨੀ ਨਹੀਂ ਆਉਂਦਾ।
ਬੇਰੰਜਰ	(ਅਸਪਸ਼ਟ) ਗਰਮੀ, ਅੱਗ ਲੱਗੀ... ਅੰਦਰ... ਇਹ ਕੱਪੜੇ... ਚੁੱਭ ਰਹੇ.. ਕੰਢੇ, ਤਬਾਹ ਕਰ ਦਿਆਂਗਾ ਸਭ ਕੁਝ! (ਸਾਰੇ ਕੱਪੜੇ ਖਿੱਚ ਕੇ ਉਤਾਰ ਦਿੰਦਾ ਹੈ ।)
ਜੇਨ	ਕਰ ਕੀ ਰਿਹਾ ਤੂੰ? ਹੋਸ਼ ਠਿਕਾਣੇ ਨਹੀਂ ਤੇਰੇ! ਤੂੰ ਤੇ ਏਨਾ ਸਾਊਬੰਡੇ ਯਾਰ!
ਬੇਰੰਜਰ	ਦਲਦਲ! ਦਲਦਲ, ਚਿੱਕੜ।
ਜੇਨ	ਇੱਧਰ ਦੇਖ, ਮੇਰੇ ਵੱਲ! ਕੀ ਮੈਂ ਨਜ਼ਰ ਨਹੀਂ ਆਉਂਦਾ? ਸੁਣ ਰਿਹੈਂ ਤੂੰ..?
ਬੇਰੰਜਰ	

ਜੇਨ	ਸਭ ਦਿਖ ਰਿਹੈ! ਸਭ ਸੁਣ ਰਿਹੈ... ਮੈਨੂੰ! ਤੂੰ ਵੀ... (ਉਹ ਬੇਰੰਜਰ ਨੂੰ ਛੁੱਡ ਮਾਰਨ ਨੂੰ ਪੈਂਦਾ ਹੈ। ਬੇਰੰਜਰ ਇੱਕ ਪਾਸੇ ਹਟ ਜਾਂਦਾ ਹੈ।)
ਬੇਰੰਜਰ	ਸੰਭਲ ਕੇ!
ਜੇਨ	(ਸਾਹੋਸਾਹੀ) ਸੌਗੀ! (ਤੇਜ਼ੀ ਨਾਲ ਬਾਬੂਮ ਵੱਲ ਭੱਜਦਾ ਹੈ।) (ਬੇਰੰਜਰ ਡਰ ਕੇ ਇੱਕ ਪਾਸੇ ਨੂੰ ਹੁੰਦਾ ਹੈ। ਡੇਰ ਡਰਦਾ ਡਰਦਾ ਬਾਬੂਮ ਦੇ ਨੇੜੇ ਜਾਂਦਾ ਹੈ ਤੇ ਜੇਨ ਦੀ ਅਵਾਜ਼ ਸੁਣ ਕੇ ਫੇਰ ਪਿੱਛੇ ਨੂੰ ਭੱਜਦਾ ਹੈ। ਜੇਨ ਅੰਦਰੋਂ ਬੜਵੜਾ ਰਿਹਾ ਹੈ।)
ਬੇਰੰਜਰ	ਮੈਂ ਇਹਨੂੰ ਇਸ ਹਾਲਤ 'ਚ ਨਹੀਂ ਛੁੱਡ ਸਕਦਾ; ਆਖਿਰਕਾਰ ਹੈ ਤਾਂ ਦੋਸਤ ਹੀ (ਬਾਬੂਮ ਵੱਲ) ਮੈਂ ਡਾਕਟਰ ਨੂੰ ਲੈਣ ਜਾ ਰਿਹਾਂ! ਇਹ ਲਾਜ਼ਮੀ ਹੋ ਗਿਆ!
ਜੇਨ	(ਬਾਬੂਮ 'ਚੋਂ) ਨਹੀਂ!
ਬੇਰੰਜਰ	ਬਸ ਕਰ ਯਾਰ, ਬੇਹੁਦਗੀ ਦੀ ਵੀ ਹੱਦ ਹੁੰਦੀ ਐ। (ਝੀਥ 'ਚੋਂ ਬਾਬੂਮ ਅੰਦਰ ਦੇਖਦਾ ਹੈ) ਓਹ, ਤੇਰਾ ਸਿੰਗ ਤਾਂ ਵੱਡਾ ਦੀ ਹੋਈ ਜਾ ਰਿਹੈ - - ਤੂੰ... ਤੇ.. ਗੈਂਡਾ...
ਜੇਨ	(ਬਾਬੂਮ 'ਚੋਂ) ਮਿਧ ਸੁੱਟਾਂਗਾ... ਕੁਚਲ ਦਿਆਂਗਾ ਤੈਨੂੰ! (ਬਾਬੂਮ 'ਚ ਬਹੁਤ ਖੜਕਾ ਹੁੰਦਾ ਹੈ, ਚਿੰਘਾੜਣ ਦੀਆਂ ਅਵਾਜ਼ਾਂ। ਸ਼ੀਸ਼ਾ ਟੁੱਟਣ ਤੇ ਚੀਜ਼ਾਂ ਨੂੰ ਚੁੱਕ ਚੁੱਕ ਸੁੱਟਣ ਦੀਆਂ ਅਵਾਜ਼ਾਂ। ਬੇਰੰਜਰ ਬੇਹੱਦ ਡਰਿਆ ਹੋਇਆ ਹੈ; ਜੇਨ ਅੰਦਰੋਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਾਹਰੋਂ ਬੇਰੰਜਰ ਪੂਰਾ ਜ਼ੋਰ ਲਾ ਕੇ ਉਸਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਮੁਸ਼ਕਿਲ ਹੁੰਦਾ ਜਾ ਰਿਹਾ ਹੈ।)
ਬੇਰੰਜਰ	(ਜ਼ੋਰ ਲਾਉਂਦੇ ਹੋਏ) ਗੈਂਡਾ ਗੈਂਡਾ.... ਬਣ ਗਿਆ ਉਹ ਗੈਂਡਾ....! (ਬੇਰੰਜਰ ਕਿਸੇ ਤਰ੍ਹਾਂ ਦਰਵਾਜ਼ਾ ਬੰਦ ਕਰ ਦਿੰਦਾ ਹੈ, ਇਸ ਚੱਕਰ 'ਚ ਉਸਦਾ ਕੋਟ ਗੈਂਡੇ ਦੇ ਸਿੰਗ 'ਚ ਫਸ ਕੇ ਫਟ ਜਾਂਦਾ ਹੈ। ਗੈਂਡਾ ਦਰਵਾਜ਼ੇ ਨੂੰ ਛੁੱਡ ਮਾਰ ਰਿਹਾ ਹੈ, ਬਾਬੂਮ 'ਚੋਂ ਚਿੰਘਾੜਣ ਦੀਆਂ ਅਵਾਜ਼ਾਂ ਆਉਂਦੀਆਂ ਹਨ ਤੇ ਵਿੱਚ ਵਿੱਚ ਕੁਝ ਸ਼ਬਦ ਸੁਣਦੇ ਹਨ : 'ਹਰਾਮਖੇਰ ਗੁੱਸਾ ਚੜ੍ਹਾ ਰਿਹੈ ਮੈਨੂੰ' (ਬੇਰੰਜਰ ਸੱਜੇ ਪਾਸੇ ਦਰਵਾਜ਼ੇ ਵੱਲ ਦੌੜਦਾ ਹੈ।)
ਬੇਰੰਜਰ	ਏਹਦੇ ਬਾਰੇ ਤਾਂ ਮੈਂ ਕਦੇ ਇਹ ਸੋਚਿਆ ਵੀ ਨਹੀਂ ਸੀ, ਕਦੇ ਵੀ ਨਹੀਂ। (ਉਹ ਬਾਹਰਲਾ ਦਰਵਾਜ਼ਾ ਖੋਲ੍ਹਦਾ ਹੈ ਤੇ ਸਾਹਮਣੇ ਵਾਲੇ ਦਰਵਾਜ਼ੇ 'ਤੇ ਜ਼ੋਰ-ਜ਼ੋਰ ਦੀ ਖੜਕ ਕਰਦਾ ਹੈ।)
ਬੇਰੰਜਰ	ਬਿਲਡਿੰਗ 'ਚ ਗੈਂਡਾ ਹੈ! ਪੁਲਿਸ ਨੂੰ ਫੋਨ ਕਰੋ!

ਬੁੱਢਾ	(ਦਰਵਾਜ਼ਾ ਖੋਲ੍ਹਦਾ ਹੈ) ਕੀ ਹੋ ਗਿਆ
ਬੇਰੰਜਰ	: ਪੁਲਿਸ ਬੁਲਾਓ! ਘਰ ਦੇ ਅੰਦਰ ਗੈਂਡਾ ਹੈ!
ਬੁੱਢੇ ਦੀ ਅੰਰਤ :	ਕੀ ਕਰ ਰਿਹੈਂ ਤੂੰ ਜੇਨ ? ਏਨਾ ਖੜਕਾ ਕਿਉਂ ਕਰ ਰਿਹੈਂ ?
ਬੁੱਢਾ	: (ਪਤਨੀ ਨੂੰ) ਪਤਾ ਨਹੀਂ ਕੀ ਕਹਿ ਰਿਹਾ ਏ..., ਕੋਈ ਗੈਂਡਾ ਦੇਖਿਆ ਇਸਨੇ।
ਬੇਰੰਜਰ	ਹਾਂ, ਇਸੇ ਘਰ 'ਚ। ਪੁਲਿਸ ਬੁਲਾਓ ਛੇਤੀ!
ਬੁੱਢਾ	ਇਹ ਕੀ ਤਰੀਕਾ ਹੈ, ਕੀ ਚਾਹੁੰਦੇ ਹੋ ਤੁਸੀਂ, ਪਰੋਸ਼ਾਨ ਕਰ ਰਹੇ ਹੋ ਲੋਕਾਂ ਨੂੰ ਫਾਲਤੂ ! (ਠਾਹ ਕਰਦਾ ਦਰਵਾਜ਼ਾ ਬੰਦ ਹੁੰਦਾ ਹੈ।)
ਬੇਰੰਜਰ	(ਪੌੜੀਆਂ ਉੱਤਰਦਾ ਹੈ) ਚੌਂਕੀਦਾਰ... ਚੌਂਕੀਦਾਰ, ਬਿਲਡਿੰਗ 'ਚ ਗੈਂਡਾ, ਪੁਲਿਸ ਬੁਲਾਓ...ਪੁਲਿਸ!
	(ਚੌਂਕੀਦਾਰ ਦੇ ਕੁਆਰਟਰ ਦੀ ਛੱਤ ਚੋਂ ਇੱਕ ਗੈਂਡੇ ਦਾ ਸਿਰ ਨਿਕਲਦਾ ਹੈ।
ਬੇਰੰਜਰ	ਇੱਕ ਹੋਰ!
	(ਉਹ ਵਾਪਿਸ ਜੇਨ ਦੇ ਘਰ ਵੱਲ ਨੂੰ ਭੱਜਦਾ ਹੈ, ਕੁਝ ਸੋਚ ਕੇ ਰੁੱਕ ਜਾਂਦਾ ਹੈ, ਤੇ ਫੇਰ ਉਸ ਬੁੱਢੇ ਦਾ ਦਰਵਾਜ਼ਾ ਖੜਕਾਉਂਦਾ ਹੈ। ਇਸ ਵਾਰ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਅੰਦਰੋਂ ਦੋ ਗੈਂਡਿਆਂ ਦੇ ਸਿਰ ਨਿਕਲਦੇ ਹਨ।)
ਬੇਰੰਜਰ	ਓਹ! ਗਾਡ!
	(ਘਬਰਾਇਆ ਫੇਰ ਜੇਨ ਦੇ ਘਰ 'ਚ ਜਾ ਵੜਦਾ ਹੈ, ਬਾਬੂਮ ਦਾ ਦਰਵਾਜ਼ਾ ਹਾਲੇ ਵੀ ਅੰਦਰੋਂ ਖੜਕ ਰਿਹਾ ਹੈ। ਉਹ ਖਿੜਕੀ ਵੱਲ ਨੂੰ ਜਾਂਦਾ ਹੈ, ਜੋ ਕਿ ਸਿਰਫ਼ ਇੱਕ ਫਰੇਮ ਹੈ, ਜਿਹੜਾ ਦਰਸ਼ਕਾਂ ਵਾਲੇ ਪਾਸੇ ਹੈ। ਉਹ ਬੁਰੀ ਤਰ੍ਹਾਂ ਬੱਕਿਆ ਹੈ, ਹੰਭ ਚੁੱਕਾ ਹੈ।)
ਬੇਰੰਜਰ	ਹੋਆ... ਪ੍ਰਭੂ... ਹੇ... ਪਰਮਾਤਮਾ...
	(ਬਹੁਤ ਕੋਸ਼ਿਸ਼ ਤੋਂ ਬਾਅਦ ਉਹ ਕਿਸੇ ਤਰ੍ਹਾਂ ਖਿੜਕੀ 'ਚੋਂ ਨਿਕਲਣ 'ਚ ਕਾਮਯਾਬ ਹੁੰਦਾ ਹੈ, ਪਰ ਫੇਰ ਫੁਰਤੀ ਨਾਲ ਮੁੜ ਅੰਦਰ ਜਾ ਵੜਦਾ ਹੈ, ਕਿਉਂਕਿ ਜਦੋਂ ਉਹ ਆਰਕੋਸਟਰਾ-ਪਿਟ ਕੋਲ ਪਹੁੰਚਦਾ ਹੈ, ਇੱਕਦਮ ਸਾਹਮਣਿਓਂ ਗੈਂਡਿਆਂ ਦੇ ਸਿਰਾਂ ਦੀ ਇੱਕ ਪੂਰੀ ਧਾੜ ਲੰਘਦੀ ਦਿਖਾਈ ਪੈਂਦੀ ਹੈ, ਜਿਹੜੇ ਪੂਰੀ ਸਪੀਡ 'ਤੇ ਭੁੱਜੇ ਜਾ ਰਹੇ ਹਨ। ਬੇਰੰਜਰ ਵੀ ਪੂਰੇ ਜ਼ੋਰ ਨਾਲ ਵਾਪਿਸ ਭੱਜਦਾ ਹੈ, ਤੇ ਖਿੜਕੀ ਵਿੱਚ ਖੜ੍ਹ ਕੇ ਇੱਕ ਛਿਣ ਲਈ ਬਾਹਰ ਦੇਖਦਾ ਹੈ।)
ਬੇਰੰਜਰ	ਗਲੀ 'ਚ ਤਾਂ ਪੂਰਾ ਇੱਜੜ ਕੱਠਾ ਹੋ ਗਿਆ... ਉਨ੍ਹਾਂ ਦਾ! ਗੈਂਡਿਆਂ ਦੀ ਪੂਰੀ ਫੌਜ... ਵਧਦੀ ਆ ਰਹੀ ਹੈ .. ਚੁਫੇਰਿਓਂ! (ਆਲੇ-ਦੁਆਲੇ ਨਜ਼ਾਰ ਮਾਰਦਾ ਹੈ।) ਮੈਂ ਕਿੱਧਰ ਨੂੰ ਜਾਵਾਂ? ਕਿੱਧਰ ਨੂੰ ਭੱਜਾਂ? ਜੇ ਉਹ ਸਿਰਫ਼ ਵਿਚਕਾਰ ਹੁੰਦੇ ਸੜਕ ਦੇ ਤਾਂ, ਪਰ ਉਹ ਤਾਂ ਹਰ ਪਾਸੇ

ਨੇ ਫੁੱਟਪਾਸਾਂ 'ਤੇ ਵੀ! ਮੈਂ ਕਿੱਧਰ ਨੂੰ ਜਾਵਾਂ? ਕਿਸ ਪਾਸੇ ਨੂੰ..? (ਬੌਂਦਲਿਆ ਹੋਇਆ ਉਹ ਕਦੇ ਕਿਸੇ ਦਰਵਾਜ਼ੇ ਵੱਲ ਭੱਜਦਾ ਹੈ ਤੇ ਕਦੇ ਕਿਸੇ ਵੱਲ ਤੇ ਫੇਰ ਖਿੜਕੀ 'ਤੇ ਵਾਪਸ ਆ ਜਾਂਦਾ ਹੈ। ਬਾਬੂਮ ਦਾ ਦਰਵਾਜ਼ਾ ਅੰਦਰੋਂ ਝੰਜੜਿਆ ਜਾ ਰਿਹਾ ਹੈ, ਜੇਨ ਦੇ ਚਿੰਘਾੜਣ ਤੇ ਹੋਰ ਅਵਾਤਵਾ ਬੋਲਣ ਦੀਆਂ ਅਵਾਜ਼ਾਂ ਆਈ ਜਾਂਦੀਆਂ ਹਨ। ਕੁਝ ਦੇਰ ਇਵੇਂ ਚੱਲਦਾ ਰਹਿੰਦਾ ਹੈ, ਜਦੋਂ ਵੀ ਬੇਰੰਜਰ ਬਚ ਕੇ ਨਿਕਲਣ ਦੇ ਚੱਕਰ 'ਚ ਸਾਹਮਣੇ ਵਾਲੇ ਬੁੱਢੇ ਆਦਮੀ ਦੇ ਫਲੈਟ ਜਾਂ ਪੌੜੀਆਂ ਕੋਲ ਪਹੁੰਚਦਾ ਹੈ ਤਾਂ ਅਚਾਨਕ ਕਈ ਗੈਂਡਿਆਂ ਦੇ ਸਿਰ ਚਿੰਘਾੜਦੇ ਹੋਏ ਉਸਦਾ ਸੁਆਗਤ ਕਰਦੇ ਹਨ ਤੇ ਉਹ ਫੇਰ ਤੇਜ਼ੀ ਨਾਲ ਡਿੱਗਦਾ-ਛਹਿੰਦਾ ਵਾਪਸ ਭੱਜਦਾ ਹੈ। ਅਖੀਰ ਉਹ ਫੇਰ ਖਿੜਕੀ 'ਤੇ ਖੜਾ ਹੋ ਕੇ ਬਾਹਰ ਵੱਲ ਦੇਖਦਾ ਹੈ।)

ਬੇਰੰਜਰ

ਪੂਰਾ ਦਾ ਪੂਰਾ ਵੱਗ ਹੈ! ਤੇ ਉਹ ਹਮੇਸ਼ਾ ਇਹੋ ਦਸਦੇ... ਕਿ ਗੈਂਡਾ ਬਸ ਇਕੱਲਾ ਰਹਿੰਦਾ...! ਸਭ ਬਕਵਾਸ ਹੈ, ਧਾਰਣਾ ਉਨ੍ਹਾਂ ਨੂੰ ਬਦਲਨੀ ਪਵੇਗੀ! ਸਾਰੇ ਫੁੱਟਪਾਸ, ਬੈਂਚ..., ਸਭ ਤੋੜ-ਫੌਜ ਦਿੱਤਾ ਉਨ੍ਹਾਂ ਨੇ। (ਹੱਥ ਮਲਦਾ ਹੈ।) ਕੀਤਾ ਕੀ ਜਾਏ?

(ਇੱਕ ਵਾਰ ਫੇਰ ਉਹ ਸਾਰੇ ਪਾਸੇ ਜਾ ਕੇ ਦੇਖਦਾ ਹੈ, ਹਰ ਪਾਸੇ ਗੈਂਡੇ ਰਾਹ ਰੋਕੀ ਖੜੇ ਹਨ। ਜਦ ਉਹ ਮੁੜਕੇ ਬਾਬੂਮ ਦੇ ਦਰਵਾਜ਼ੇ ਵੱਲ ਦੇਖਦਾ ਹੈ ਤਾਂ ਲੱਗਦਾ ਹੈ ਕਿ ਉਹ ਦਰਵਾਜ਼ਾ ਹੁਣ ਦਮ ਤੋੜਨ ਵਾਲਾ ਹੈ। ਬੇਰੰਜਰ ਭੱਜਦਾ ਹੈ.. ਤੇ ਪਿਛਲੀ ਕੰਧ ਟੱਪ ਜਾਂਦਾ ਹੈ; ਸਾਹਮਣੇ ਗਲੀ ਹੈ, ਉਹ ਚੀਖਦਾ ਹੋਇਆ ਦੌੜਿਆ ਜਾਂਦਾ ਹੈ।)

ਬੇਰੰਜਰ

ਗੈਂਡੇ... ਗੈਂਡੇ...

(ਬਾਬੂਮ ਦਾ ਦਰਵਾਜ਼ਾ ਬਸ ਟੁੱਟਣ ਹੀ ਵਾਲਾ ਹੈ।)

ਪਰਦਾ

## ਐਕਟ 'ਤੀਜਾ

ਦ੍ਰਿਸ਼ ਪਹਿਲਾ

ਮੰਚ ਜੜਤ ਲਗਭਗ ਪਹਿਲੇ ਦ੍ਰਿਸ਼ਾਂ ਵਰਗੀ ਹੀ ਹੈ। ਬੇਰੰਜਰ ਦਾ ਕਮਰਾ ਹੈ, ਜਿਹੜਾ ਕਿ ਬਹੁਤ ਹੱਦ ਤੱਕ ਜੇਨ ਦੇ ਕਮਰੇ ਨਾਲ ਮਿਲਦਾ-ਜੁਲਦਾ ਹੈ। ਬਹੁਤ ਧਿਆਨ ਨਾਲ ਦੇਖਣ 'ਤੇ ਫਰਕ ਪਤਾ ਚੱਲਦਾ ਹੈ, ਮਸਲਨ ਕੋਈ ਫਰਨੀਚਰ ਦਾ ਪੀਸ ਘੱਟ ਜਾਂ ਵਧ ਹੋ ਸਕਦਾ ਹੈ। ਉਵੇਂ ਹੀ ਖੱਬੇ ਪਾਸੇ ਪੌੜੀਆਂ ਹਨ, ਖਾਲੀ ਥਾਂ ਹੈ, ਜਿਸਦੇ ਅਖੀਰ 'ਚ ਦਰਵਾਜ਼ਾ ਹੈ। ਹਾਂ, ਕੇਅਰ-ਟੇਕਰ ਦਾ ਕਮਰਾ ਨਹੀਂ ਹੈ। ਅੱਪ-ਸਟੇਜ 'ਤੇ ਇੱਕ ਦੀਵਾਨ ਪਿਆ ਹੈ। ਇੱਕ ਆਰਾਮ-ਕੁਰਸੀ ਹੈ ਤੇ ਛੋਟੀ ਜਿਹੀ ਮੇਜ਼ 'ਤੇ ਟੈਲੀਫੋਨ ਪਿਆ ਹੈ, ਤੇ ਇੱਕ ਕੁਰਸੀ ਹੈ

	ਨਾਲ ਹੀ ਇੱਕ ਹੋਰ ਫੌਨ ਪਿਆ ਹੈ। ਅੱਪ-ਸਟੇਜ ਵਾਲੀ ਖਿੜਕੀ ਖੁੱਲ੍ਹੀ ਹੈ। ਇੱਕ ਖਿੜਕੀ ਦਾ ਫਰੇਮ ਸਾਹਮਣੇ ਵਾਲੇ ਪਾਸੇ ਹੈ। (ਬੇਰੰਜਰ ਦੀਵਾਨ 'ਤੇ ਪਿਆ ਹੈ। ਲੋਕਾਂ ਵੱਲ ਨੂੰ ਪਿੱਠ ਹੈ। ਬੇਰੰਜਰ ਕਪੜਿਆਂ ਸਮੇਤ ਹੀ ਲੇਟਿਆ ਹੋਇਆ ਹੈ। ਸਿਹ 'ਤੇ ਪੱਟੀ ਬੱਸੀ ਹੈ। ਲੱਗਦਾ ਹੈ ਕੋਈ ਮਾੜਾ ਸੁਫਨਾ ਦੇਖ ਰਿਹਾ ਹੈ, ਨੀਂਦ 'ਚ ਹੱਥ-ਪੈਰ ਮਾਰਦਾ ਹੈ।)
ਬੇਰੰਜਰ	ਨਹੀਂ। (ਚੁੱਪ) ਸਿੰਗਾਂ ਤੋਂ ਬਚ ਕੇ! (ਚੁੱਪੀ) (ਅੱਪ-ਸਟੇਜ ਵਾਲੀ ਖੁੱਲ੍ਹੀ ਖਿੜਕੀ 'ਚ ਬਾਹਰੋਂ ਲੰਘਦੇ ਗੈਂਡਿਆਂ ਦਾ ਸ਼ੋਰ ਸਾਫ਼ ਸੁਣਾਈ ਦਿੰਦਾ ਹੈ।)
ਬੇਰੰਜਰ	ਨਹੀਂ! (ਫਰਸ਼ 'ਤੇ ਡਿੱਗ ਪੈਂਦਾ ਹੈ, ਤੇ ਉਸਦੀ ਜਾਗ ਖੁੱਲ੍ਹੀ ਹੈ, ਪਰ ਲੱਗਦਾ ਹੈ ਕਿ ਹਾਲੇ ਵੀ ਉਸੇ ਅਸਰ ਹੋਨ ਹੈ ਜੋ ਉਸਨੇ ਹੁਣੇ ਸੁਫਨੇ 'ਚ ਦੇਖਿਆ। ਉਹ ਬੜੀ ਫਿਕਰਮੰਦੀ ਨਾਲ ਆਪਣੇ ਸਿਰ ਨੂੰ ਟੋਹ ਕੇ ਦੇਖਦਾ ਹੈ, ਸੀਸ਼ੇ ਮੂਹਰੇ ਜਾ ਕੇ ਪੱਟੀ ਹਟਾਉਂਦਾ ਹੈ, ਗੈਂਡਿਆਂ ਦੀਆਂ ਅਵਾਜ਼ਾਂ ਦੂਰ ਜਾਂਦੀਆਂ ਹਨ, ਇਹ ਦੇਖ ਕੇ ਕਿ ਉਸਦੇ ਸਿਰ ਦੇ ਸਿਰ 'ਤੇ ਕੋਈ ਗੁੰਮੜ ਨਹੀਂ ਹੈ, ਉਹ ਸੁੱਖ ਦਾ ਸਾਹ ਲੈਂਦਾ ਹੈ। ਡਰਦਾ ਡਰਦਾ ਉਹ ਦੀਵਾਨ ਤੱਕ ਜਾਂਦਾ ਹੈ, ਲੰਮੇ ਪੈਂਦਾ ਹੈ ਤੇ ਫੇਰ ਇੱਕਦਮ ਉੱਠ ਕੇ ਬੈਠ ਜਾਂਦਾ ਹੈ। ਉਹ ਮੇਜ਼ ਕੋਲ ਜਾਂਦਾ ਹੈ, ਜਿੱਥੇ ਬਰਾਂਡੀ ਦੀ ਬੋਤਲ ਤੇ ਗਿਲਾਸ ਪਏ ਹਨ, ਉਹ ਆਪਣੇ ਲਈ ਇੱਕ ਪੈਂਗ ਬਣਾਉਣ ਲੱਗਦਾ ਹੈ। ਫੇਰ ਬੋੜੀ ਅੰਦਰੂਨੀ ਕਸ਼ਮਕਸ਼ ਦੇ ਬਾਅਦ ਬੋਤਲ ਤੇ ਗਿਲਾਸ ਰੱਖ ਦਿੰਦਾ ਹੈ।)
ਬੇਰੰਜਰ	ਕਿੱਥੋਂ ਗਏ ਤੇਰੇ ਇਗਾਦੇ, ਇੱਛਾਸ਼ਕਤੀ! (ਉਹ ਵਾਪਸ ਦੀਵਾਨ ਵੱਲ ਜਾਣਾ ਚਾਹੁੰਦਾ ਹੈ। ਉਸੇ ਵੇਲੇ ਅੱਪ-ਸਟੇਜ ਵਾਲੀ ਖਿੜਕੀ 'ਚ ਕਿਸੇ ਗੈਂਡੇ ਦੀ ਚਿੰਘਾੜ ਸੁਣਦੀ ਹੈ। ਉਹ ਦੌੜ ਕੇ ਖਿੜਕੀ ਬੰਦ ਕਰਦਾ ਹੈ। ਰੌਲਾ ਬੰਦ ਹੁੰਦਾ ਹੈ; ਉਹ ਛੋਟੇ ਮੇਜ਼ ਵੱਲ ਮੁੜ ਜਾਂਦਾ ਹੈ, ਬੋੜਾ ਝਿਜਕਦਾ ਹੈ, ਤੇ ਫੇਰ 'ਕੀ ਡਰਕ ਪੈਂਦਾ ਹੈ' ਦਾ ਇਸ਼ਾਰਾ ਜਿਹਾ ਕਰਕੇ, ਫਟਾਫਟ ਇੱਕ ਪੈਂਗ ਬਣਾਉਂਦਾ ਹੈ ਤੇ ਇੱਕੋ ਡਟਕੇ 'ਚ ਖਿੱਚ ਜਾਂਦਾ ਹੈ। ਗਿਲਾਸ ਤੇ ਬੋਤਲ ਮੁੜ ਆਪਣੀ ਥਾਂ 'ਤੇ ਰੱਖਦਾ ਹੈ, ਤੇ ਖੰਘਦਾ ਹੈ। ਆਪਣੀ ਖੰਘ ਤੋਂ ਉਸਨੂੰ ਬੋੜੀ ਚਿੰਤਾ ਹੁੰਦੀ ਹੈ, ਉਹ ਮੁੜ ਖੰਘਦਾ ਹੈ ਤੇ ਬੜੇ ਧਿਆਨ ਨਾਲ ਸੁਣਦਾ ਹੈ। ਉਹ ਮੁੜਕੇ ਆਪਣੇ ਆਪ ਨੂੰ ਸੀਸ਼ੇ ਮੂਹਰੇ ਲਿਜਾ ਕੇ ਦੇਖਦਾ ਹੈ, ਮੁੜ ਕੇ ਖੰਘਦਾ ਹੈ, ਤੇ ਫੇਰ ਖਿੜਕੀ ਖੋਲ੍ਹ ਦਿੰਦਾ ਹੈ। ਜਾਨਵਰਾਂ ਦੀਆਂ ਅਵਾਜ਼ਾਂ ਫੇਰ ਉੱਚੀ ਹੋ ਜਾਂਦੀਆਂ ਹਨ; ਉਹ ਫੇਰ ਖੰਘਦਾ ਹੈ।)

ਬੇਰੰਜਰ (ਖੰਘਦਾ ਹੈ) ਨਹੀਂ, ਉਹੋ ਜਿਹੀ ਤਾਂ ਨਹੀਂ ਹੈ!  
 (ਸ਼ਾਂਤ ਹੋ ਕੇ ਉਹ ਖਿੜਕੀ ਬੰਦ ਕਰਦਾ ਹੈ, ਮੱਥੇ ਦੀ ਪੱਟੀ ਨੂੰ ਛੂਹ ਕੇ  
 ਦੇਖਦਾ ਹੈ, ਤੇ ਦੀਵਾਨ 'ਤੇ ਜਾ ਕੇ ਲੇਟ ਜਾਂਦਾ ਹੈ, ਤੇ ਇੰਝ ਲੱਗਦਾ  
 ਹੈ ਜਿਵੇਂ ਸੌਂ ਗਿਆ ਹੋਵੇ )  
 (ਡਯੂਡਾਰਡ ਪੌੜੀਆਂ ਚੜ੍ਹਦਾ ਦਿਖਾਈ ਪੈਂਦਾ ਹੈ। ਉਹ ਉੱਪਰ ਪਹੁੰਚ  
 ਕੇ ਦਰਵਾਜ਼ਾ ਖੜਕਾਉਂਦਾ ਹੈ।)

ਬੇਰੰਜਰ (ਚੌਂਕਦਾ ਹੈ) ਕੌਣ ਹੈ ?  
 ਡਯੂਡਾਰਡ ਮੈਂ ਹਾਂ, ਬੇਰੰਜਰ।  
 ਬੇਰੰਜਰ ਕੌਣ ?  
 ਡਯੂਡਾਰਡ ਮੈਂ ਹਾਂ।  
 ਬੇਰੰਜਰ ਕੌਣ ਮੈਂ ?  
 ਡਯੂਡਾਰਡ ਮੈਂ, ਡਯੂਡਾਰਡ।  
 ਬੇਰੰਜਰ ਅਹ, ਤੁਸੀਂ, ਆ ਜਾਓ !  
 ਡਯੂਡਾਰਡ ਉਮੀਦ ਹੈ ਮੈਂ ਪਰੋਸ਼ਾਨ ਨਹੀਂ ਕਰ ਰਿਹਾ ਤੁਹਾਨੂੰ ! (ਦਰਵਾਜ਼ਾ ਖੋਲ੍ਹਣ  
 ਦੀ ਕੋਸ਼ਿਸ਼ ਕਰਦਾ ਹੈ।) ਦਰਵਾਜ਼ਾ ਅੰਦਰੋਂ ਬੰਦ ਹੈ।

ਬੇਰੰਜਰ ਇੱਕ ਮਿੰਟ, ਆ ਰਿਹਾਂ। (ਦਰਵਾਜ਼ਾ ਖੋਲ੍ਹਦਾ ਹੈ। ਡਯੂਡਾਰਡ ਅੰਦਰ  
 ਆਉਂਦਾ ਹੈ।)  
 ਡਯੂਡਾਰਡ ਹੈਲੋ ਬੇਰੰਜਰ।  
 ਬੇਰੰਜਰ ਹੈਲੋ ਡਯੂਡਾਰਡ, ਕੀ ਟਾਈਮ ਹੋ ਗਿਆ ?  
 ਡਯੂਡਾਰਡ ਤਾਂ ਤੂੰ ਕੁੰਡੇ-ਜਿੰਦੇ ਮਾਰ ਕੇ ਅੰਦਰ ਤੜਿਆ ਬੈਠਾਂ ! ਕਿਵੇਂ ਮਹਿਸੂਸ  
 ਕਰ ਰਿਹਾਂ ਹੁਣ ?

ਬੇਰੰਜਰ ਮਾਫ਼ ਕਰਨਾ, ਮੈਂ ਤੁਹਾਡੀ ਅਵਾਜ਼ ਨਹੀਂ ਪਛਾਣੀ। (ਖਿੜਕੀ ਖੋਲ੍ਹਦਾ  
 ਹੈ।) ਹਾਂ, ਹੁਣ ਕੁਝ ਠੀਕ ਲੱਗ ਰਿਹਾ।  
 ਡਯੂਡਾਰਡ ਮੇਰੀ ਅਵਾਜ਼ ਤਾਂ ਪਹਿਲੋਂ ਵਰਗੀ ਹੀ ਹੈ। ਮੈਂ ਤਾਂ ਤੇਰੀ ਝੱਟ ਪਛਾਣ  
 ਲਈ ਸੀ।  
 ਬੇਰੰਜਰ ਸੌਂਗੀ, ਮੈਨੂੰ ਲੱਗਾ ਕਿ..., ਹਾਂ ਤੁਸੀਂ ਸਹੀ ਹੋ, ਤੁਹਾਡੀ ਅਵਾਜ਼ ਤਾਂ  
 ਬਿਲਕੁਲ ਨਾਰਮਲ ਹੈ। ਮੇਰੀ ਵੀ ਨਹੀਂ ਬਦਲੀ, ਹੈ ਨਾ ?

ਡਯੂਡਾਰਡ ਬਦਲੇਗੀ ਕਿਉਂ ?  
 ਬੇਰੰਜਰ ਮੈਨੂੰ ਲੱਗਿਆ... ਥੋੜ੍ਹੀ ਖੁਰਦਗੀ ਤਾਂ ਨਹੀਂ, ਹੈਗੀ ?  
 ਡਯੂਡਾਰਡ ਮੈਨੂੰ ਤਾਂ ਲੱਗਾ ਨਹੀਂ।  
 ਬੇਰੰਜਰ ਫੇਰ ਤਾਂ ਠੀਕ ਹੈ। ਬੜਾ ਹੋਸਲਾ ਮਿਲਦਾ।  
 ਡਯੂਡਾਰਡ ਕਿਉਂ, ਹੋਇਆ ਕੀ ਹੈ ਤੈਨੂੰ ?  
 ਪਤਾ ਨਹੀਂ; ਪਤਾ ਲੱਗਦਾ ਕਿਤੇ ? ਅਵਾਜ਼ਾਂ ਅਚਾਨਕ ਬਦਲ  
 ਸਕਦੀਆਂ, ਉਹ ਬਦਲ ਜਾਂਦੀਆਂ, ਝੱਟ ਹੀ !

ਡਯੂਡਾਰਡ	ਜੁਕਾਮ ਹੈ ਤੈਨੂੰ ?
ਬੇਰੰਜਰ	ਲੱਗਦਾ ਤਾਂ ਨਹੀਂ, ਬਿਲਕੁਲ ਵੀ ਨਹੀਂ। ਤੁਸੀਂ ਬੈਠ ਜਾਓ, ਇਥੇ ਬੈਠੋ, ਆਰਾਮ-ਕੁਰਸੀ 'ਤੇ।
ਡਯੂਡਾਰਡ	(ਬੈਠਦੇ ਹੋਏ) ਕੀ ਹਾਲੇ ਵੀ ਦਰਦ ਹੈ ਇੱਥੇ ? (ਸਿਰ ਦੀ ਪੱਟੀ ਵੱਲ ਇਸ਼ਾਰਾ ਕਰਦਾ ਹੈ।)
ਬੇਰੰਜਰ	ਓ ਹਾਂ, ਦਰਦ ਤਾਂ ਹੈ। ਪਰ ਰੋੜ ਕੋਈ ਨਹੀਂ, ਕਿਤੇ ਵੱਜਿਆ ਵੀ ਨਹੀਂ..., ਲਗਦੈ ਤੁਹਾਨੂੰ ?
ਡਯੂਡਾਰਡ	(ਉਹ ਪੱਟੀ ਚੁੱਕ ਕੇ ਡਯੂਡਾਰਡ ਨੂੰ ਦਿਖਾਉਂਦਾ ਹੈ।) ਨਹੀਂ, ਮੈਨੂੰ ਤਾਂ ਕੋਈ ਰੋੜ ਨਜ਼ਰ ਨਹੀਂ ਆਉਂਦਾ।
ਬੇਰੰਜਰ	ਉਮੀਦ ਹੈ ਕਦੇ ਹੋਵੇਗਾ ਵੀ ਨਹੀਂ। ਕਦੇ ਨਹੀਂ।
ਡਯੂਡਾਰਡ	ਜੇ ਤੁਸੀਂ ਕਿਤੇ ਟਕਰਾਏ ਨਹੀਂ, ਤਾਂ ਰੋੜ ਕਿਉਂ ਪਏਗਾ ?
ਬੇਰੰਜਰ	ਜੇ ਤੁਸੀਂ ਦਿਲੋਂ ਇਹ ਨਾ ਚਾਹੋਂ, ਤਾਂ ਤੁਸੀਂ ਕਦੇ ਨਹੀਂ ਟਕਰਾ ਸਕਦੇ ਕਿਤੇ।
ਡਯੂਡਾਰਡ	ਹਾਂ ਬਸ, ਬੋੜਾ ਖਿਆਲ ਰੱਖਣਾ ਪੈਂਦਾ। ਪਰ ਗੱਲ ਕੀ ਹੈ ? ਤੂੰ ਬੜਾ ਘਬਰਾਇਆ ਜਿਹਾ ਲਗਦੈਂ, ਪਰੇਸ਼ਾਨ ਵੀ...। ਮਾਈਗ੍ਰੋਨ ਕਰਕੇ ਹੋਏਗਾ। ਬਸ ਬੋੜਾ ਅਰਾਮ ਕਰੋ, ਸਭ ਠੀਕ ਹੋ ਜਾਏਗਾ।
ਬੇਰੰਜਰ	ਮਾਈਗ੍ਰੋਨ ! ਨਹੀਂ ਉਸਦੀ ਗੱਲ ਨਾ ਕਰੋ ਮੇਰੇ ਨਾਲ ! ਬਿਲਕੁਲ ਨਹੀਂ !
ਡਯੂਡਾਰਡ	ਮੈਂ ਸਮਝ ਸਕਦਾਂ ਤੁਹਾਡੀ ਹਾਲਤ; ਉਸ ਸਾਰੀ ਮਾਨਸਿਕ ਹਲਚਲ ਤੋਂ ਬਾਅਦ ਇਹ ਮਾਈਗ੍ਰੋਨ..
ਬੇਰੰਜਰ	ਮੇਰੇ ਦਿਮਾਗ 'ਚੋਂ ਨਿਕਲ ਹੀ ਨਹੀਂ ਰਿਹਾ !
ਡਯੂਡਾਰਡ	ਤਾਂ ਹੀ ਤਾਂ ਸਿਰ 'ਚ ਦਰਦ ਹੈ, ਕੋਈ ਹੈਰਾਨੀ ਦੀ ਗੱਲ ਨਹੀਂ।
ਬੇਰੰਜਰ	(ਸੀਸ਼ੇ 'ਚ ਦੇਖਦੇ ਹੋਏ, ਪੱਟੀ ਖਿਸਕਾਉਂਦਾ ਹੈ।) ਕੁਝ ਵੀ ਨਹੀਂ...। ਤੁਹਾਨੂੰ ਪਤਾ... ਇਹ ਸਭ ਕੁਝ ਬਸ ਇਵੇਂ ਹੀ ਸ਼ੁਰੂ ਹੋ ਜਾਂਦੇ, ਕਿਸੇ ਵੀ ਗੱਲ ਤੋਂ।
ਡਯੂਡਾਰਡ	ਕੀ ਸ਼ੁਰੂ ਹੋ ਜਾਂਦਾ .. ?
ਬੇਰੰਜਰ	ਮੈਂ ਕੁਝ ਹੋਰ ਹੀ ਹੋ ਜਾਣ ਤੋਂ ਡਰ ਰਿਹਾਂ।
ਡਯੂਡਾਰਡ	ਆਰਾਮ ਨਾਲ, ਸ਼ਾਂਤ ਰਹੋ, ਬੈਠ ਜਾਓ। ਇਸ ਤਰ੍ਹਾਂ ਇਧਰ ਓਧਰ ਘੁੰਮਣ ਨਾਲ ਤੁਸੀਂ ਹੋਰ ਪਰੇਸ਼ਾਨ ਹੋ ਜਾਓਗੇ।
ਬੇਰੰਜਰ	ਹਾਂ, ਤੁਹਾਡੀ ਗੱਲ ਸਹੀ ਹੈ, ਦਿਮਾਗ ਠੰਡਾ ਰੱਖਣਾ ਪਏਗਾ। (ਉਹ ਚੁੱਪਚਾਪ ਆ ਕੇ ਬੈਠ ਜਾਂਦਾ ਹੈ।) ਪਰ ਮੇਰੇ ਦਿਮਾਗ 'ਚੋਂ ਨਿਕਲ ਹੀ ਨਹੀਂ ਰਿਹਾ, ਤੈਨੂੰ ਪਤੈ... ਤੇਰਾ ਮਤਲਬ... ਜੇਨ ?
ਡਯੂਡਾਰਡ	ਹਾਂ-ਹਾਂ ਜੇਨ, ਬੇਸ਼ਕ। ਹੋਰ ਵੀ ਤਾਂ ਕਿੱਨੇ ...
ਬੇਰੰਜਰ	

ਡਯੂਡਾਰਡ  
 ਬੇਰੰਜਰ  
 ਮੈਂ ਸਮਝਦਾਂ..., ਤੁਹਾਨੂੰ ਬੜਾ ਸਦਮਾ ਲੱਗਿਆ।  
 ਤਾਂ ਕੀ... ਹੈਰਾਨੀ ਦੀ ਗੱਲ ਨਹੀਂ, ਇਹ ਤਾਂ ਮੰਨਣਾ ਪਏਗਾ...  
 ਮੈਨੂੰ ਵੀ ਲੱਗਦੀ ਹੈ, ਪਰ ਇੰਝ ਬਾਤ ਦਾ ਬਤੰਗੜ ਬਣਾਉਣ ਦੀ ਵੀ  
 ਲੋੜ ਨਹੀਂ; ਖੁਦ ਨੂੰ ਪਰੇਸ਼ਾਨ ਕਰਨ ਦਾ ਤਾਂ ਕੋਈ...  
 ਪਤਾ ਨਹੀਂ ਤੂੰ ਕਿਵੇਂ ਲਵੇਂਗਾ ਇਸਨੂੰ; ਜੇਨ ਮੇਰਾ ਮਿੱਤਰ ਸੀ, ਸਭ  
 ਤੋਂ ਨੇੜਲਾ ਮਿੱਤਰ। ਉਸਨੂੰ ਇੰਝ ਆਪਣੀਆਂ ਅੱਖਾਂ ਦੇ ਸਾਹਮਣੇ  
 ਬਦਲਦੇ, ਕਿਵੇਂ ਉਹ ਆਪੇ ਤੋਂ ਬਾਹਰ ਹੋ ਰਿਹਾ ਸੀ!  
 ਮੈਂ ਸਮਝਦਾਂ! ਤੂੰ ਖੁਦ ਨੂੰ ਠੱਗਿਆ... ਮਹਿਸੂਸ ਕਰਦੇ; ਮੈਂ ਸਮਝ  
 ਸਕਦਾਂ ਇਸ ਗੱਲ ਨੂੰ। ਕੋਸ਼ਿਸ਼ ਕਰ, ਕੱਢ ਦੇ ਇਸਨੂੰ ਦਿਮਾਗਾ 'ਚੋਂ।  
 ਕਿਵੇਂ ਕਰ ਸਕਦਾਂ ਮੈਂ ਇਹ? ਨਹੀਂ ਹੁੰਦਾ..., ਕਿੰਨਾ ਨਿੱਘਾ ਬੰਦਾ  
 ਸੀ ਉਹ, ਮਾਨਵਤਾ ਨਾਲ ਭਰਿਆ... ਹੋਸ਼ਾਂ! ਅਸੀਂ ਪਤਾ ਨਹੀਂ  
 ਕਿੰਨੇ ਚਿਰਾਂ ਤੋਂ ਜਾਣਦੇ ਸੀ... ਇੱਕ-ਦੂਜੇ ਨੂੰ। ਉਸ ਬਾਰੇ ਤਾਂ ਮੈਂ  
 ਕਦੇ ਇੰਝ ਸੋਚ ਵੀ ਨਹੀਂ ਸੀ ਸਕਦਾ ਕਿ ... ਉਹ ਇੰਝ ਬਦਲ  
 ਜਾਏਗਾ। ਖੁਦ ਨਾਲੋਂ ਵੱਧ ਉਸਤੇ ਭਰੋਸਾ ਸੀ ਮੈਨੂੰ! ਤੇ ਉਸਨੇ ਇੰਝ  
 ਕੀਤਾ ਮੇਰੇ ਨਾਲ!  
 ਉਸਨੇ ਇਹ ਸਭ ਤੈਨੂੰ ਦੁਪੀ ਕਰਨ ਲਈ ਨਹੀਂ ਕੀਤਾ, ਯਕੀਨ ਕਰ  
 ਮੇਰਾ!  
 ਲੱਗਦਾ ਤਾਂ ਇੰਝ ਹੀ ਹੈ। ਜੇ ਤੂੰ ਉਸਨੂੰ ਉਸ ਹਾਲਤ 'ਚ ਦੇਖਿਆ  
 ਹੁੰਦਾ... ਉਸਦੇ ਚੇਹਰੇ ਦੇ ਹਾਵਭਾਵ...  
 ਇਹ ਬਸ ਇੱਕ ਇਤਫਾਕ ਸੀ ਕਿ ਤੂੰ ਉਸ ਵੇਲੇ ਉੱਥੇ ਉਹਦੇ ਨਾਲ  
 ਸੀ। ਕੋਈ ਵੀ ਹੁੰਦਾ, ਇਹੋ ਹੁੰਟਾ ਸੀ।  
 ਪਰ ਏਨੇ ਸਾਲਾਂ ਦੀ ਦੇਸਤੀ... ਉਸਦੀ ਖਾਤਰ ਈ ਉਹ ਥੋੜਾ ਕੰਟਰੋਲ  
 ਕਰ ਸਕਦਾ ਸੀ, ਘੱਟੋ ਘੱਟ ਮੇਰੇ ਸਾਹਮਣੇ।  
 ਤੈਨੂੰ ਲਗਦੈ ਜੋ ਹੁੰਦੇ ਸਭ ਤੇਰੇ ਕਰਕੇ ਹੁੰਦਾ, ਜੋ ਵੀ ਵਾਪਰਦਾ ਹੈ  
 ਉਹ ਖਾਸ ਤੌਰ 'ਤੇ ਤੇਰੇ ਲਈ ਹੈ; ਦੇਖ..., ਤੂੰ ਕੋਈ ਸਾਰੇ ਬ੍ਰਾਹਮਿੰਡ  
 ਦਾ ਕੇਂਦਰ ਨਹੀਂ, ਇੰਨਾ ਸਮਝ ਲੈ।  
 ਸਾਇਦ ਤੂੰ ਠੀਕ ਹੈਂ। ਮੈਨੂੰ ਸੰਭਲਣ ਦੀ ਕੋਸ਼ਿਸ਼ ਕਰਨੀ ਚਾਹੀਦੀ  
 ਹੈ, ਪਰ ਜੋ ਵੀ ਹੋ ਰਿਹੈ... ਇੰਨਾ ਪਰੇਸ਼ਾਨ ਕਰਨ ਵਾਲਾ ਹੈ! ਸਚਾਈ  
 ਤਾਂ ਇਹੋ ਹੈ, ਇਸਨੇ ਤੋੜ ਦਿੱਤੈ ਮੈਨੂੰ... ਬੁਰੀ ਤਰ੍ਹਾਂ। ਕੀ ਵਜਾ ਹੋ  
 ਸਕਦੀ ਹੈ, ਹੈ ਕੋਈ ਤਰਕ?  
 ਹਾਲ ਦੀ ਘੜੀ ਤਾਂ ਮੇਰੇ ਕੋਲ ਵੀ ਕੋਈ ਤਸਲੀਬਖਸ਼ ਜਵਾਬ ਨਹੀਂ।  
 ਮੈਂ ਤੱਥਾਂ ਨੂੰ ਘੱਖ ਰਿਹਾਂ, ਸਮਝਣ ਦੀ ਕੋਸ਼ਿਸ਼ ਕਰ ਰਿਹਾਂ। ਉਹ  
 ਮੈਜ਼ੂਦ ਨੇ ਤਾਂ ਕੋਈ ਵਜਾ ਵੀ ਲਾਜ਼ਮੀ ਹੋਏਗੀ। ਕੁਦਰਤ ਦੀ ਕੋਈ  
 ਸਨਕ, ਜਾਂ ਸ਼ਾਇਦ ਕੋਈ ਅਜੀਬ ਸੁਦਾਅ, ਭੱਦਾ ਮਜ਼ਾਕ, ਕੋਈ

	ਚਾਲ, ਕੁਝ ਵੀ...., ਕਿਸਨੂੰ ਪਤਾ ?
ਬੇਰੰਜਰ	ਬੇਸ਼ਕ, ਜੇਨ ਨੂੰ ਬੜਾ ਮਾਣ ਸੀ ਆਪਣੇ ਆਪ 'ਤੇ। ਮੈਂ ਕੋਈ ਬਹੁਤ ਉਤਸ਼ਾਹੀ ਆਦਮੀ ਨਹੀਂ, ਨਾ ਹੀ ਕੋਈ ਵੱਡੀਆਂ ਲਾਲਸਾਵਾਂ ਨੇ ਮੇਰੀਆਂ, ਮੈਂ ਬਸ ਖੁਸ਼ ਹਾਂ, ਜੋ ਵੀ ਹਾਂ।
ਡਾਊਡਾਰਡ	ਸ਼ਾਇਦ ਉਸਨੂੰ ਘੁਟਣ ਮਹਿਸੂਸ ਹੁੰਦੀ ਹੋਏਗੀ, ਤਾਜ਼ੀ ਹਵਾ, ਕੁਦਰਤੀ... ਖੁੱਲ੍ਹੀ-ਛੁੱਲੀ ਜਗ੍ਹਾ ਦੀ ਲੋੜ ਲੱਗਦੀ ਹੋਏਗੀ, ਥੋੜਾ ਅਗਾਮ ਚਾਹੀਦਾ ਹੋਏਗਾ। ਮੈਂ ਕੋਈ ਜਾਇਜ਼ ਨਹੀਂ ਠਹਿਰਾ ਰਿਹਾ ਕਿਸੇ ਨੂੰ...।
ਬੇਰੰਜਰ	ਮੈਂ ਸਮਝ ਰਿਹਾਂ... ਤੇਰਾ ਮਤਲਬ, ਘੱਟੋ ਘੱਟ ਕੋਸ਼ਿਸ਼ ਤਾਂ ਕਰ ਹੀ ਰਿਹਾਂ। ਦੇਖ..., ਮੈਨੂੰ ਭਾਵੇਂ ਕੋਈ ਕੁਝ ਵੀ ਕਰੋ, ਆਲਸੀ, ਨਕਾਰਾ, ਮਿਡਲ-ਕਲਾਸ ਦਾ ਨਿਕੰਮਾ ਬੰਦਾ.. ਜਿਸਦਾ ਜਿੰਦਗੀ ਨਾਲ ਕੋਈ ਵਾਸਤਾ ਹੀ ਨਹੀਂ, ਜੋ ਵੀ ਚਾਹੇ ਇਲਜ਼ਾਮ ਲਾਵੇ.., ਪਰ ਫੇਰ ਵੀ ਮੈਂ ਉਹੀ ਰਹਿਣਾ ਚਾਹਾਂਗਾ ਜੋ ਮੈਂ ਹਾਂ।
ਡਾਊਡਾਰਡ	ਅਸੀਂ ਸਾਰੇ ਉਹੀ ਰਹਾਂਗੇ ਜੋ ਅਸੀਂ ਹਾਂ, ਚਿੰਤਾ ਨਾ ਕਰ। ਜੇ ਕੁਝ ਕੇਸ ਹੈ ਵੀ ਨੇ... ਲੋਕ ਹੈਂਡੇ ਬਣ ਰਹੇ ਨੇ, ਤਾਂ ਏਡਾ ਪਰੇਸ਼ਾਨ ਹੋਣ ਵਾਲੀ ਕੀ ਗੱਲ ਹੈ ? ਮੁਮਕਿਨ ਹੈ ਇਹ ਵੀ ਕੋਈ ਬੀਮਾਰੀ ਹੋਵੇ। ਉਹੀ ਤਾਂ ! ਮੈਨੂੰ ਡਰ ਏ... ਜੇ ਮੈਨੂੰ ਲਗ ਗਈ !
ਬੇਰੰਜਰ	ਓਹ, ਛੱਡ ਵੀ ਹੁਣ। ਤੂੰ ਸੱਚਮੁੱਚ ਕੁਝ ਜ਼ਿਆਦਾ ਈ ਤੂਲ ਦੇ ਦਿੱਤੀ ਹੈ ਸਾਰੇ ਕੁਝ ਨੂੰ। ਜੇਨ ਦਾ ਮਾਮਲਾ ਕੋਈ ਆਮ ਸਿੰਪਟਮ ਨਹੀਂ ਬਣ ਸਕਦਾ, ਉਸਦਾ ਕੇਸ ਕੁਝ ਵੱਖਰਾ ਸੀ, ਤੂੰ ਆਪੇ ਤਾਂ ਕਿਹਾ ਕਿ ਉਹ ਘਮੰਡੀ ਸੀ। ਜੇ ਮੇਰੀ ਪੁੱਛੇਂ ਤਾਂ, ਹਾਲਾਂਕਿ ਤੇਰੇ ਖਾਸ ਦੌਸਤ ਬਾਰੇ ਇੰਝ ਕਹਿਣਾ ਤਾਂ ਨਹੀਂ ਚਾਹੀਦਾ, ਪਰ ਉਹ ਥੋੜਾ ਜਲਦੀ ਓ ਭੜਕ ਜਾਂਦਾ ਸੀ, ਥੋੜਾ ਅੱਖੜ ਵੀ ਸੀ, ਸਨਕੀ। ਇਹੋ ਜਿਹੇ ਵਿਲੱਖਣ ਕੇਸਾਂ 'ਤੇ ਤੁਸੀਂ ਕੋਈ ਆਮ ਰਾਏ ਨਹੀਂ ਬਣਾ ਸਕਦੇ।
ਡਾਊਡਾਰਡ	ਉਸ ਲਈ ਤਾਂ ਬਸ ਐਵਰੇਜ ਕੇਸ ਚਾਹੀਦਾ, ਬਿਲਕੁਲ ਔਸਤ। ਮੈਨੂੰ ਵੀ ਕੋਈ ਆਸ ਨਜ਼ਰ ਆਣ ਲੱਗੀ ਹੈ। ਤੂੰ ਮੈਨੂੰ ਇਹ ਸਮਝਾ ਸਕਦੈਂ, ਕਿ ਇਹ ਸਭ ਹੈ ਕੀ। ਪਰ ਤੂੰ ਬਸ.. ਐਵੇਂ ਉਰਲੀਆਂ-ਪਰਲੀਆਂ ਮਾਰ ਕੇ ਟਾਲ ਰਿਹਾ ਏਂ। ਬੇਸ਼ਕ, ਉਸ ਹਾਲਤ ਤਾਈਂ ਪਹੁੰਚਣ ਲਈ ਕੁਝ ਖਾਸ ਹੀ ਖਤਰਨਾਕ ਵਾਪਰਿਆ ਹੋਏਗਾ ਉਸ ਨਾਲ, ਹਾਲਤ ਮਾੜੀ ਹੋਏਗੀ, ਜ਼ਰੂਰ ਆਰਜ਼ੀ ਤੌਰ 'ਤੇ ਹਿੱਲ ਗਿਆ ਹੋਏਗਾ ਉਹ। ਫੇਰ ਵੀ ਉਸਨੇ ਸੋਚਿਆ ਤਾਂ ਹੋਏਗਾ ਹੀ, ਨਫੇ-ਨੁਕਸਾਨ ਦਾ ਹਿਸਾਬ ਲਾਇਆ ਹੋਏਗਾ, ਲਾਜ਼ਮੀ ਹੈ .. ਉਸਨੇ ਖੂਬ ਚੰਗੀ ਤਰ੍ਹਾਂ ਸੋਚਿਆ ਵਿਚਾਰਿਆ ਹੋਏਗਾ। ਪਰ ਫੇਰ ਉਹ ਬਿਉਡ, ਉਸਦਾ ਕੀ, ਕੀ ਉਹ ਵੀ ਪਾਗਲ ਸੀ ? ਤੇ ਬਾਕੀ ਇਹ ਹੋਰ ਐਨੋ
ਬੇਰੰਜਰ	

	ਸਾਰੇ ?
ਡਯੂਡਾਰਡ	ਮਹਾਮਾਰੀ ਵੀ ਤਾਂ ਫੈਲਦੀ ਹੈ। ਇੱਕ ਤਰ੍ਹਾਂ ਦਾ ਫਲ੍ਹੁ ਹੈ ਇਹ। ਇਹ ਕੋਈ ਪਹਿਲੀ ਵਾਰੀ ਨਹੀਂ ਹੈ, ਮਹਾਮਾਰੀਆਂ ਪਹਿਲੋਂ ਵੀ ਫੈਲੀਆਂ। ਪਰ ਇਹ ਜਿਹੀ ਕੋਈ ਨਹੀਂ। ਤੇ ਜੇ ਇਹ ਬਸਤੀਆਂ ਤੋਂ ਆਈ ਹੋਵੇ ... ਫੇਰ ?
ਬੇਰੰਜਰ	ਕੁਝ ਵੀ ਹੋਵੇ ... ਤੂੰ ਬਸ ਇੰਨਾ ਸਮਝ ਲੈ ਕਿ ਬਿਉਫ਼ ਨੇ ਜਾਂ ਕਿਸੇ ਵੀ ਹੋਰ ਨੇ ਜੋ ਵੀ ਕੀਤਾ, ਜੋ ਵੀ ਉਹ ਬਣੇ, ਘੱਟੋ ਘੱਟ ਉਨ੍ਹਾਂ ਨੇ ਤੈਨੂੰ ਦੁਖੀ ਕਰਨ ਲਈ ਨਹੀਂ ਕੀਤਾ। ਉਹਦੇ ਲਈ ਉਨ੍ਹਾਂ ਨੂੰ ਇੰਨਾ ਕੁਝ ਕਰਨ ਦੀ ਲੋੜ ਨਹੀਂ ਸੀ।
ਬੇਰੰਜਰ	ਹਾਂ, ਉਹ ਤਾਂ ਹੈ, ਸਹੀ ਹੈ ਗੱਲ, ਹੌਸਲਾ ਮਿਲਦਾ ਇਸਤੋਂ ਉਂਝ, ਸ਼ਾਇਦ ਖਗ਼ਬੀ ਵੀ ਹੋ ਸਕਦੀ ਹੈ ਇਸਤੋਂ ? (ਗੈਂਡਿਆਂ ਦੀਆਂ ਅਵਾਜ਼ਾਂ ਆਉਂਦੀਆਂ ਹਨ। ਉਹ ਅੱਪ-ਸਟੇਜ ਵਾਲੀ ਖਿੜਕੀ ਹੇਠਾਂ ਇਕੱਠੇ ਹੋ ਰਹੇ ਲੱਗਦੇ ਹਨ।)
ਬੇਰੰਜਰ	ਸੁਣ ਰਿਹੈਂ, ਸੁਣ ਰਿਹੈਂ ਅਵਾਜ਼ਾਂ ? (ਖਿੜਕੀ ਵੱਲ ਇਸ਼ਾਰਾ ਕਰਦਾ ਹੈ।) ਓਹ ! ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ 'ਤੇ ਕਿਉਂ ਨਹੀਂ ਛੱਡਦਾ ! (ਬੇਰੰਜਰ ਫੇਰ ਖਿੜਕੀ ਬੰਦ ਕਰਦਾ ਹੈ।) ਕੋਈ ਨੁਕਸਾਨ ਤਾਂ ਨਹੀਂ ਕਰ ਰਹੇ ਉਹ। ਤੈਨੂੰ ਤਾਂ ਸੱਚੀ ਸੁਦਾਅ ਹੋ ਗਿਆ ਉਨ੍ਹਾਂ ਦਾ। ਤੇਰੇ ਲਈ ਚੰਗਾ ਨਹੀਂ ਇਹ। ਤੂੰ ਐਵੇਂ ਆਪਣੇ ਆਪ ਨੂੰ ਖਧਾ ਰਿਹੈਂ। ਇੱਕ ਝਟਕਾ ਤੂੰ ਖਾ ਚੁੱਕਾਂ, ਹੋਰ ਕਿਉਂ ਲੱਭਦਾ ਫਿਰਦਾਂ ? ਨਾਰਮਲ ਹੋਣ 'ਤੇ ਧਿਆਨ ਦੇ ... ਬਸ।
ਬੇਰੰਜਰ	ਸੋਚਦਾਂ ... ਕੀ ਸੱਚੀਓਂ ਕੋਈ ਖਤਰਾ ਨਹੀਂ ਮੈਨੂੰ ?
ਡਯੂਡਾਰਡ	ਜੇ ਹੋ ਵੀ ਜਾਏ ਤਾਂ ... ਕੋਈ ਏਡੀ ਵੀ ਘਾਤਕ ਬਿਮਾਰੀ ਨਹੀਂ। ਕੁਝ ਬਿਮਾਰੀਆਂ ਚੰਗੀਆਂ ਹੁੰਦੀਆਂ ਤੁਹਾਡੇ ਲਈ। ਮੈਨੂੰ ਪੱਕਾ ਯਕੀਨ ਹੈ ਕਿ ਜੇ ਚਾਹੋਂ ਤਾਂ ਤੁਸੀਂ ਠੀਕ ਕਰ ਸਕਦੇ ਓਇਹਨੂੰ। ਉਹ ਕਰ ਲੈਣਗੇ, ਦੇਖ ਲਈ ਤੂੰ।
ਬੇਰੰਜਰ	ਪਰ ਮਾੜੇ ਪ੍ਰਭਾਵ ਤਾਂ ਇਹਦੇ ਰਹਿਣਗੇ ਈ ਦੇਰ ਤੱਕ। ਜਦ ਜੜਾਂ 'ਚ ਉਬਲ ਪੁਥਲ ਹੁੰਦੀ ਐ, ਉਹ ਵੀ ਇਹੋ ਜਿਹੀ, ਤਾਂ ਕੋਈ ਕੁਝ ਨਹੀਂ ਕਰ ਸਕਦਾ, ਨਿਸ਼ਾਨ ਤਾਂ ...
ਡਯੂਡਾਰਡ	ਇਹ ਐਵੇਂ ਟੈਪਰੇਗੀ ਹੈ, ਖਪਣ ਦੀ ਲੋੜ ਨਹੀਂ।
ਬੇਰੰਜਰ	ਕੀ ਤੈਨੂੰ ਪੱਕਾ ਏ !
ਡਯੂਡਾਰਡ	ਮੈਨੂੰ ਲੱਗਦੈ, ਅੰਦਾਜ਼ਾ ਅੰ ਮੇਰਾ।
ਬੇਰੰਜਰ	ਪਰ ਜੇ ਬੰਦਾ ਸੱਚੀਓਂ ਨਾ ਚਾਹੇ, ਦਿਲੋਂ ਹੀ ਛੂਹਣਾ ਨਾ ਚਾਹੇ ਉਸਨੂੰ, ਤਾਂ ਫੇਰ ਨਹੀਂ ਚੁੰਬੜਦੀ ਤੁਹਾਨੂੰ, ਆਖਰ ਹੈ ਤਾਂ ਨਾਜ਼ਾਂ ਦਾ ਰੋਗ ਹੀ,

	ਫੇਰ ਨੀ ਛੂੰਹਦਾ ! ਬਰਾਂਡੀ ਬੋੜੀ ਜਿਹੀ... ਲਓਂਗੇ ? (ਉਸ ਮੇਜ਼ ਵੱਲ ਜਾਂਦਾ ਹੈ ਜਿੱਥੇ ਬੋਤਲ ਪਈ ਹੈ ।)
ਭਯੂਡਾਰਡ	ਨਹੀਂ.., ਮੈਂ ਨਹੀਂ, ਬੈਂਕਯੂ, ਮੈਂ ਨੀ ਕਦੇ ਹੱਥ ਲਾਇਆ। ਤੁਸੀਂ ਲਾਓ ਜੇ ਮਨ ਕਰਦਾ.. ਕੋਈ ਮਸਲਾ ਨਹੀਂ, ਮੇਰੀ ਫਿਕਰ ਨਾ ਕਰੋ। ਅੈਨਾ ਬਿਆਲ ਰੱਖਿਓ ਕਿਤੇ ਸਿਰਦਰਦ ਨਾ ਹੋਰ ਵਿਗੜ ਜਾਏ।
ਬੇਰੰਜਰ	ਦਾਰੂ ਤਾਂ ਸਭ ਮਹਾਮਾਰੀਆਂ ਲਈ ਅੰਮ੍ਰਿਤ ਹੈ। ਮਾਜ਼ਨਾ ਮਜ਼ਬੂਤ ਕਰਦੀ, ਇਮਉਨ ਕਰਦੀ, ਕੀਟਾਣੂ ਸਾਰੇ ਮਾਰ ਦਿੰਦੀ।
ਭਯੂਡਾਰਡ	ਸ਼ਾਇਦ ਸਾਰੇ ਕੀਟਾਣੂ ਤਾਂ ਨਹੀਂ ਮਾਰਦੀ ਹੋਣੀ। ਗੈਂਡੇ ਦੇ ਕੀਟਾਣੂ ਦੀ ਪਛਾਣ ਨਹੀਂ ਹਾਲੇ ਉਸਨੂੰ।
ਬੇਰੰਜਰ	ਜੇਨ ਨੇ ਕਦੇ ਦਾਰੂ ਨਹੀਂ ਪੀਤੀ। ਅੈਵੇਂ ਨੌਟੰਕੀ ਕਰ ਲੈਂਦਾ ਸੀ। ਸ਼ਾਇਦ ਇਸੇ ਲਈ ਹੋ ਸਕਦਾ ਇਹੋ ਵਜਾਹ ਹੋਵੇ... ਉਸਦੇ ਇਸ ਵਤੀਰੇ ਦੀ। ਪੱਕਾ ਹੈ ਨਹੀਂ ਲਓਂਗੇ।
ਭਯੂਡਾਰਡ	ਹਾਂ-ਹਾਂ ਪੱਕਾ, ਲੰਚ ਤੋਂ ਪਹਿਲਾਂ ਕਦੇ ਨਹੀਂ, ਸ਼ੁਕਰੀਆ। (ਬੇਰੰਜਰ ਗਿਲਾਸ ਖਾਲੀ ਕਰ ਦਿੰਦਾ ਹੈ। ਗਿਲਾਸ ਤੇ ਬੋਤਲ ਦੋਹੇ ਉਸਦੇ ਹੱਥਾਂ 'ਚ ਨੇ, ਖੰਘਦਾ ਹੈ।)
ਭਯੂਡਾਰਡ	ਦੇਖਿਆ ਨਾ, ਖੰਘ ਛਿੜ ਗਈ ਤੁਹਾਨੂੰ ਵੀ।
ਬੇਰੰਜਰ	(ਫਿਕਰ 'ਚ) ਹਾਂ, ਖੰਘ ਤਾਂ ਹੋਈ। ਕਿਉਂ ਹੋਈ ਖੰਘ ਮੈਨੂੰ ?
ਭਯੂਡਾਰਡ	ਸਭ ਨੂੰ ਹੁੰਦੀ ਹੈ, ਜਦੋਂ ਉਹ ਕੋਈ ਕੌੜਾ ਘੁੱਟ ਭਰਦੇ।
ਬੇਰੰਜਰ	(ਗਿਲਾਸ ਤੇ ਬੋਤਲ ਪੁੜ ਮੇਜ਼ 'ਤੇ ਰੱਖਣ ਲਈ ਜਾਂਦਾ ਹੈ।) ਨਹੀਂ, ਕੁਝ ਖਾਸ ਨਹੀਂ, ਕੋਈ ਫਿਕਰ ਵਾਲੀ ਗੱਲ ਨਹੀਂ, ਬੰਦਿਆਂ ਵਾਲੀ ਖੰਘ ਸੀ ਬਸ, ਨਹੀਂ ?
ਭਯੂਡਾਰਡ	ਮਤਲਬ ਕੀ.. ? ਬੰਦਿਆਂ ਵਾਲੀ ਖੰਘ, ਹੋਰ ਖੰਘ ਕਿੱਦਾਂ ਦੀ ਹੁੰਦੀ ?
ਬੇਰੰਜਰ	ਪਤਾ ਨਹੀਂ ... ਸ਼ਾਇਦ ਡੰਗਾਂ ਵਾਲੀ; ਗੈਂਡੇ ਖੰਘਦੇ ਨੇ ?
ਭਯੂਡਾਰਡ	ਦੇਖ ਭਾਈ ਮਿੱਡਰਾ, ਬੇਗਿਰ-ਪੈਰ ਗੱਲਾਂ ਕਰ ਰਿਹਾਂ ਤੂੰ, ਬੇਮਤਲਬੇ ਸਵਾਲ ਖੜ੍ਹੇ ਕਰਕੇ, ਮੁਸੀਬਤਾਂ ਖੜ੍ਹੀਆਂ ਕਰ ਰਿਹੈਂ ਆਪਣੇ ਲਈ। ਤੂੰ ਹੀ ਕਿਹਾ ਸੀ ਨਾ ਇਰਾਦਿਆਂ ਦੀ ਮਜ਼ਬੂਤੀ ਹੀ ਬਚਾਅ ਸਕਦੀ ਹੈ ਬਸ, ਹਾਂ, ਯਾਦ ਦੇ ਮੈਨੂੰ ਚੰਗੀ ਤਰ੍ਹਾਂ।
ਬੇਰੰਜਰ	ਹਾਂ, ਮੈਂ ਕਿਹਾ ਸੀ।
ਭਯੂਡਾਰਡ	ਫੇਰ ਸਾਬਤ ਕਰੋ ਨਾ, ਕਿ ਤੁਹਾਡੇ 'ਚ ਵੀ ਹੈ।
ਬੇਰੰਜਰ	ਹੈ ਮੇਰੇ 'ਚ, ਮੈਂ ਯਕੀਨ ਦੁਆਂਦਾ...
ਭਯੂਡਾਰਡ	ਖੁਦ ਨੂੰ ਯਕੀਨ ਦੁਆਓ। ਹੁਣ ਹੋਰ ਬਰਾਂਡੀ ਨਹੀਂ ਪੀਣੀ ਬਸ।
ਬੇਰੰਜਰ	ਦੇਖਿਓ, ਫੇਰ ਹੋਰ ਵੀ ਮਜ਼ਬੂਤੀ ਮਹਿਸੂਸ ਕਰੋਗੇ ਅੰਦਰ। ਤੁਸੀਂ ਤਾਂ ਬਸ ਜਾਣਬੁੱਝ ਕੇ ਇਲਜ਼ਾਮ ਲਾਉਂਦੇ ਓ ਮੇਰੇ 'ਤੇ। ਮੈਂ ਕਿਹਾ ਨਾ, ਮੈਂ ਬੜੀ ਜਿਹੀ ਲੈ ਲੈਂਦਾਂ, ਇਹਦੇ ਨਾਲ ਮਾੜੇ ਮਾੜੇ

ਖਿਆਲ ਨੀ ਆਉਂਦੇ, ਬਸ ਐਨੀ ਗੱਲ... , ਸੋਚ ਸਮਝ ਕੇ ਕਰਦਾਂ  
ਸਭ ਕੁਝ। ਇਹ ਮਹਾਮਾਰੀ ਲੰਘ ਜਾਏ, ਫੇਰ ਨੀ ਮੂੰਹ ਲਾਉਂਦਾ।  
ਇਹ ਮੈਂ ਪਹਿਲੋਂ ਈ ਸੋਚ ਲਿਆ ਸੀ, ਏ ਸਾਰੇ ਝਮੇਲੇ ਤੋਂ ਪਹਿਲੋਂ।  
ਹੁਣ ਤਾਂ ਉੱਥੀ ਟਾਲ ਰਿਹਾਂ, ਥੋੜ੍ਹੇ ਦਿਨਾਂ ਦੀ ਗੱਲ ਐ!

ਡ੍ਰਾਫ਼ਟ  
ਬੋਰਡ

ਬੋਰਡ

ਬਹਾਨੇ ਲੱਭ ਰਹੇ ਹੋ ਤੁਸੀਂ।

ਅੱਛਾ ਏਦਾਂ ਲੱਗਦੇ... ਮੈਂ? ਕੁਝ ਕਹਿ ਲਓ, ਇਹਦਾ ਏਸ ਸਾਰੇ  
ਕੁਝ ਨਾਲ ਜੋ ਵੀ ਹੋ ਰਿਹੈ... ਕੋਈ ਲੈਣਾ-ਦੇਣਾ ਨਹੀਂ।

ਪਤਾ ਕਿਵੇਂ ਲੱਗ੍ਹ ?

(ਚੌਕੰਨਾ) ਤੈਨੂੰ ਸੱਚੀਂ ਲਗਦੇ... ? ਤੇਰੇ ਮੁਤਾਬਕ ਬੀਮਾਰੀ ਦੀ ਜੜ੍ਹ  
ਇਥੇ ਹੀ ਹੈ ? ਮੈਂ ਸ਼ਰਾਬੀ ਥੋੜ੍ਹੇ ਹਾਂ। (ਸ਼ੀਸ਼ੇ ਮੂਹਰੇ ਜਾ ਕੇ ਗੈਰ ਨਾਲ  
ਖੁਦ ਨੂੰ ਦੇਖਦਾ ਹੈ) ਤੈਨੂੰ ਲਗਦੇ ਕਿਤੇ? (ਹਿਹਰੇ ਨੂੰ ਛੂਹ ਕੇ ਦੇਖਦਾ  
ਹੈ, ਪੱਟੀ ਨੂੰ ਠਕੋਰਦਾ ਹੈ) ਕੁਝ ਬਦਲਿਆ ਨਹੀਂ; ਇਸਨੇ ਕੋਈ  
ਨੁਕਸਾਨ ਨਹੀਂ ਕੀਤਾ, ਮਤਲਬ ਕੋਈ ਝਾਇਦਾ ਕੀਤਾ ਹੋਏਗਾ ਘੱਟੋ  
ਘੱਟ ਨੁਕਸਾਨ ਤਾਂ ਉੱਕਾ ਨਹੀਂ।

ਮਜ਼ਾਕ ਕਰ ਰਿਹਾ ਸੀ ਮੈਂ। ਚਿੜਾਅ ਰਿਹਾ ਸੀ ਤੈਨੂੰ। ਤੈਨੂੰ ਹਰ ਚੀਜ਼  
ਦਾ ਮਾੜਾ ਪੱਖ ਹੀ ਨਜ਼ਰ ਆਉਂਦਾ, ਗੈਰ ਕਰੀਂ ਇਸਤੇ, ਨਹੀਂ ਤੇ  
ਪਾਗਲ ਹੋ ਜਾਏਂਗਾ। ਜਦੋਂ ਇਸ ਸਦਮੇ 'ਚੋਂ ਉੱਭਰ ਆਏਂਗਾ ਪੂਰੀ  
ਤਰ੍ਹਾਂ ਤਾਜ਼ੀ ਹਵਾ 'ਚ ਨਿਕਲ, ਖੁੱਲ੍ਹੇ ਕੇ ਸਾਹ ਲੈ ਸਕੇਂਗਾ, ਚੰਗਾ  
ਲੱਗੇਗਾ ਤੈਨੂੰ, ਹਾਂ! ਇਹ ਸਾਰੇ ਗਲੇ-ਸੜੇ ਖਿਆਲ... ਗਾਇਬ ਹੋ  
ਜਾਣੈ।

ਬਾਹਰ.. ? ਦਿਲ ਤਾਂ ਕਰਦੈ ਜਾਵਾਂ। ਪਰ ਇਹ ਸੋਚ ਕੇ ਡਰ ਜਾਂਦਾਂ  
ਜੇ ਕਿਤੇ ਉਨ੍ਹਾਂ 'ਚੋਂ ਕੋਈ ਮਿਲ ਗਿਆ।

ਫੇਰ ਕੀ ਹੋ ਜਾਉ ? ਬਸ ਪੰਗਾ ਲੈਣ ਦੀ ਲੋੜ ਨਹੀਂ, ਦੂਰ ਰਹੋ। ਤੇ  
ਐਨੇ ਵੀ ਜ਼ਿਆਦਾ ਨਹੀਂ ਉਹ।

ਮੈਨੂੰ ਹਰ ਕਿਤੇ ਉਹੀ ਦਿਖਦੇ। ਤੈਨੂੰ ਇਹ ਵੀ ਸ਼ਾਇਦ ਵਹਿਮ ਲੱਗੇਗਾ,  
ਬਿਮਾਰੀ।

ਕੁਝ ਨਹੀਂ ਕਹਿੰਦੇ ਉਹ.. ਜੇ ਤੁਸੀਂ ਕੁਝ ਨਾ ਕਹੋ... ਕੋਈ ਅਟੈਕ  
ਨਹੀਂ ਕਰਨ ਲੱਗੇ, ਬਸ ਦੇਂਥੇ ਈ ਨਾ... ਮੂੰਹ ਫੇਰ ਲਓ। ਐਨੇ ਵੀ  
ਡਰਾਉਣੇ ਨਹੀਂ ਉਹ। ਸਗੋਂ ਇਕ ਕੁਦਰਤੀ ਮਾਸੂਮੀਅਤ ਹੈ  
ਉਨ੍ਹਾਂ 'ਚ, ਇੱਕ ਪੁੱਲਾਪਣ। ਮੈਂ ਆਇਆਂ ਨਾ ਏਥੇ, ਸਾਰਾ ਰਾਹ  
ਲੰਘ ਕੇ, ਤੇਰੇ ਕੌਲ। ਤੇ ਸਾਬਤ ਸਹੀ ਸਲਾਮਤ ਖੜ੍ਹਾਂ ਤੇਰੇ ਸਾਹਮਣੇ,  
ਪੜ੍ਹਾਂ ਕਿ ਨਹੀਂ? ਕੁਝ ਹੋਇਆ, ਕੁਝ ਨਹੀਂ।

ਉਨ੍ਹਾਂ ਨੂੰ ਦੇਖਦੇ ਸਾਰ ਕੁਝ ਹੋ ਜਾਂਦਾ ਮੈਨੂੰ। ਘਬਰਾਹਟ ਹੋਣ ਲੱਗਦੀ।  
ਨਹੀਂ, ਗੁੱਸਾ ਨਹੀਂ, ਗੁੱਸਾ ਨਹੀਂ ਆਉਂਦਾ, ਪਰ ਪਤਾ ਨਹੀਂ ਬਣੇਗਾ

ਕੀ, ਕਿੱਧਰ ਨੂੰ ਜਾਏਗੀ ਗੱਲ, ਉਸੇ ਦਾ ਡਰ ਹੈ ਮੈਨੂੰ। ਕੁਝ ਹੋਣ ਲਗਦੈ, ਇੱਥੇ! (ਦਿਲ 'ਤੇ ਹੱਥ ਰੱਖਦਾ ਹੈ।) ਅੰਦਰ ਕੁਝ ਘੁਟਣ ਹੋਣ ਲੱਗਦੀ।

ਡਯੂਡਾਰਡ

ਕੁਝ ਹੱਦ ਤੱਕ ਤੇਰੀ ਗੱਲ ਠੀਕ ਹੈ, ਕੁਝ ਹੁੰਦਾ ਤਾਂ ਹੈ, ਪਰ ਤੂੰ ਖਿੱਚਦਾ ਬਹੁਤ ਹੈ। ਕਿਸੇ ਚੀਜ਼ ਨੂੰ ਹਾਸੇ ਮਜ਼ਾਕ 'ਚ ਲੈਣਾ ਤਾਂ ਤੈਨੂੰ ਆਉਂਦਾ ਹੀ ਨਹੀਂ, ਇਹੋ ਪੰਗਾ ਹੈ। ਥੋੜਾ ਨਿਰਲੇਪ ਹੋਣਾ ਸਿੱਖ, ਹਰ ਗੱਲ 'ਚ ਕੁਝ ਨਾ ਕੁਝ ਮਜ਼ਬੂਦਾਰ ਹੁੰਦੇ, ਕੋਸ਼ਿਸ਼ ਕਰੋ, ਦੇਖੋ। ਮੈਨੂੰ ਲਗਦੈ ਮੈਂ ਹਰ ਚੀਜ਼ ਲਈ ਜਿੰਮੇਦਾਰ ਹਾਂ, ਜੋ ਵੀ ਹੁੰਦੈ। ਲਗਦੈ ਮੈਂ ਹਿੱਸਾ ਹਾਂ, ਮੈਂ ਨਿਰਲੇਪ ਨਹੀਂ ਰਹਿ ਸਕਦਾ।

ਬੇਰੰਜਰ

ਨਾ ਕਿਸੇ ਦੇ ਜੱਜ ਬਣੋ ਨਾ ਕੋਈ ਤੁਹਾਡਾ ਬਣੋ। ਜੇ ਹਰ ਚੀਜ਼ ਦਾ ਫਿਕਰ ਪਾਲ ਲਓਂਗੇ ਜਿਉਣਾ ਮੁਹਾਲ ਹੋ ਜਾਏਗਾ... ਦੁੱਭਰ।

ਬੇਰੰਜਰ

ਜੇ ਕਿਤੇ ਹੋਰ ਹੋ ਰਿਹਾ ਹੁੰਦਾ, ਕਿਸੇ ਹੋਰ ਮੁਲਕ 'ਚ, ਤੇ ਅਸੀਂ ਸਿਰਫ ਅਖਬਾਰਾਂ 'ਚ ਪੜ੍ਹੋ ਰਹੇ ਹੁੰਦੇ, ਫੇਰ ਬੜੇ ਆਰਾਮ ਨਾਲ ਗੱਲ ਹੋ ਸਕਦੀ ਸੀ, ਮਸਲੇ ਦੇ ਹਰ ਪਹਿਲੂ 'ਤੇ ਚੰਗੀ ਤਰ੍ਹਾਂ ਗੌਰ ਕਰਦੇ ਤੇ ਕੋਈ ਸਿੱਟਾ ਕੱਢ ਲੈਂਦੇ -- ਵਿਗਿਆਨਿਕ ਧੋਜ। ਤੇ ਫੇਰ ਆਰਾਮ ਨਾਲ ਬਹਿਸਾਂ ਕਰਦੇ, ਪਰੋਫੈਸਰਾਂ ਨਾਲ, ਲੇਖਕਾਂ, ਵਕੀਲਾਂ ਨਾਲ, ਰੂੜੀਵਾਦੀਆਂ ਤੇ ਕਲਾਕਾਰਾਂ ਨਾਲ, ਹਰ ਕਿਸੇ ਨਾਲ। ਗਲੀ 'ਚ ਜਾਂਦੇ ਕਿਸੇ ਵੀ ਬੰਦੇ ਨੂੰ ਫੜ ਲੈਂਦੇ ਤੇ ਪੁੱਛਦੇ; ...ਬੜਾ ਮਜ਼ਬੂਦਾਰ ਹੋਣਾ ਸੀ, ਬਹੁਤ ਸਿਖਿਆਦਾਇਕ। ਪਰ ਜਦੋਂ ਤੁਸੀਂ ਆਪ ਵਿੱਚ ਹੋਵੋ, ਅਚਾਨਕ ਤੁਹਾਨੂੰ ਲੱਗੇ ਕਿ ਫਸ ਗਏ ਤੁਸੀਂ, ਡਰਾਉਣੀਆਂ ਸੱਚਾਈਆਂ ਮੂੰਹ ਟੱਡੀ ਖੜੀਆਂ ਸਾਹਮਣੇ... ਤੇ ਤੁਸੀਂ ਭੱਜ ਨਹੀਂ ਸਕਦੇ... ਫੇਰ ਤੁਸੀਂ ਨਿਰਲੇਪ ਨਹੀਂ ਹੋ ਸਕਦੇ, ਝਟਕਾ ਇੰਨਾ ਜੋਰ ਦੀ ਵੱਜਦਾ... ਪੈਰ ਉੱਖੜ ਜਾਂਦੇ, ਅਗਾਮ ਨਾਲ... ਪਰੇ ਖੜ੍ਹ ਕੇ ਨਹੀਂ ਸੋਚ ਹੁੰਦਾ, ਸਿਰ 'ਤੇ ਪਈ ਦਾ ਤਾਂ ਚਾਰਾ ਈੀ ਕੋਈ ਨਹੀਂ। ਹਾਂ, ਹਵਾਈਆਂ ਉੱਡ ਰਹੀਆਂ, ਮੈਂ ਹੈਰਾਨ ਪਰੋਸ਼ਾਨ ਹਾਂ, ਪਰ ਆਦੀ ਨਹੀਂ ਹੋ ਸਕਦਾ ਇਸਦਾ।

ਡਯੂਡਾਰਡ

ਹੈਰਾਨ ਪਰੋਸ਼ਾਨ ਮੈਂ ਵੀ ਹਾਂ। ਜਾਂ ਐਂ ਕਹਿ ਲਓ ਕਿ ਸੀ। ਹੁਣ ਮੈਨੂੰ ਬਸ ਆਦਤ ਜਿਹੀ ਹੋਣ ਲੱਗੀ ਏ।

ਬੇਰੰਜਰ

ਤੇਰਾ ਹਾਜ਼ਮਾ ਮੇਰੇ ਨਾਲੋਂ ਤਕੜਾ ਹੈ, ਖੁਸ਼ਕਿਸਮਤ ਏ। ਪਰ ਕੀ ਤੈਨੂੰ ਲੱਗਦਾ ਨਹੀਂ ਕਿ ਬਹੁਤ ਮੰਦਭਾਗਾ ਹੈ ਇਹ ਸਭ।

ਡਯੂਡਾਰਡ

(ਖਿਖ ਕੇ) ਮੈਂ ਤਾਂ ਨਹੀਂ ਕਿਹਾ ਕਿ ਬਹੁਤ ਵਧੀਆ ਹੋ ਰਿਹੈ। ਤੇ ਇਹ ਨਾ ਸਮਝੀ ਕਿ ਮੈਂ ਕੋਈ ਗੌਂਡਿਆਂ ਵੱਲ ਹਾਂ।

(ਗੌਂਡਿਆਂ ਦੇ ਲੰਘਣ ਦੀਆਂ ਆਵਾਜ਼ਾਂ ਇਸ ਵਾਰ ਡਾਊਨ-ਸਟੇਜ ਵਾਲੇ ਪਾਸਿਓਂ ਆਉਂਦੀਆਂ ਹਨ।)

ਬੇਰੰਜਰ	(ਡਰ ਜਾਂਦਾ ਹੈ) ਫੇਰ ਆ ਗਏ, ਫੇਰ ਆ ਗਏ ਉਹ! ਓਹ! ਕੋਈ ਛਾਇਦਾ ਨਹੀਂ। ਮੈਂ ਇਨ੍ਹਾਂ ਦਾ ਆਦੀ ਨਹੀਂ ਹੋ ਸਕਦਾ। ਮੇਰੀ ਕਮੀ ਹੋ ਸਕਦੀ ਹੈ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੇਰੇ ਦਿਲੋ-ਦਿਮਾਗ 'ਚ ਘੁਸੇ ਪਏ, ਰਾਤ ਨੂੰ ਨੀਂਦ ਨਹੀਂ ਆਉਂਦੀ। ਅਨੀਂਦਰੇ ਦਾ ਰੋਗ ਹੋ ਗਿਆ। ਬੱਕਿਆ ਟੁੱਟਿਆ ਦਿਨੇ ਈ ਚਾੜ੍ਹ ਲੈਂਦਾ।
ਡਯੂਡਾਰਡ	ਨੀਂਦ ਦੀ ਗੋਲੀ ਵੀ ਲੈ ਸਕਦੇ।
ਬੇਰੰਜਰ	ਗੱਲ ਇਹ ਨਹੀਂ ਹੈ। ਨੀਂਦ ਤਾਂ ਹੋਰ ਵੀ ਡਗਾਉਣੀ ਐ। ਸੁਫ਼ਨੇ ਆਉਂਦੇ ਉਨ੍ਹਾਂ ਦੇ, ਦਿਲ ਹਿਲਾ ਦਿੰਦੇ।
ਡਯੂਡਾਰਡ	ਹਰ ਚੀਜ਼ ਦਾ ਬੌਝ ਬਣਾਉਂਗੇ ਤਾਂ ਇਹ ਹੋਣਾ ਈ ਹੈ। ਖੁਦ ਨੂੰ ਚੋਭ ਮਾਰ ਕੇ ਮਜ਼ਾ ਆਉਣ ਲੱਗਾ ਤੈਨੂੰ; ਮੰਨਣਾ ਪਏਗਾ!
ਬੇਰੰਜਰ	ਯਕੀਨ ਕਰੋ, ਮੈਂ ਕੋਈ ਮੈਸ਼ੋਚਿਸਟ ਨਹੀਂ। ਖੁਦ ਨੂੰ ਤਕਲੀਫ ਦੇਣ ਦਾ ਕੋਈ ਸਵਾਦ ਨਹੀਂ ਆਉਂਦਾ ਮੈਨੂੰ।
ਡਯੂਡਾਰਡ	ਫੇਰ ਸਚਾਈ ਦਾ ਸਾਹਮਣਾ ਕਰੋ ਤੇ ਛੁਟਕਾਰਾ ਪਾਓ ਉਸਤੋਂ। ਇਹ ਹੈ ਤੇ ਤੁਸੀਂ ਇਸ ਦਾ ਕੁਝ ਨਹੀਂ ਕਰ ਸਕਦੇ।
ਬੇਰੰਜਰ	ਇਹ ਤਾਂ ਭਾਗਾਂ ਭਰੋਸੇ ਬੈਠਣਾ ...
ਡਯੂਡਾਰਡ	ਸੂਝੂਝੂ ਹੈ-- ਕਾਮਨਸੈਂਸ। ਜਦੋਂ ਵੀ ਕੁਝ ਏਦਾਂ ਦਾ ਹੁੰਦੈ ਤਾਂ ਕਾਰਨ ਤਾਂ ਜੁਰੂ ਹੁੰਦੈ ਕੋਈ ਪਿੱਛੇ। ਉਸੇ ਨੂੰ ਲੱਭਣ ਦੀ ਲੋੜ ਹੈ।
ਬੇਰੰਜਰ	(ਉੱਠ ਕੇ ਖੜਕ ਹੋ ਜਾਂਦਾ ਹੈ) ਠੀਕ ਐ, ਪਰ ਮੈਂ ਸਮਝੋਤਾ ਕਰਨ ਨੂੰ ਤਿਆਰ ਨਹੀਂ।
ਡਯੂਡਾਰਡ	ਹੋਰ ਤੂੰ ਕਰ ਕੀ ਸਕਦੇ? ਕੀ ਸੋਚਦੇ? ਕੀ ਐਂਡੂੰ?
ਬੇਰੰਜਰ	ਫਿਲਹਾਲ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਸੋਚ ਲਵਾਂਗਾ। ਅਪਬਾਰਾਂ ਲਈ ਲਿਖਾਂਗਾ; ਮੈਨੀਫੈਸਟੋ ਕੱਢਾਂਗਾ; ਮੇਅਰ ਨੂੰ ਮਿਲਣ ਦਾ ਟਾਈਮ ਲਵਾਂਗਾ ਜਾਂ ਡਿਪਟੀ ਨੂੰ। ਜੇ ਮੇਅਰ ਕਿਤੇ ਬਿਜ਼ੀ ਹੋਇਆ!
ਡਯੂਡਾਰਡ	ਸਰਕਾਰ ਨੂੰ ਉਸਦਾ ਕੰਮ ਕਰਨ ਦਿਓ... ਜਿਵੇਂ ਉਸਨੂੰ ਬੇਹਤਰ ਲੱਗਦਾ! ਮੈਨੂੰ ਨਹੀਂ ਲੱਗਦਾ ਕਿ ਤੈਨੂੰ ਕੋਈ ਟੰਗ ਫਸਾਉਣ ਦਾ ਹੱਕ ਹੈ। ਨਾਲੋਂ ਮੈਂ ਨਹੀਂ ਸੋਚਦਾ ਕਿ ਹਾਲੇ ਕੋਈ ਐਡੀ ਆਫ਼ਤ ਆਗਈ ਐ। ਜੇ ਕੋਈ ਮੁੱਠੀ ਭਰ ਲੋਕ ਆਪਣੀ ਚਮੜੀ ਬਦਲਣ ਦਾ ਫੈਸਲਾ ਕਰ ਵੀ ਲੈਂਦੇ ਆ ਤਾਂ ਏਡੀ ਹਾਏ ਤੌਬਾ ਵਾਲੀ ਕੀ ਗੱਲ ਹੈ। ਉਹ ਬਸ ਆਪਣੀ ਖਲੜੀ 'ਚ ਖੁਸ਼ ਨਹੀਂ। ਉਨ੍ਹਾਂ ਨੂੰ ਆਪਣੀ ਮਰਜ਼ੀ ਕਰਨ ਦਾ ਹੱਕ ਹੈ।
ਬੇਰੰਜਰ	ਸਾਨੂੰ ਬੁਰਾਈ ਦੀ ਜੜ੍ਹ 'ਤੇ ਵਾਰ ਕਰਨਾ ਚਾਹੀਦਾ ਹੈ।
ਡਯੂਡਾਰਡ	ਬੁਰਾਈ! ਇਹ ਤਾਂ ਕਹਿਣ ਦੀ ਗੱਲ ਹੈ! ਕੀ ਚੰਗਾ ਹੈ ਕੀ ਮਾੜਾ, ਕਿਸਨੂੰ ਪਤਾ? ਬਸ ਆਪਣੀ ਪਸੰਦ ਦਾ ਸਵਾਲ ਹੈ। ਤੈਨੂੰ ਆਪਣੀ ਚਮੜੀ ਦੀ ਪਈ ਹੈ, ਮਾਮਲਾ ਵਿੱਚੋਂ ਸਾਰਾ ਏਨਾ ਹੈ। ਤੂੰ

	ਕਦੇ ਗੈਂਡਾ ਨਹੀਂ ਬਣਨ ਲੱਗਾ, ਪੱਕਾ ਕਦੇ ਨਹੀਂ, ਤੇਰੇ ਲਈ ਇਹ (ਚੁੱਪ) ਹੈ ਹੀ ਨਹੀਂ !
ਬੇਰੰਜਰ	ਬਸ ਏਹੋ, ਇਹੋ ਤਾਂ ਗੱਲ ਹੈ ਸਾਰੀ ! ਜੇ ਸਾਡੇ ਲੀੜਰ ਤੇ ਨਾਲ ਦੇ ਸ਼ਹਿਰੀ ਸਾਰੇ ਤੇਰੇ ਵਾਂਗ ਸੋਚਣ ਲੱਗੇ, ਤਾਂ ਕਦੇ ਕੋਈ ਐਕਸ਼ਨ ਨਹੀਂ ਹੋਣਾ।
ਡਾਊਡਾਰਡ	ਤੂੰ ਬਾਹਰੋਂ ਤਾਂ ਕਿਸੇ ਮਦਦ ਦੀ ਝਾਕ ਨਹੀਂ ਰੱਖ ਸਕਦਾ, ਹੈਂ ? ਇਹ ਸਾਡਾ ਅੰਦਰੂਨੀ ਮਾਮਲਾ ਹੈ, ਸਾਡੇ ਦੇਸ਼ ਦਾ ਨਿੱਜੀ... ਮੇਰਾ ਕੌਮਾਂਤਰੀ ਇੱਕਜੁਟਤਾ 'ਚ ਯਕੀਨ ਹੈ...
ਬੇਰੰਜਰ	ਤੂੰ ਡੈਨ ਕੋਇਟੇ... ਹਵਾਈ ਸੁਫ਼ਨਸਾਜ਼ ! ਓ, ਬੁਰਾ ਨਾ ਮੰਨੀ, ਮੇਰਾ ਕੋਈ ਹੋਰ ਮਤਲਬ ਨਹੀਂ ਸੀ। ਮੈਂ ਬਸ ਤੇਰੇ ਫਾਇਦੇ ਲਈ ਕਹਿ ਰਿਹਾਂ, ਤੈਨੂੰ ਸੱਚਮੁੱਚ ਸ਼ਾਂਤ ਹੋਣ ਦੀ ਲੋੜ ਹੈ।
ਬੇਰੰਜਰ	ਹਾਂ, ਤੂੰ ਠੀਕ ਹੈ, ਮੈਂ ਕੁਝ ਜ਼ਿਆਦਾ ਈ ਭੜਕ ਜਾਂਦਾਂ। ਪਰ ਮੈਂ ਇਹ ਬਦਲਾਂਗਾ, ਬਦਲਾਂਗਾ ਇਸਨੂੰ। ਸੇਰੀ, ਤੈਨੂੰ ਇੰਨੇ ਚਿਰ ਤੋਂ ਸੇਰੀ ਇਹ ਬਕਬਕ ਸੁਣਨੀ ਪੈ ਰਹੀ ਹੈ। ਹੋਰ ਵੀ ਕੰਮ ਹੋਣਗੇ ਤੈਨੂੰ। ਮੇਰੀ ਅਰਜ਼ੀ ਲੈ ਜਾਏਂਗਾ, ਕਹਿ ਦੇਈਂ ਬੀਮਾਰ ਹੈ।
ਡਾਊਡਾਰਡ	ਉਸਦੀ ਛੱਡ, ਸਭ ਠੀਕ ਹੈ, ਦਫ਼ਤਰ ਹਾਲੇ ਬੰਦ ਪਿਆ। ਹਾਲੇ ਤਾਈਂ ਪੌੜੀਆਂ ਨਹੀਂ ਬਣੀਆਂ ? ਹੱਦ ਹੈ ! ਤਾਹੀਂਓਂ ਤਾਂ ਬੇੜਾ ਗਰਕ ਹੋਣ 'ਤੇ ਆਇਆ।
ਬੇਰੰਜਰ	ਉਹ ਕਰ ਰਹੇ ਨੇ ਠੀਕ। ਟਾਈਮ ਲੱਗਦਾ ਹਰ ਕੰਮ ਨੂੰ। ਮਜ਼ਦੂਰ ਲੱਭਣੇ ਕੋਈ ਸੌਖੇ ਆ ਅੱਜਕੱਲ। ਦੋ ਕੁ ਦਿਨ ਤਖਤੀ ਖੜ੍ਹੀ ਦਿਖਦੀ 'ਕੰਮ ਚਲ ਰਿਹੈ', ਤੇ ਫੇਰ ਗਾਇਬ, ਲੱਭਦੇ ਰਹੋ, ਕੁਝ ਨੀ ਨਿਕਲਦਾ, ਤੇ ਫੇਰ ਨਵੇਂ ਸਿਰ ਤੋਂ ਲੱਭੋ।
ਬੇਰੰਜਰ	ਉਹ ਤੇ ਬੇਰੁਜ਼ਗਾਰੀ ਦੀ ਗੱਲ ਕਰਦੇ ! ਮੈਨੂੰ ਲੱਗਦਾ ਸੀ ਕਿ ਹੁਣ ਤਾਂ ਪੱਕੀਆਂ ਪੌੜੀਆਂ ਬਣ ਹੀ ਜਾਣਗੀਆਂ। ਹੈ ਤਾਂ ਲੱਕੜ ਦੀਆਂ ਹੀ, ਪਰ ਲੱਕੜ ਇਸ ਵਾਰ ਨਵੀਂ ਹੈ।
ਡਾਊਡਾਰਡ	ਉਹ ! ਸਾਰੀਆਂ ਸੰਸਥਾਵਾਂ ਪੁਰਾਣੇ ਨੂੰ ਜੱਢਾ ਮਾਰੀ ਬੈਠੀਆਂ, ਆਦਤ ਹੋ ਗਈ। ਪਾਈ-ਪਾਈ ਚੂਸ ਲੈਂਦੇ ਉਹ, ਆਖਰੀ ਬੂੰਦ ਤਾਈਂ ਤੇ ਜਦੋਂ ਸੱਚੀਓਂ ਲੋੜ ਪੈਂਦੀ, ਤਾਂ ਬਹਾਨੇ 'ਬਜਟ ਹੈ ਨੀ, ਕੀ ਕਰੀਏ'। ਪੱਕਾ, ਮਿਸਟਰ ਪੈਪਿਲੋਂ ਪੱਕਾ ਨਰਾਜ਼ ਹੋਣਗੇ। ਉਹ ਤਾਂ ਕਦੋਂ ਤੋਂ ਪੱਕੀਆਂ ਪੌੜੀਆਂ ਲਈ ਅੜੇ ਬੈਠੇ ਸੀ। ਹੁਣ ਕੀ ਕਹਿ ਰਹੇ ? ਹੁਣ ਕੋਈ ਚੀਡ ਨਹੀਂ ਸਾਡਾ। ਪੈਪਿਲੋਂ ਨੇ ਅਸਤੀਫ਼ਾ ਦੇ ਦਿੱਤਾ। ਇਹ ਨਹੀਂ ਹੋ ਸਕਦਾ।
ਬੇਰੰਜਰ	ਪੱਕੀ ਗੱਲ ਹੈ, ਹਾਂ।
ਡਾਊਡਾਰਡ	ਬੜੀ ਹੈਰਾਨੀ ਦੀ ਗੱਲ ਹੈ, ਪੌੜੀਆਂ ਕਰਕੇ ?

ਭਯੂਡਾਰਡ ਬੇਰੰਜਰ	ਮੈਨੂੰ ਨੀ ਲੱਗਦਾ। ਇਹ ਵਜਾ ਤਾਂ ਨਹੀਂ ਦੱਸੀ ਉਨ੍ਹਾਂ ਨੇ। ਫੇਰ ਕੀ ਵਜਾ ਹੈ ? ਕੀ ਭੂਤ ਵੜ ਗਿਆ ਉਹਦੇ 'ਚ ? ਪਿੰਡ ਵਾਪਸ ਜਾ ਰਿਹਾ ਉਹ। ਵਾਪਸ ਜਾ ਰਿਹੈ ? ਉਮਰ ਤਾਂ ਕੁਝ ਵੀ ਨਹੀਂ, ਡਾਇਰੈਕਟਰ ਬਣ ਸਕਦਾ ਸੀ, ਆਗਾਮ ਨਾਲ
ਭਯੂਡਾਰਡ ਬੇਰੰਜਰ	ਸਭ ਛੱਡ ਦਿੱਤਾ ਉਸਨੇ ! ਉਸਦਾ ਕਹਿਣਾ ਹੈ ਕਿ ਆਗਾਮ ਦੀ ਲੋੜ ਹੈ ਉਸਨੂੰ। ਮੈਨਜਮੈਂਟ ਤਾਂ ਹਿੱਲ ਗਈ ਹੋਣੀ, ਬੁਰੀ ਤਰ੍ਹਾਂ; ਉਹਦਾ ਬਦਲ ਲੱਭਣਾ ਪੈਣਾ ਉਨ੍ਹਾਂ ਨੂੰ। ਤੇਰੀਆਂ ਸਾਰੀਆਂ ਡਿਗਰੀਆਂ ਹੁਣ ਕੰਮ ਆਉਣੀਆਂ, ਵਧੀਆ ਮੌਕਾ ਹੈ ਤੇਰੇ ਲਈ। ਸੋਹਦਾਂ..., ਇਹ ਗੱਲ ਵੀ ਦੱਸ ਈ ਦਿਆਂ,... ਮਜ਼ਾਕ ਹੀ ਬਣਿਆ ਪਿਆ - ਸਚਾਈ ਤਾਂ ਇਹੋ ਹੈ ਕਿ ਗੈਂਡਾ ਬਣ ਗਿਆ ਉਹ। (ਦੂਰੋਂ ਗੈਂਡਿਆਂ ਦੀਆਂ ਅਵਾਜ਼ਾਂ।)
ਭਯੂਡਾਰਡ ਬੇਰੰਜਰ	ਗੈਂਡਾ !!! ਪੈਪਿਲੋਂ ਗੈਂਡਾ ! ਮੈਂ ਨੀ ਮੰਨ ਸਕਦਾ ! ਪਹਿਲਾਂ ਕਿਉਂ ਨਹੀਂ ਦੱਸਿਆ ਮੈਨੂੰ ? ਤੇ ਮਜ਼ਾਕ ਵਾਲੀ ਕਿਹੜੀ ਗੱਲ ਹੈ ਇਸ 'ਚ ! ਮਜ਼ਾਕ ਦਾ ਮਾਦਾ ਤੇਰੇ 'ਚ ਹੈ ਈ ਨਹੀਂ। ਮੈਂ ਤੈਨੂੰ ਦੱਸਣਾ ਹੀ ਨਹੀਂ ਸੀ ਚਾਹੁੰਦਾ। ਇਸਲਈ ਨਹੀਂ ਸੀ ਦੱਸਣਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਸੀ ਚੰਗੀ ਤਰ੍ਹਾਂ ਕਿ ਮਜ਼ੇਦਾਰ ਪਹਿਲੂ ਤੈਨੂੰ ਨਜ਼ਰ ਈ ਨਹੀਂ ਆਉਣਾ, ਹੋਰ ਬੋਝ ਪਾ ਲੈਣਾ ਐਵੇਂ। ਕਿੰਨੀ ਛੇਤੀ ਕਿਸੇ ਦੇ ਅਸਰ ਹੇਠ ਆ ਜਾਨੈਂ ਤੂੰ, ਪਤੈ ਤੈਨੂੰ!
ਭਯੂਡਾਰਡ ਬੇਰੰਜਰ	(ਆਕਾਸ਼ ਵੱਲ ਬਾਹਾਂ ਚੁੱਕ ਕੇ) ਓਹ ! ਭਿਆਨਕ ਹੈ ਇਹ ਮਿਸਟਰ ਪੈਪਿਲੋਂ ! ਤੇ ਕਿੰਨੀ ਸੋਹਣੀ ਨੌਕਰੀ ਸੀ ਉਸਦੀ। ਯਾਨੀ ਕਿ ਉਸਦੀ ਇਸ ਕਾਇਆ-ਪਲਟੀ 'ਚ ਇਮਾਨਦਾਰੀ ਹੈ। ਜਾਣਬੁੱਝ ਕੇ ਤਾਂ ਉਹ ਕਰ ਹੀ ਨਹੀਂ ਸਕਦਾ। ਪੱਕੀ ਗੱਲ ਹੈ ਉਸਦੀ ਮਰਜ਼ੀ ਨਾਲ ਨਹੀਂ ਹੋਇਆ। ਅਸੀਂ ਕਿਵੇਂ ਕਹਿ ਸਕਦੇ ਹਾਂ ? ਕਿਸ ਫੈਸਲੇ ਪਿੱਛੇ ਲੋਕਾਂ ਦੇ ਦਿਲ 'ਚ ਕੀ ਹੈ, ਕੋਈ ਨਹੀਂ ਕਹਿ ਸਕਦਾ।
ਭਯੂਡਾਰਡ ਬੇਰੰਜਰ	ਗਲਤੀ ਹੋਈ ਹੈ ਉਸਤੋਂ, ਪੱਕਾ। ਜ਼ਰੂਰ ਉਸਦੇ ਅੰਦਰ ਕੋਈ ਕੰਪਲੈਕਸ ਸੀ, ਛੁਪੀਆਂ... ਗੁੰਝਲਾਂ। ਇਲਾਜ ਹੋਣਾ ਚਾਹੀਦਾ ਉਸਦਾ... ਸਾਇਕੋਐਨੈਲੋਸਿਸ। ਜੇ ਇਹ ਪੁਗਾਣੇ ਤੋਂ ਟੁੱਟਣ ਦਾ ਮਾਮਲਾ ਵੀ ਹੈ ਤਾਂ ਵੀ ਕੁਝ ਖੁਲਾਸਾ ਕਰਦੇ, ਕੁਝ ਖੇਲ੍ਹਦੇ। ਆਪਣੀ ਸ਼ੁੱਧੀ ਦਾ ਉਸਨੇ ਇਹ ਰਾਹ ਚੁਣਿਆ। ਉਸਨੂੰ ਆਪ ਹੀ ਇਸ ਅੰਦਰ ਉੱਤਰਨਾ ਪਏਗਾ, ਹਾਂ, ਪੱਕਾ। ਇਹ ਕਿਸੇ ਨੂੰ ਵੀ ਹੋ ਸਕਦਾ ਹੈ ?
ਭਯੂਡਾਰਡ ਬੇਰੰਜਰ	

ਬੇਰੰਜਰ	(ਭਰ ਜਾਂਦਾ) ਕਿਸੇ ਨੂੰ ਵੀ ? ਨਹੀਂ-ਨਹੀਂ, ਤੈਨੂੰ ਕਿਵੇਂ ਹੋ ਸਕਦਾ..., ਹੋ ਸਕਦੇ ? ਨਹੀਂ, ਮੈਨੂੰ ਨਹੀਂ !
ਡਯੂਡਾਰਡ	ਉਮੀਦ ਕਰਦੇ ਹਾਂ, ਨਾ ਹੋਵੇ।
ਬੇਰੰਜਰ	ਕਿਉਂਕਿ ਅਸੀਂ ਚਾਹੁੰਦੇ ਨਹੀਂ..., ਐਨੀ ਓ ਗੱਲ ਹੈ, ਨਹੀਂ ? ਬੋਲ ਨਾ, ਇਹੋ ਹੈ, ਨਹੀਂ ?
ਡਯੂਡਾਰਡ	ਹਾਂ-ਹਾਂ, ਬੇਸ਼ਕ ...
ਬੇਰੰਜਰ	ਹਾਲੇ ਵੀ ਮੈਨੂੰ ਲੱਗਦਾ... ਮਿਸਟਰ ਪੈਪਿਲੋਂ ਨੇ ਬੋੜ੍ਹੀ ਹਿੰਮਤ ਕੀਤੀ ਹੁੰਦੀ, ਮੁਕਾਬਲਾ। ਬੋੜ੍ਹਾ ਦਮਖਮ ਦਿਖਾਉਂਦਾ ਆਪਣਾ। ਇਹ ਤਾਂ ਉੱਕਾ ਈ ਸਮਝ ਨਹੀਂ ਆਇਆ ਕਿ ਉਸਨੇ ਕੀਤਾ ਕਿਉਂ, ਕੀ ਲਾਲਚ ਹੋ ਸਕਦਾ, ਕੋਈ ਦੁਨਿਆਵੀ ਫਾਇਦਾ ਜਾਂ ਕੋਈ ਲੋਕ- ਭਲਾਈ...।
ਡਯੂਡਾਰਡ	ਕੋਈ ਲਾਲਚ ਨਹੀਂ ਸੀ ਉਸਦਾ, ਬਿਲਕੁਲ ਵੀ।
ਬੇਰੰਜਰ	ਬਿਲਕੁਲ ਵੀ। ਹਾਲਤ 'ਚ ਠਹਿਰਾਓ ਸੀ, ਜਾਂ ਤੇਰੇ ਖਿਆਲ 'ਚ ਵਿਗੜ ਰਹੇ ਸੀ ? ਮੈਨੂੰ ਤਾਂ ਲੱਗਦੇ ਵਿਗੜ ਈ ਰਹੇ ਸੀ, ਕਿਉਂਕਿ ਜੇ ਉਸਨੇ ਜਾਣਬੁੱਝ ਕੇ ਕੀਤਾ ਤਾਂ ਮੈਨੂੰ ਪੱਕਾ ਹੈ ਕਿ ਬੋਟਾਰਡ ਨੂੰ ਤਾਂ ਬਹੁਤ ਜ਼ਿਆਦਾ ਬੁਰਾ ਲੱਗਿਆ ਹੋਏਗਾ; ਕੀ ਕਹਿੰਦਾ ਹੈ ਉਹ ਚੀਡ ਬਾਰੇ ਜੋ ਉਸਨੇ ਕੀਤਾ... ?
ਡਯੂਡਾਰਡ	ਓਹ, ਬੇਚਾਰਾ ਬੋਟਾਰਡ, ਗੁੱਸੇ ਨਾਲ ਬੁਰਾ ਹਾਲ ਹੈ ਉਸਦਾ, ਬੇਕਾਬੂ ਹੋ ਰਿਹੈ। ਮੈਂ ਕਦੇ ਕਿਸੇ ਨੂੰ ਇਉਂ ਗੁੱਸੇ 'ਚ ਉੱਬਲਦੇ ਨਹੀਂ ਦੇਖਿਆ। ਏਸ ਵਾਰ ਤਾਂ ਫੇਰ ਮੈਂ ਵੀ ਉਸਦੀ ਸਾਈਡ 'ਤੇ ਹਾਂ। ਵਧੀਆ ਬੰਦਾ ਨਿਕਲਿਆ ਆਖਰ। ਅਕਲ ਹੈ ਉਹਦੇ 'ਚ... ਕਾਮਨਸੈਂਸ। ਔਵੇਂ ਗਲਤ ਸਮਝਦਾ ਰਿਹਾ ਉਸਨੂੰ।
ਬੇਰੰਜਰ	ਉਹ ਵੀ ਤੈਨੂੰ ਗਲਤ ਸਮਝਦਾ ਰਿਹੈ।
ਬੇਰੰਜਰ	ਹੁਣ ਤਾਂ ਫੇਰ ਮੈਂ ...ਬਿਲਕੁਲ ਨਿਰਪੱਖ ਹੋ ਕੇ ਦੇਖ ਰਿਹਾਂ। ਨਾਲੋਂ ਤੇਰਾ ਵੀ ਉਹਦੇ ਬਾਰੇ ਖਿਆਲ ਮਾੜਾ ਹੀ ਸੀ।
ਡਯੂਡਾਰਡ	ਮਾੜਾ ਤਾਂ ਨਹੀਂ ਕਹਾਂਗਾ ਮੈਂ, ਹਾਂ, ਬਸ ਸਹਿਮਤੀ ਨਹੀਂ ਸੀ ਹੁੰਦੀ, ਆਮ ਤੌਰ 'ਤੇ। ਮੈਨੂੰ ਉਹਦਾ ਸ਼ੱਕੀ ਸੁਭਾਅ ਕਦੇ ਪਸੰਦ ਨਹੀਂ ਆਇਆ, ਹਰ ਵੇਲੇ ਸ਼ੱਕ ਹੀ ਸ਼ੱਕ, ਯਕੀਨ ਕਰਨਾ ਹੀ ਨਹੀਂ ਕਿਸੇ 'ਤੇ। ਇੱਥੇ ਵੀ ਮੈਂ ਪੂਰੀ ਤਰ੍ਹਾਂ ਉਹਦੇ ਨਾਲ ਨਹੀਂ।
ਬੇਰੰਜਰ	ਏਸ ਵਾਰ ਉਲ੍ਲਟੀ ਵਜਾ ਕਰਕੇ।
ਡਯੂਡਾਰਡ	ਨਹੀਂ, ਏਸ ਕਰਕੇ ਨਹੀਂ। ਜਿਵੇਂ ਮੈਂ ਸੋਚਦਾਂ ਤੇ ਬੰਦੇ ਬਾਰੇ ਮੇਰੀ ਜੱਜਮੈਂਟ ਇੰਨੀ ਸਿੱਧ-ਪੱਧਰੀ ਨਹੀਂ, ਜਿੰਨਾ ਤੂੰ ਸੋਚਿੰ ਬੈਠਾਂ। ਵਜਾਹ ਇਹ ਹੈ ਕਿ ਉਸ ਦੀਆਂ ਦਲੀਲਾਂ ਦਾ ਨਾ ਕੋਈ ਸਿਰ-ਪੈਰ ਹੈ ਨਾ ਕੋਈ ਸਿਰਾ ਹੱਥ ਆਉਂਦਾ। ਮੈਂ ਕੋਈ ਗੈਂਡਿਆਂ ਦੀ ਹਿਮਾਇਤ ਨਹੀਂ

	ਕਰਦਾ, ਹਰਗਿਜ਼ ਨਹੀਂ, ਕਿਤੇ ਐਵੇਂ ਸੋਚੀ ਜਾਵੇਂ ਮਨ 'ਚ। ਪਰ ਉਹ ਇੰਨਾ ਭਾਵੁਕ ਹੈ ਜਾਂਦਾ, ਜਿਵੇਂ ਹਮੇਸ਼ਾ ਹੁੰਦਾ, ਬਸ ਇਸੇ ਲਈ ਪੇਤਲਾ ਪੈ ਜਾਂਦਾ। ਉਸਦੀ ਹਰ ਗੱਲ 'ਚ ਮੈਨੂੰ ਬਸ ਇਹੋ ਦਿਖਦਾ, ਆਪਣੇ ਤੋਂ ਉਪਰਲਿਆਂ ਨਾਲ... ਨਫਰਤ। ਬਸ ਇਹੋ ਸਾਰੀ ਹੀਣਭਾਵਨਾ ਤੇ ਗੁੱਸੇ ਦੀ ਜੜ੍ਹ ਹੈ। ਤੇ ਉਗਦੇ ਕਲੀਜ਼ਿਆਂ ਤੇ ਸਿੱਧ-ਪੱਧਰੀਆਂ ਦਲੀਲਾਂ ਦਾ ਮੇਰੇ 'ਤੇ ਜਗ ਜਿੰਨਾ ਅਸਰ ਨਹੀਂ ਹੁੰਦਾ। ਉਹ ਠੀਕ ਹੈ, ਪਰ ਏਸ ਵਾਰ ਮੈਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਨਿੱਗਰ ਆਦਮੀ ਹੈ— ਭਰੋਸੇਯੋਗ।
ਬੇਰੰਜਰ	ਮੈਂ ਮੁੱਕਰਦਾ ਨਹੀਂ ਇਸਤੋਂ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਇੱਕ ਬੰਦਾ ਹੈ ਜਿਸ 'ਤੇ ਭਰੋਸਾ ਕੀਤਾ ਜਾ ਸਕਦਾ, ਜਿਹੜੇ ਛੇਤੀ ਕਿਤੇ ਮਿਲਦੇ ਨਹੀਂ ਅੱਜਕੱਲ। ਜ਼ਮੀਨ ਨਾਲ ਜੁੜਿਆ ਬੰਦਾ, ਜਿਹੜੇ ਚਾਰੋਂ ਪੈਰ ਧਰਤੀ 'ਤੇ ਟਿਕੇ ਨੇ, ਮੇਰਾ ਮਤਲਬ ਦੋਹੋਂ। ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਉਸ ਨਾਲ, ਤੇ ਮੈਨੂੰ ਮਾਣ ਹੈ ਇਸ 'ਤੇ। ਜਦ ਵੀ ਮਿਲਿਆ ਵਧਾਈ ਦੇਵਾਂਗਾ ਉਸਨੂੰ। ਪੈਪਿਲੋਂ ਨੇ ਜੋ ਵੀ ਕੀਤਾ ਉਸਦਾ ਅਫਸੋਸ ਹੈ ਮੈਨੂੰ; ਉਸਦਾ ਫਰਜ਼ ਸੀ ਖੜ੍ਹਾ ਰਹਿੰਦਾ ... ਸੀਸ ਤਾਂ ਨਾ ਝੁਕਾਂਦਾ।
ਡਯੂਡਾਰਡ	ਬਰਦਾਸ਼ਤ ਦਾ ਤਾਂ ਜਮ੍ਹਾਂ ਮਾਦਾ ਹੀ ਨਹੀਂ ਤੁਹਾਡੇ 'ਚ। ਹੋ ਸਕਦੈ ਪੈਪਿਲੋਂ ਨੂੰ ਥੋੜ੍ਹਾ ਅਰਾਮ ਦੀ ਜ਼ਰੂਰਤ ਹੋਵੇ, ਆਖਰਕਾਰ ਅੰਨੀ ਲੰਮੀ ਆਫਿਸ ਦੀ ਜਿੰਦਗੀ ...
ਬੇਰੰਜਰ	(ਵਿਅੰਗ) ਤੇ ਤੁਸੀਂ ਕੁਝ ਜ਼ਿਆਦਾ ਹੀ ਸਹਿਨਸ਼ੀਲ ਹੋ, ਬਹੁਤ ਖੁਲ੍ਹਦਿਲੋਂ!
ਡਯੂਡਾਰਡ	ਬੰਦੇ ਨੂੰ ਹਮੇਸ਼ਾ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਤੇ ਕਿਸੇ ਵੀ ਵਰਤਾਰੇ ਤੇ ਉਸਦੇ ਪ੍ਰਭਾਵਾਂ ਨੂੰ ਸਮਝਣ ਲਈ ਪੂਰੀ ਈਮਾਨਦਾਰੀ ਨਾਲ ਬੁੱਧੀ ਨੂੰ ਝੌਂਕਣਾ ਪੈਂਦਾ ਹੈ, ਉਸਦੇ ਬੁਨਿਆਦੀ ਕਾਰਨਾਂ ਨੂੰ ਨੰਗਾ ਕਰਨਾ ਪੈਂਦਾ ਹੈ। ਤੇ ਸਾਨੂੰ ਵੀ ਇਹੋ ਕਰਨਾ ਚਾਹੀਦਾ ਹੈ, ਆਖਰ ਅਸੀਂ ਸੋਚਣ ਸਮਝਣ ਵਾਲੇ ਲੋਕ ਹਾਂ। ਠੀਕ ਹੈ ਮੈਂ ਭਾਵੇਂ ਹਾਲੇ ਕਾਮਯਾਬ ਨਹੀਂ ਹੋਇਆ ਤੇ ਪਤਾ ਨਹੀਂ ਕਦੇ ਹੋਵਾਂਗਾ ਵੀ ਜਾਂ ਨਹੀਂ। ਪਰ ਸ਼ੁਰੂਆਤ ਤਾਂ ਢੰਗ ਦੀ ਹੋਣੀ ਚਾਹੀਦੀ ਹੈ-- ਸਾਫ਼ ਸਪਸ਼ਟ-- ਘੱਟੋਂ ਘੱਟ ਨਿਰਪੱਖ ਤਾਂ ਹੋਵੇ। ਵਿਗਿਆਨਕ ਮਨ ਲਈ ਇਹ ਲਾਜ਼ਮੀ ਹੈ। ਹਰ ਸ਼ੈਅ ਤਰਕ ਦੇ ਦਾਇਰੇ 'ਚ ਹੈ। ਸਮਝਣਾ ਦਾ ਮਤਲਬ ਹੈ ਕਿ ਹਾਂ ਇਹ ਠੀਕ ਹੈ-- ਜਾਇਜ਼।
ਬੇਰੰਜਰ	ਉਹ ਸਮਾਂ ਦੂਰ ਨਹੀਂ ਜਦ ਤੂੰ ਗੈਂਡਿਆਂ ਨਾਲ ਖੜ੍ਹਾ ਹੋਏਂਗਾ।
ਡਯੂਡਾਰਡ	ਨਹੀਂ, ਹਰਗਿਜ਼ ਨਹੀਂ। ਇਸ ਹੱਦ ਤੱਕ ਮੈਂ ਕਦੇ ਨਹੀਂ ਜਾਣ ਲੱਗਾ। ਮੈਂ ਬਸ ਸੱਚਾਈ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾਂ, ਬਿਨਾ ਜਜ਼ਬਾਤੀ

	ਹੋਏ, ਅੱਖਾਂ 'ਚ ਅੱਖਾਂ ਪਾ। ਮੇਰਾ ਦਾਅਵਾ ਹੈ ਕਿ ਜੋ ਵੀ ਕੁਦਰਤੀ ਤੌਰ 'ਤੇ ਹੁੰਦਾ, ਕਦੇ ਮਾੜਾ ਨਹੀਂ ਹੁੰਦਾ। ਹਰ ਚੀਜ਼ 'ਚੋਂ ਬੁਰਾਈ ਸੁੰਘਣ 'ਚ ਮੇਰਾ ਕੋਈ ਯਕੀਨ ਨਹੀਂ। ਇਹ ਸੂਹੀਆਂ ਦਾ ਕੰਮ ਹੈ। ਤੇ ਤੈਨੂੰ ਇਹ ਸਭ ਕੁਦਰਤੀ ਲਗਦੈ ?
ਬੇਰੰਜਰ	ਗੈਂਡੇ ਨਾਲੋਂ ਵੱਧ ਕੁਦਰਤੀ ਕੀ ਹੋ ਸਕਦੇ ਹੈ ?
ਡਯੂਡਾਰਡ	ਬੇਸ਼ਕ। ਪਰ ਬੰਦਾ ਗੈਂਡਾ ਬਣ ਜਾਏ ਇਹ ਅਨਹੋਣੀ ਹੈ, ਇਸ 'ਚ ਕੋਈ ਸ਼ੱਕ ਨਹੀਂ।
ਬੇਰੰਜਰ	ਠੀਕ ਹੈ, ਆਪੋ ਆਪਣੀ ਸਮਝ ਹੈ ਇਹ ਤਾਂ।
ਡਯੂਡਾਰਡ	ਏਸ 'ਚ ਸ਼ੱਕ ਦੀ ਗੁੰਜਾਇਸ਼ ਹੀ ਨਹੀਂ, ਸਵਾਲ ਈ ਨੀ ਉਠਦਾ ਕੋਈ !
ਬੇਰੰਜਰ	ਅੱਛਾ, ਬੜਾ ਭਰੋਸਾ ਲਗਦਾ ਖੁਦ 'ਤੇ। ਕਿਸਨੂੰ ਪਤਾ ਕਿ ਨਾਰਮਲ ਕਿੱਥੇ ਖਤਮ ਹੁੰਦੈ ਤੇ ਅਨਹੋਣੀ ਕਿੱਥੋਂ ਸ਼ੁਰੂ ਹੁੰਦੀ ਹੈ ? ਕੀ ਤੂੰ ਕੋਈ ਪਰਿਭਾਸ਼ਾ ਦੇ ਸਕਦੇ, ਕੀ ਹੈ ਨਾਰਮਲ ਤੇ ਅਨਹੋਣੀ ਕੀ ਹੈ ? ਹਾਲੇ ਤਾਈਂ ਤਾਂ ਕੋਈ ਇਹ ਮਸਲਾ ਸੁਲਝਾ ਨਹੀਂ ਸਕਿਆ, ਨਾ ਹੀ ਮੈਡੀਕਲੀ ਤੇ ਨਾ ਫਲਸਫੇ ਦੇ ਪੱਧਰ 'ਤੇ। ਪਤਾ ਹੋਣਾ ਚਾਹੀਦਾ ਤੈਨੂੰ।
ਬੇਰੰਜਰ	ਫਲਸਫੇ ਦੀ ਗੱਲ ਹੋਰ ਹੈ, ਉੱਥੇ ਕੋਈ ਪੰਗਾ ਹੋ ਸਕਦਾ, ਪਰ ਅਮਲੀ ਤੌਰ 'ਤੇ ਮਾਮਲਾ ਬਿਲਕੁਲ ਸਿੱਧਾ ਹੈ। ਉਹ ਸਿੱਧ ਕਰ ਸਕਦੇ ਨੇ ਕਿ ਗਤੀ ਕੁਝ ਨਹੀਂ ਹੁੰਦੀ.. ਤੇ ਫੇਰ ਤੁਸੀਂ ਤੁਰਨ ਲੱਗਦੇ ਹੋ ... (ਉਹ ਉਠ ਕੇ ਘੁੰਮਣ ਲਗਦਾ ਹੈ।) ... ਤੇ ਬਸ ਤੁਰੀ ਜਾਂਦੇ ਹੋ, ਗਲੀਲਿਓ ਵਾਂਗ ਤੁਸੀਂ ਵੀ ਖੁਦ ਨੂੰ ਸਮਝਾ ਸਕਦੇ ਹੋ, 'ਈ ਪੁਰ ਸੀ ਮੂਵੇ', ਚਲ ਤਾਂ ਇਹ ਰਿਹਾ ਹੈ।
ਡਯੂਡਾਰਡ	ਤੂੰ ਚੀਜ਼ਾਂ ਨੂੰ ਉਲਝਾ ਰਿਹੈਂ! ਮੁੱਦੇ ਨੂੰ ਉਲਝਾਓ ਨਹੀਂ। ਗਲੀਲਿਓ ਦਾ ਕੇਸ ਬਿਲਕੁਲ ਉਲਟਾ ਸੀ: ਵਿਗਿਆਨ ਤੇ ਸਿਧਾਂਤਕ ਸੋਚ ਰੋਜ਼ ਦਿਖਾ ਰਹੇ ਹਨ ਕਿ ਉਹ ਕੱਟੜ ਮਤਾਂ ਤੇ ਜਨਤਕ ਰਾਏ ਨਾਲੋਂ ਕਿਤੇ ਬਿਹਤਰ ਹਨ।
ਬੇਰੰਜਰ	(ਉਲਝਿਆ ਹੋਇਆ) ਮਤਲਬ ਕੀ ਹੈ ਇਸ ਸਭ ਦਾ ? ਜਨਤਕ ਰਾਏ, ਕੱਟੜ ਮੱਤ ... ਫੋਕੇ ਸ਼ਬਦ ਨੇ ਬਸ ! ਹੋ ਸਕਦੇ ਮੇਰੇ ਦਿਮਾਗ 'ਚ ਸਭ ਘਾਚਾ-ਮਾਚਾ ਹੋ ਰਿਹਾ ਹੋਵੇ... ਪਰ ਤੂੰ ਗਵਾ ਬੈਠਾਂ.. ਬਿਲਕੁਲ ਈ। ਤੂੰ ਤੇ ਫਰਕ ਈ ਨੀ ਕਰ ਸਕਦਾ ਕਿ ਨਾਰਮਲ ਕੀ ਹੈ ਤੇ ਕੀ ਨਹੀਂ। ਮੈਨੂੰ ਕੋਈ ਗਲੀਲਿਓ ਦੀ ਘੱਟ ਫਿਕਰ ਨਹੀਂ, ਹਾਂ ਢੱਠੇ ਖੂਹ 'ਚ ਪਵੇ ਗਲੀਲਿਓ।
ਡਯੂਡਾਰਡ	ਤੂੰ ਈ ਪਹਿਲੋਂ ਗੱਲ ਕੀਤੀ ਸੀ ਉਹਦੀ, ਤੂੰ ਹੀ ਇਹ ਮਾਮਲਾ ਉਠਾਇਆ ਸੀ ਕਿ ਹਮੇਸ਼ਾ ਅਮਲ ਦਾ ਹੀ ਹੱਥ ਉੱਪਰ ਹੁੰਦਾ ਹੈ...

ਅੰਤਮ ਤੌਰ 'ਤੇ: ਹੋ ਸਕਦਾ ਹੈ, ਪਰ ਸਿਰਫ਼ ਉਦੋਂ ਜਦੋਂ ਉਹ ਸਿਧਾਂਤ  
ਤੋਂ ਸੰਧ ਲੈਂਦਾ! ਜਿੰਤਨ ਤੇ ਗਾਇਸ ਦਾ ਸਾਰਾ ਇਤਿਹਾਸ ਇਹੋ  
ਦੱਸਦਾ।

ਬੇਰੰਜਰ

(ਗੁੱਜਾ ਵੱਧਦਾ ਜਾਂਦਾ ਹੈ) ਕੁਝ ਸਿੱਧ ਨਹੀਂ ਹੁੰਦਾ ਇਸਤੋਂ.. ਕੁਝ  
ਵੀ। ਬਕਵਾਸ... ਜਿਬਗਿਸ... ਨਿਰਾ ਪਾਗਲਪਣ!

ਭਖੂਡਾਰਡ

ਇੱਥੇ ਵੀ ਪਹਿਲੋਂ ਪਾਗਲਪਣ ਦੀ ਪਰਿਭਾਸ਼ਾ ਦੇਣੀ ਪਏਗੀ, ਮਤਲਬ  
ਕੀ ਹੈ ਇਸਦਾ।

ਬੇਰੰਜਰ

ਪਾਗਲਪਣ... ਪਾਗਲਪਣ ਹੈ ਤੇ ਬਸ ਗੱਲ ਖਤਮ! ਸਭ ਨੂੰ ਪਤਾ ਹੈ  
ਕਿ ਕੀ ਹੈ ਪਾਗਲਪਣ। ਤੇ ਇਹ ਗੋੜੇ... ਕੀ ਨੇ ਇਹ, ਬਿਉਰੀ ਕਿ  
ਪ੍ਰੈਕਟਿਸ, ਸਿਧਾਂਤ ਜਾਂ ਅਮਲ?

ਭਖੂਡਾਰਡ

ਦੋਹੋਂ।  
ਕਿਵੇਂ, ਦੋਹੋਂ ਕਿਵੇਂ?

ਬੇਰੰਜਰ

ਦੋਹੋਂ ਇੱਕੋ ਨੇ ਤੇ ਨਹੀਂ ਵੀ, ਇੱਕੋ ਵੇਲੇ ਨਾਲੋਂ ਨਾਲ ਤੇ ਵੱਖੋਂ ਵੱਖ।  
ਇਹ ਬਹਿਸ ਦਾ ਮੁੱਦਾ ਹੈ!

ਭਖੂਡਾਰਡ

ਫੇਰ ਏਸ਼ ਮਾਮਲੇ 'ਚ ਮੈਨੂੰ ਸਿਰ ਖਪਾਉਣ ਦੀ ਲੋੜ ਨਹੀਂ!

ਬੇਰੰਜਰ

ਇੰਨਾ ਉੱਛਲ ਕਿਉਂ ਰਿਹੈਂ। ਹੋ ਸਕਦੇ ਸਾਡੇ ਵਿਚਾਰ ਮੇਲ ਨਾ ਖਾਣ  
ਪਰ ਅਸੀਂ ਆਰਾਮ ਨਾਲ ਗੱਲ ਤਾਂ ਕਰ ਸਕਦੇ ਹਾਂ। ਇਨ੍ਹਾਂ

ਮਾਮਲਿਆਂ 'ਤੇ ਚਰਚਾ ਜ਼ੂਰਗੀ ਹੈ।

ਤੈਨੂੰ ਲੱਗਦੇ ਮੈਂ ਉੱਛਲ ਰਿਹੈਂ, ਹੈਂ? ਹੋ ਸਕਦੇ ਮੈਂ ਜੇਨ ਹੋਵਾਂ। ਉਂ  
ਨਹੀਂ, ਹਰਗਿਜ਼ ਨਹੀਂ, ਮੈਂ ਉਸ ਵਰਗਾ ਨਹੀਂ ਹੋਣਾ ਚਾਹੁੰਦਾ। (ਸ਼ਾਂਤ  
ਹੁੰਦਾ ਹੈ।) ਫਿਲਾਸਫੀ ਦਾ ਮੈਨੂੰ ਕੁਝ ਬਹੁਤਾ ਪਤਾ ਨਹੀਂ। ਕਦੇ ਮੈਂ

ਅਧਿਐਨ ਨਹੀਂ ਕੀਤਾ; ਤੇਰੇ ਕੋਲ ਹਰ ਤਰ੍ਹਾਂ ਦੇ ਡਿਪਲੋਮੇ ਨੇ। ਇਸੇ  
ਲਈ ਬਹਿਸ ਕਰਨਾ ਤੇਰੇ ਲਈ ਇੰਨਾ ਆਸਾਨ ਹੈ, ਮੈਨੂੰ ਤਾਂ ਪਤਾ

ਈ ਨਹੀਂ ਹੁੰਦੇ ਕਿ ਕੀ ਜਵਾਬ ਦੇਣਾ, ਮੈਂ ਬਿਲਕੁਲ ਅਨਾੜੀ ਹਾਂ।  
(ਗੌਂਡਿਆਂ ਦਾ ਭਿਅੰਕਰ ਸੋਰ ਉੱਠਦਾ ਹੈ, ਪਹਿਲਾਂ ਪਿੜ੍ਹਕੀ ਵਾਲੇ

ਪਾਸਿਓਂ ਫੇਰ ਢਾਉਨ-ਸਟੋਂਜ ਵੱਲੋਂ।) ਫੇਰ ਵੀ ਮੈਨੂੰ ਲੱਗਦੈ ਕਿ ਤੂੰ  
ਗਲਤ ਜਾ ਰਿਹੈਂ... ਬਸ ਸਹਿਜ ਹੀ ਇੰਜ ਲਗਦੇਂ। ਨਹੀਂ, ਇਹ

ਮਤਲਬ ਨਹੀਂ ਮੇਰਾ, ਸਹਿਜ ਤਾਂ ਹੈਂਡੇ ਵੀ ਨੇ, ਮੈਨੂੰ ਅੰਦਰੋਂ ਮਹਿਸੂਸ  
ਹੁੰਦੇ... ਉੱਠਦੇ, ਹਾਂ, ਇਹ ਠੀਕ ਹੈ, ਅੰਦਰੋਂ ਉੱਠਦਾ।

'ਅੰਦਰੋਂ ਉੱਠਦਾ', ਕੀ ਮਤਲਬ ਹੈ ਇਸਦਾ?

ਅੰਦਰੋਂ ਉੱਠਦਾ... ਮਤਲਬ ... ਜਿਵੇਂ ਮਹਿਸੂਸ ਜਿਹਾ ਹੁੰਦਾ,

ਲੱਗਦੈ... ਛੂਹਦਾ, ਹਾਂ। ਮੈਨੂੰ ਲੱਗਦੈ... ਹੱਦੋਂ ਵੱਧ ਤੇਰੀ ਇਹ

ਸਹਿਣਸ਼ੀਲਤਾ, ਇਹ ਭਰਪੂਰ ਉਦਾਰਤਾ, ਯਕੀਨ ਮੰਨ, ਇਹ ਸਿਰਫ਼

ਕਮਜ਼ੋਰੀਆਂ ਨੇ... ਹਨੇਰੇ ਕੌਨੇ ਜਿੱਥੇ ਕੁਝ ਮਹਿਸੂਸ ਨਹੀਂ ਹੁੰਦਾ।

ਡਯੂਡਾਰਡ	ਇਹ ਤੇਰਾ ਭੋਲਾਪਣ ਐ, ਤੂੰ ਸੋਚ ਸਕਦੇਂ ਇੱਦਾਂ।
ਬੇਰੰਜਰ	ਹਰ ਵਾਰ ਤੂੰ ਮੈਨੂੰ ਚਕਮਾ ਦੇ ਕੇ ਨਿਕਲ ਜਾਂਦੇਂ। ਪਰ ਮੈਂ ਤੈਨੂੰ ਦੱਸਾਂ .ਹੂੰ ? ਮੈਂ ਜਾਵਾਂਗਾ ਤੇ ਲੱਭ ਕੇ ਲਿਆਵਾਂਗਾ ਉਸਨੂੰ, ...ਉਹ ਤਰਕ-ਸ਼ਾਸਤਰੀ
ਡਯੂਡਾਰਡ	ਕਿਹੜਾ ਤਰਕ-ਸ਼ਾਸਤਰੀ ?
ਬੇਰੰਜਰ	ਤਰਕ-ਸ਼ਾਸਤਰੀ, ਫਿਲਾਸਫਰ, ਹੂੰ...ਤਰਕ-ਸ਼ਾਸਤਰੀ, ਵੇਖੀਂ.. ਉੰਤੈਨੂੰ ਮੇਰੇ ਨਾਲੋਂ ਵੱਧ ਪਤਾ ਕੀ ਹੁੰਦਾ ਹੈ ਤਰਕ-ਸ਼ਾਸਤਰੀ। ਮੈਂ ਵੀ ਮਿਲਿਆ ਸੀ ਇੱਕ ਤਰਕ-ਸ਼ਾਸਤਰੀ ਨੂੰ, ਉਸਨੇ ਮੈਨੂੰ ਸਮਝਾਇਆ ਕੀ ਸਮਝਾਇਆ ?
ਡਯੂਡਾਰਡ	ਉਸਨੇ ਸਮਝਾਇਆ ਕਿ ਏਸ਼ਿਆਈ ਗੈਂਡੇ ਅਫਗੀਕਨ ਸੀ ਤੇ ਅਫਗੀਕਨ ਏਸ਼ਿਆਈ।
ਬੇਰੰਜਰ	...ਮਤਲਬ !
ਡਯੂਡਾਰਡ	ਨਹੀਂ...ਨਹੀਂ। ਉਲਟਾ ਕਿਹਾ ਸੀ ਉਸਨੇ, ... ਸਿੱਧ ਕੀਤਾ ਸੀ ਕਿ ਜਿਹੜੇ ਅਫਗੀਕਨ ਸੀ ਉਹ ਏਸ਼ਿਆਈ ਸੀ ਤੇ ਏਸ਼ਿਆਈ ... ਹਾਂ, ਇਹੋ ਸੀ... ਮੈਨੂੰ ਪਤਾ ਮੈਂ ਸਮਝਾ ਨਹੀਂ ਪਾ ਰਿਹਾ.. ਪਰ ਤੇਰੀ ਉਹਦੇ ਨਾਲ ਖੂਬ ਨਿਭੇਗੀ। ਜਮਾ ਤੇਰੇ ਵਰਗਾ ਐ, ਬਹੁਤ ਨੇਕ ਆਦਮੀ... ਰੋਸ਼ਨ ਦਿਮਾਗਾ, ਤੇਜ਼।
ਬੇਰੰਜਰ	(ਗੈਂਡਿਆਂ ਦਾ ਸ਼ੋਰ ਵੱਧਦਾ ਹੈ। ਦੋਹਾਂ ਦੀਆਂ ਅਵਾਜ਼ਾਂ ਉਸ ਰੌਲੇ 'ਚ ਦੱਬ ਜਾਂਦੀਆਂ ਹਨ, ਗੈਂਡੇ ਖਿੜਕੀ ਬੱਲਿਓਂ ਲੰਘਦੇ ਦਿਖਦੇ ਹਨ। ਕੁਝ ਦੇਰ ਲਈ ਬੇਰੰਜਰ ਤੇ ਡਯੂਡਾਰਡ ਦੇ ਸਿਰਫ ਬੁੱਲ੍ਹ ਹਿਲਦੇ ਦਿਖਾਈ ਪੈਂਦੇ ਹਨ, ਕੋਈ ਸ਼ਬਦ ਸੁਣਾਈ ਨਹੀਂ ਪੈਂਦਾ।)
ਬੇਰੰਜਰ	ਲਓ ਫੇਰ ਆ ਗਏ ! ਕਦੋਂ ਖਹਿੜਾ ਛੱਡਣਗੇ ! (ਖਿੜਕੀ ਵੱਲ ਜਾਂਦਾ ਹੈ।) ਦਫਾ ਹੋ ਜਾਓ ! ਦਫਾ, ਸ਼ੈਤਾਨ ਦੀਓਂ 'ਲਾਦੋ !
ਡਯੂਡਾਰਡ	(ਗੈਂਡੇ ਦੂਰ ਜਾਂਦੇ ਹਨ। ਬੇਰੰਜਰ ਉਨ੍ਹਾਂ ਪਿੱਛੇ ਹਵਾ 'ਚ ਮੁੱਕੇ ਮਾਰਦਾ ਹੈ।)
ਬੇਰੰਜਰ	(ਬੈਠ ਜਾਂਦਾ ਹੈ) ਚੰਗਾ ਲੱਗੇਗਾ ਤੇਰੇ ਤਰਕ-ਸ਼ਾਸਤਰੀ ਨੂੰ ਮਿਲਕੇ। ਜੇ ਇਨ੍ਹਾਂ ਨਾਜ਼ੂਕ ਤੇ ਪੁੰਦਲੇ ਮੁੱਦਿਆਂ 'ਤੇ ਉਹ ਕੁਝ ਰੋਸ਼ਨੀ ਪਾ ਸਕੇ। ਖੁਸ਼ੀ ਹੀ ਹੋਏਗੀ ਮੈਨੂੰ ਤੇ।
ਡਯੂਡਾਰਡ	(ਦੌੜ ਕੇ ਹੇਠਲੀ ਖਿੜਕੀ ਵੱਲ ਜਾਂਦਾ ਹੈ) ਹਾਂ, ਲਿਆਵਾਂਗਾ ਉਸਨੂੰ, ਉਹੋ ਗੱਲ ਕਰੂ ਤੇਰੇ ਨਾਲ। ਗਜ਼ਬ ਬੰਦਾ ਏ, ਜਣਾ ਖਣਾ ਨੀ, ਦੇਖ ਲੀਂ ਤੂੰ। (ਖਿੜਕੀ 'ਚੋਂ, ਗੈਂਡਿਆਂ ਨੂੰ) ਓ ਸ਼ੈਤਾਨੋ(ਹਵਾ 'ਚ ਮੁੱਕੇ ਮਾਰਦਾ ਹੈ।)
ਡਯੂਡਾਰਡ	ਜਾਣ ਦੇ ਉਨ੍ਹਾਂ ਨੂੰ। ਨਾਲੇ ਨਰਮੀ ਨਾਲ ਗੱਲ ਕਰ। ਇਹ ਕੋਈ ਢੰਗ ਨਹੀਂ ਗੱਲ ਕਰਨ ਦਾ।

- ਬੇਰੰਜਰ (ਹਾਲੇ ਵੀ ਖਿੜਕੀ 'ਚ ਖੜ੍ਹਾ ਹੈ) ਉਹ ਜਾ ਰਹੇ...ਓਹ!  
 (ਆਰਕੈਸਟਰਾ ਪਿਟ 'ਚੋਂ ਇੱਕ ਗੈਂਡੇ ਦਾ ਸਿਰ ਉੱਭਰਦਾ ਹੈ, ਕੇਨ ਦਾ ਹੈਟ ਉਸਦੀ ਨੱਕ 'ਚੋਂ ਆਰ-ਪਾਰ ਹੋਇਆ ਪਿਆ ਹੈ, ਛਰਤੀ ਨਾਲ ਉਹ ਖੱਬਿਓਂ ਸੱਜੇ ਵੱਲ ਨੂੰ ਦੌੜ ਜਾਂਦਾ ਹੈ।)
- ਬੇਰੰਜਰ ਦੇਖਿਆ ਓਹ ਹੈਟ ...ਗੈਂਡੇ ਦੀ ਨੱਕ 'ਤੇ। ਓਹ! ਇਹ ਤਾਂ ਤਰਕ-ਸ਼ਾਸਤਰੀ ਦਾ ਹੈਟ ਹੈ, ਹਾਂ, ਤਰਕ-ਸ਼ਾਸਤਰੀ ਦਾ! ਹੱਦ ਹੋ ਗਈ! ਤਰਕ-ਸ਼ਾਸਤਰੀ ਗੈਂਡਾ ਹੋ ਗਿਆ!
- ਡਯੂਡਾਰਡ ਰੋਣ ਪਿੱਟਣ ਵਾਲੀ ਕੀ ਗੱਲ ਹੈ ਇਹਦੇ 'ਚ!  
 ਓਹ ਪਰਮਾਤਮਾ! ਇਹ ਕਿਵੇਂ ਕਰ ਸਕਦੇ ਤੂੰ...? ਤੈਨੂੰ...ਤੈਨੂੰ ਪੁੱਛ ਰਿਹਾਂ ਮੈਂ! ਤਰਕ-ਸ਼ਾਸਤਰੀ .. ਗੈਂਡਾ!
- ਬੇਰੰਜਰ (ਖਿੜਕੀ 'ਤੇ ਆ ਕੇ) ਕਿੱਥੇ ਹੈ?  
 (ਇਸ਼ਾਰਾ ਕਰਦਾ ਹੈ) ਓਹ ਰਿਹਾ.. ਓਧਰ.. ਓਵੇਖ...! ਦੇਖਿਆ।
- ਡਯੂਡਾਰਡ ਇੱਕੋਇੱਕ ਗੈਂਡਾ ਹੈ ਹੈਟ ਵਾਲਾ! ਇਸੇ ਤੋਂ ਤੂੰ ਅੰਦਾਜ਼ਾ ਲਾਇਆ,  
 ਕੀ ਤੈਨੂੰ ਪੱਕਾ ਹੈ ਕਿ ਇਹ ਉਹੀ ਹੈ, ਤੇਰਾ ਤਰਕ-ਸ਼ਾਸਤਰੀ?
- ਬੇਰੰਜਰ ਤਰਕ-ਸ਼ਾਸਤਰੀ... ਤੇ ਗੈਂਡਾ!!!  
 ਡਯੂਡਾਰਡ ਪੁਰਾਣੀ ਆਪਣੀ ਸ਼ਖਸੀਅਤ ਦੀ ਨਿਸ਼ਾਨੀ ਹਾਲੇ ਵੀ ਸਾਂਭੀ ਹੈ  
 ਉਸਨੇ।
- ਬੇਰੰਜਰ (ਹੈਟ ਵਾਲੇ ਗੈਂਡੇ ਪਿੱਛੇ ਮੁੱਕੇ ਉਛਾਲਦਾ ਹੈ, ਜਿਹੜਾ ਜਾ ਚੁੱਕਾ ਹੈ।) ਮੈਂ ਕਦੇ ਨਹੀਂ! ਮੈਂ ਕਦੇ ਨਹੀਂ! ਆਉਣ ਲੱਗਾ। ਮੈਂ ਕਦੇ ਨਹੀਂ! ਜੇ ਉਹ ਸੱਚਮੁੱਚ ਇੱਕ ਚਿੱਤਨਸ਼ੀਲ ਪ੍ਰਾਣੀ ਸੀ, ਜਿਵੇਂ ਤੂੰ ਦੱਸਿਆ,  
 ਤਾਂ ਉਸਨੂੰ ਵਰਗਲਾਇਆ ਨਹੀਂ ਜਾ ਸਕਦਾ। ਜ਼ਰੂਰ ਉਸਨੇ ਚੰਗੇ-ਮਾੜੇ ਸਾਰੇ ਪੱਖਾਂ ਨੂੰ ਤੱਲਿਆ ਹੋਏਗਾ, ਫੇਰ ਹੀ ਫੈਸਲਾ ਲਿਆ ਹੋਇਗਾ।
- ਬੇਰੰਜਰ (ਹਾਲੇ ਵੀ ਸਾਬਕਾ ਤਰਕ-ਸ਼ਾਸਤਰੀ ਅਤੇ ਹੋਰ ਗੈਂਡਿਆਂ ਪਿੱਛੇ ਚੀਖ ਰਿਹਾ ਹੈ, ਉਹ ਜਾ ਚੁੱਕੇ ਹਨ।) ਮੈਂ ਕਦੇ ਨਹੀਂ ਰਲਾਂਗਾ ਤੁਹਾਡੇ ਨਾਲ!  
 ਡਯੂਡਾਰਡ (ਆਰਾਮ-ਕੁਰਸੀ 'ਚ ਧਸ ਜਾਂਦਾ ਹੈ) ਹਾਂ, ਇਹ ਗੱਲ ਸੋਚਣ ਲਈ ਮਜ਼ਬੂਰ ਕਰਦੀ ਹੈ...
- (ਬੇਰੰਜਰ ਡਾਊਨ-ਸਟੇਜ ਵਾਲੀ ਖਿੜਕੀ ਬੰਦ ਕਰਦਾ ਹੈ; ਉੱਪਰਲੀ ਖਿੜਕੀ ਵੱਲ ਜਾਂਦਾ ਹੈ, ਜਿਥੋਂ ਗੈਂਡੇ ਲੰਘਦੇ ਦਿਖਦੇ ਹਨ। ਜਿਵੇਂ ਪੂਰੇ ਘਰ ਦਾ ਗੋੜਾ ਲਾ ਰਿਹਾ ਹੋਏ। ਖਿੜਕੀ ਥੋਲ੍ਹ ਕੇ ਮੁੜ ਫੇਰ ਚੀਖਦਾ ਹੈ।)
- ਬੇਰੰਜਰ ਨਹੀਂ, ਕਦੇ ਨਹੀਂ, ਰਲਾਂਗਾ ਤੁਹਾਡੇ ਨਾਲ!  
 ਡਯੂਡਾਰਡ (ਆਰਾਮ-ਕੁਰਸੀ 'ਚ ਧਸਿਆ, ਖੁਦ ਨਾਲ) ਉਹ ਘਰ ਦੇ ਆਲੋ-

	ਦੁਆਲੇ ਚੱਕਰ ਕੱਢ ਰਹੇ ਨੇ। ਖੋਡ ਰਹੇ ਨੇ! ਪ੍ਰਹੁਦੀ ਬੱਚੇ!
ਡਯੂਡਾਰਛ	(ਡੇਜ਼ੀ ਪੌੜੀਆ ਚੜ੍ਹ ਰਹੀ ਹੈ। ਉਹ ਬੇਰੰਜਰ ਦਾ ਦਰਵਾਜ਼ਾ ਖੜਕਾਉਂਦੀ ਹੈ। ਉਸਦੇ ਹਥ 'ਚ ਇੱਕ ਟੋਕਰੀ ਹੈ।)
ਬੇਰੰਜਰ	ਬੇਰੰਜਰ, ਦਰਵਾਜ਼ੇ 'ਤੇ ਕੋਈ ਹੈ!
	(ਫੇਰ ਉਹ ਬੇਰੰਜਰ ਨੂੰ ਬਾਂਹ ਤੋਂ ਫੜ ਕੇ ਹਿਲਾਂਦਾ ਹੈ, ਜਿਹੜਾ ਹਾਲੇ ਵੀ ਖਿੜਕੀ 'ਤੇ ਖੜਾ ਚੀਖ ਰਿਹਾ ਹੈ।)
ਡਯੂਡਾਰਡ	ਭੁੱਬ ਮਰਨ ਵਾਲੀ ਗੱਲ ਹੈ, ਇਉਂ ਮਖੋਟੇ ਪਾ ਕੇ ਜਿਉਣਾ, ਕੋਈ ਜਿਉਣਾ... ਲਾਹਨਤ!
ਬੇਰੰਜਰ	ਦਰਵਾਜ਼ਾ ਖੜਕ ਰਿਹੈ, ਸੁਣਦਾ ਨਹੀਂ ਤੈਨੂੰ ?
	ਤੇ ਫੇਰ ਖੋਲ੍ਹ ਦੇ, ਜੇ ਤੰਗ ਜੀ ਕਰਦਾ ਤੇ!
ਡੇਜ਼ੀ	(ਉਹ ਖਾਹਰ ਦੇਖਦਾ ਰਹਿੰਦਾ ਹੈ ਗੱਡਿਆਂ ਦੀ ਅਵਾਜ਼ ਦੂਰ ਜਾ ਰਹੀ ਹੈ। ਡਯੂਡਾਰਛ ਦਰਵਾਜ਼ਾ ਖੋਲ੍ਹਣ ਜਾਂਦਾ ਹੈ।)
ਡਯੂਡਾਰਡ	(ਅੰਦਰ ਆਉਂਦੀ ਹੈ) ਮਾਰਨਿੰਗ ਮਿਸਟਰ ਡਯੂਡਾਰਡ।
ਡੇਜ਼ੀ	ਓ ਮਿਸ ਡੇਜ਼ੀ.. ਤੁਸੀਂ ਹੋ।
ਡਯੂਡਾਰਡ	ਬੇਰੰਜਰ ਹੈ, ਠੀਕ ਹੈ ਹੁਣ?
ਡੇਜ਼ੀ	ਚੰਗਾ ਲੋਗ ਰਿਹੈ ਤੁਹਾਨੂੰ ਇਥੇ ਦੇਖ ਕੇ, ਅਕਸਰ ਆਉਂਦੇ ਹੋ ਤੁਸੀਂ ?
ਡਯੂਡਾਰਡ	ਕਿੱਥੇ ਹੈ ਉਹ?
ਡੇਜ਼ੀ	(ਇਸ਼ਾਰਾ ਕਰਦਾ ਹੈ) ਓ ਰਿਹਾ।
ਡਯੂਡਾਰਡ	ਓ ਵਿਚਾਰਾ ਕਿੰਨਾ ਇਕੱਲਾ ਹੈ। ਤੇ ਤਬੀਅਤ ਵੀ ਠੀਕ ਨਹੀਂ ਹੈ,
ਡੇਜ਼ੀ	ਕੋਈ ਚਾਹੀਦਾ ਹੈ ਸਹਾਰਾ ਦੇਣ ਨੂੰ।
ਡਯੂਡਾਰਡ	ਤੁਸੀਂ ਬਹੁਤ ਚੰਗੇ ਮਿੱਤਰ ਹੋ, ਮਿਸ ਡੇਜ਼ੀ।
ਡੇਜ਼ੀ	ਹਾਂ, ਉਹ ਤਾਂ ਮੈਂ ਹਾਂ ਹੀ, ਚੰਗੀ ਮਿੱਤਰ।
ਬੇਰੰਜਰ	ਬੜਾ ਨਿੱਘਾ ਦਿਲ ਹੈ ਤੁਹਾਡਾ।
	ਚੰਗੀ ਮਿੱਤਰ! ਬਸ, ਹੋਰ ਕੁਝ ਨਹੀਂ।
ਡਯੂਡਾਰਡ	(ਪਿੜਕੀ ਖੁੱਲ੍ਹੀ ਛੱਡ ਕੇ ਮੁੜਦਾ ਹੈ) ਓ ਮਿਸ ਡੇਜ਼ੀ! ਤੁਸੀਂ! ਬਹੁਤ
ਬੇਰੰਜਰ	ਚੰਗਾ ਕੀਤਾ ਤੁਸੀਂ... ਸੁਕਰੀਆ, ਬਹੁਤ ਸੁਕਰੀਆ, ਆਉਣ ਲਈ!
ਡੇਜ਼ੀ	ਉਹ ਤਾਂ ਹੈ।
	ਤੁਹਾਨੂੰ ਪਤੈ ਮਿਸ ਡੇਜ਼ੀ... ਤਹਕ-ਸ਼ਾਸਤਰੀ ਗੈਂਡਾ ਬਣ ਗਿਆ?
ਬੇਰੰਜਰ	ਹਾਂ, ਪਤਾ ਹੈ। ਗਲੀ 'ਚ ਆਉਂਦੇ ਹੋਏ ਝਲਕ ਜਿਹੀ ਦੇਖੀ ਸੀ। ਏਸ ਉਮਰ 'ਚ ਵੀ ਕਿੰਨੀ ਤੇਜ਼ ਦੌੜ ਰਿਹਾ ਸੀ! ਤਬੀਅਤ ਕੁਝ ਠੀਕ ਹੋਈ ਪਹਿਲੋਂ ਨਾਲੋਂ?
	ਸਿਰ ਫਟ ਰਿਹੈ ਮੇਰਾ! ਹਾਲੇ ਵੀ ਉਵੇਂ ਈ..! ਤੁਹਾਨੂੰ ਨੀ ਲੱਗਦਾ ਕਿ ਭਿਆਨਕ ਹੈ ਇਹ ਡਰਾਉਣਾ?
ਡੇਜ਼ੀ	ਮੇਰੇ ਖਿਆਲ 'ਚ ਤੁਹਾਨੂੰ ਆਰਾਮ ਦੀ ਲੋੜ ਹੈ ਬਸ ਥੋੜ੍ਹੇ ਦਿਨ

ਹੋਰ... ਚੁੱਪਚਾਪ ਬਰਦਾਸ਼ਤ ਕਰੋ।  
 (ਬੇਰੰਜਰ ਤੇ ਡੇਜ਼ੀ ਨੂੰ) ਗੁਸਤਾਗੀ ਮਾਫ਼. ਮੈਂ ਹੁਣ ਚਲਦਾਂ।  
 (ਡੇਜ਼ੀ ਨੂੰ) ਮੇਰਾ ਮਤਲਬ ਸੀ ਤਰਕ-ਸ਼ਾਸਤਰੀ...  
 ਕਿਉਂ ਕੀ ਗੱਲ ਹੋਈ? (ਬੇਰੰਜਰ ਨੂੰ) ਓਹ, ਤਰਕ-ਸ਼ਾਸਤਰੀ, ਮੈਂ  
 ਕੁਝ ਨੀ ਸੋਚਦੀ ਉਸ ਬਾਰੇ!  
 ਮੈਨੂੰ ਲੱਗਾ ਮੈਂ ਐਵੇਂ ਵਿੱਚ ਕਿਤੇ...  
 (ਬੇਰੰਜਰ ਨੂੰ) ਤੈਨੂੰ ਕੀ ਲੱਗਦੇ... ਕੀ ਸੋਚਣਾ ਚਾਹੀਦਾ ਮੈਨੂੰ? (ਦੋਹਾਂ  
 ਨੂੰ) ਮੇਰੇ ਕੌਲ ਵੀ ਇੱਕ ਖ਼ਬਰ ਹੈ: ਬੋਟਾਰਡ ਗੈਂਡਾ ਬਣ ਗਿਆ!  
 ਵਾਹ! ਵਾਹ!  
 ਮੈਂ ਨਹੀਂ ਮੰਨਦਾ। ਉਹ ਤਾਂ ਖ਼ਿਲਾਫ਼ ਸੀ। ਕੋਈ ਗਲਤੀ ਲੱਗੀ ਹੈ..।  
 ਵਿਰੋਧ ਕੀਤਾ ਸੀ ਉਸਨੇ। ਡਯੂਡਾਰਡ ਹੁਣ ਤਾਂ ਦਸ ਰਿਹਾ ਸੀ।  
 ਡਯੂਡਾਰਡ, ਤੁੰ ਕਿਹਾ ਸੀ ਨਾ?  
 ਉਹ ਤਾਂ ਹੈ।  
 ਮੈਨੂੰ ਪਤਾ ਹੈ ਉਹ ਪਿਲਾਫ਼ ਸੀ। ਪਰ ਇਹ ਗੱਲ ਉਸਨੂੰ ਹੋਕ ਨਹੀਂ  
 ਸਕੀ, ਪੈਪਿਲੋਂ ਤੋਂ ਚੁੱਵੀ ਘੰਟੇ ਦੇ ਅੰਦਰ ਹੀ ਉਹ ਪੂਰ੍ਹ...  
 ਠੀਕ ਹੈ, ਹੋ ਸਕਦੇ ਉਸਨੇ ਮਨ ਬਦਲ ਲਿਆ ਹੋਏ! ਸਭ ਨੂੰ ਹੋਵ  
 ਹੈ।  
 ਫੇਰ ਤਾਂ ਕੁਝ ਵੀ ਹੋ ਸਕਦੈ!  
 (ਬੇਰੰਜਰ ਨੂੰ) ਥੋੜ੍ਹੀ ਦੇਰ ਪਹਿਲੋਂ ਉਹ ਬੜਾ ਸ਼ਾਨਦਾਰ ਆਦਮੀ ਸੀ  
 ਤੁਹਾਡੇ ਲਈ।  
 ਮੇਰੇ ਸਾਹਮਣੇ ਹੋਇਆ ਸਭ।  
 ਫੇਰ ਉਹ ਜ਼ਰੂਰ ਝੂਠ-ਮੂਠ ਕਰ ਰਿਹਾ ਹੋਏਗਾ, ਨੌਟੰਕੀ, ਤਰਾਮਾ,  
 ਖ਼ਹੂਤ ਸੰਜੀਦਾ ਲੱਗ ਰਿਹਾ ਸੀ; ਬੇਹਦ ਗੰਭੀਰ।  
 ਕੋਈ ਵਜਾ ਦੱਸੀ?  
 ਜੋ ਉਸਨੇ ਕਿਹਾ: 'ਸਾਂਝੇ ਦੇ ਨਾਲ ਬਦਲਣਾ ਚਾਹੀਦਾ ਹੈ।' ਉਸਦੇ  
 ਆਸਹੀ ਮਨੁੱਖੀ ਬੋਲ ਇਹੋ ਸੀ।  
 ਮੈਨੂੰ ਪੱਕਾ ਸੀ ਮਿਸ ਡੇਜ਼ੀ ਕਿ ਤੁਸੀਂ ਇੱਥੇ ਈ ਮਿਲੋਂਗੇ।  
 ਸਾਂਝੇ ਨਾਲ ਚੱਲੋ! ਕਿਆ ਮਾਨਸਿਕਤਾ ਹੈ! (ਦੋਹੋਂ ਹੱਥ ਖੋਲ੍ਹਦਾ ਹੈਂ!)  
 (ਡੇਜ਼ੀ ਨੂੰ) ਦਫ਼ਤਰ ਬੰਦ ਹੈ ਤਾਂ ਫੇਰ ਤੁਸੀਂ ਹੋਰ ਕਿਤੇ ਹੋ ਹੀ ਨਹੀਂ  
 ਸਕਦੇ।  
 (ਆਪਣੇ ਆਪ 'ਹ) ਕੀ ਬਹੁਪਨਾ ਹੈ! (ਫੇਰ ਉਵੇਂ ਕਰਦਾ ਹੈਂ!)  
 (ਡਯੂਡਾਰਡ ਨੂੰ) ਮਿਲਣਾ ਚਾਹੁੰਦੇ ਸੀ ਤਾਂ ਫੌਨ ਕਰ ਦਿੰਦੇ।  
 ਓਤੂਹਾਨੂੰ ਤਾਂ ਪਤਾ ਈ ਹੈ, ਮਿਸ ਡੇਜ਼ੀ, ਮੈਂ ਕਿਸੇ ਦੇ ਮਾਮਲੇ 'ਹ  
 ਦੱਖਲ ਨਹੀਂ ਦਿੰਦਾ।

ਬੇਰੰਜਰ	ਪਰ ਹੁਣ ਮੈਨੂੰ ਸਮਝ ਆ ਗਈ, ਬੋਟਾਰਡ 'ਤੇ ਹੁਣ ਮੈਨੂੰ ਕੋਈ ਹੈਰਾਨੀ ਨਹੀਂ ਜੋ ਵੀ ਉਸਨੇ ਕੀਤਾ, ਉਸਦੀ ਦ੍ਰਿੜਤਾ ਮਹਿਜ਼ ਦਿਖਾਵਾ ਸੀ। ਬੇਸ਼ਕ ਉਹ ਉਸਨੂੰ ਵਧੀਆ ਬੰਦਾ ਹੋਣ ਤੋਂ ਨਹੀਂ ਸੀ ਰੋਕਦੀ। ਮੰਦੇਭਾਗੀਂ ਚੰਗੇ ਬੰਦਿਆਂ ਦੇ ਚੰਗੇ ਗੈਂਡੇ ਬਣਦੇ। ਚੰਗੇ ਨੇ ਇਸੇ ਲਈ ਤਾਂ ਫਸ ਜਾਂਦੇ।
ਡੇਜ਼ੀ	ਇਹ ਟੋਕਰੀ ਇੱਥੇ ਮੇਜ਼ 'ਤੇ ਰੱਖ ਦਿਆਂ। (ਰੱਖ ਦਿੰਦੀ ਹੈ।)
ਬੇਰੰਜਰ	ਪਰ ਉਹ ਤਾਂ ਵਧੀਆ ਬੰਦਾ ਸੀ, ਗੁੱਸਾ ਵੀ ਬਹੁਤ ਸੀ ...
ਡਯੂਡਾਰਡ	(ਤੇਜ਼ੀ ਨਾਲ ਡੇਜ਼ੀ ਕੋਲ ਜਾ ਕੇ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ।) ਮਾਫ਼ ਕਰਨਾ, ਅਸੀਂ ਦੋਹੋਂ ਈ ਬਸ, ਤੁਹਾਡਾ ਹੱਥ ਵੰਡਾਉਣਾ ਚਾਹੀਦਾ ਸੀ ਸਾਨੂੰ... ਪਹਿਲਾਂ ਈ।
ਬੇਰੰਜਰ	... ਕਮਤਰੀ ਦੇ ਅਹਿਮਾਸ ਦਾ ਮਾਰਿਆ, ਆਪਣੇ ਤੋਂ ਉੱਤਲਿਆਂ ਲਈ ਨਫਰਤ ਮੱਚਦੀ ਰਹਿੰਦੀ ਉਸਦੇ ਅੰਦਰ, ਚੌਵੀ ਘੰਟੇ।
ਡਯੂਡਾਰਡ	ਤੇਰੀ ਦਲੀਲ 'ਚ ਜਾਨ ਹੈ ਨਹੀਂ, ਮਿਆਲ ਤਾਂ ਉਸਨੇ ਆਪਣੇ ਚੀਫ਼ ਨੂੰ ਬਣਾਇਆ, ਜਿਹੜਾ, ਉਸਦੇ ਕਹਿਣ ਮੁਤਾਬਕ, ਉਨ੍ਹਾਂ ਲੋਕਾਂ ਦਾ ਹਥਿਆਰ ਸੀ ਜਿਹੜੇ ਉਸਨੂੰ ਲੁੱਟਦੇ ਸੀ। ਓਂ ਹੁੰਅ, ਮੇਰੇ ਹਿਸਾਬ ਨਾਲ ਉਹਦੇ ਕੇਸ 'ਚ ਹੋਇਆ ਇਹ ਕਿ ਉਸਦੀਆਂ ਬੇਲਗਾਮ ਲਾਲਸਾਵਾਂ ਨੂੰ ਭਾਈਚਾਰੇ ਦੀ ਭਾਵਨਾ ਨੇ ਦੱਬ ਲਿਆ।
ਬੇਰੰਜਰ	ਬੇਲਗਾਮ ਤਾਂ ਗੈਂਡੇ ਨੇ, ਕਿਉਂਕਿ ਉਹ ਘੱਟਗਿਣਤੀ 'ਚ ਨੇ।
ਡਯੂਡਾਰਡ	ਹਾਂ, ਓ ਨੇ, ਹਾਲ ਦੀ ਘੜੀ... ਘੱਟਗਿਣਤੀ।
ਡੇਜ਼ੀ	ਕਾਫ਼ੀ ਵੱਡੀ ਘੱਟਗਿਣਤੀ 'ਚ ਨੇ ਉਹ, ਤੇ ਵਧਦੇ ਵੀ ਜਾ ਰਹੇ ਨੇ। ਮੇਰਾ ਭਤੀਜਾ ਗੈਂਡਾ ਬਣ ਗਿਆ ਤੇ ਉਸਦੀ ਘਰਵਾਲੀ। ਹੋਰ ਜਾਣੀਆਂ ਪਛਾਣੀਆਂ ਹਸਤੀਆਂ ਦੀ ਤਾਂ ਛੱਡੋ, ਰੋਤਜ਼ ਦਾ ਕਾਰਡੀਨਲ..
ਡਯੂਡਾਰਡ	ਇੱਕ ਪਾਦਰੀ!
ਡੇਜ਼ੀ	ਬਜ਼ੁਰਗ ਐਰਤਾਂ ਵੀ ਨੇ।
ਡਯੂਡਾਰਡ	ਇਹ ਦੂਸਰੇ ਦੇਸ਼ਾਂ 'ਚ ਵੀ ਫੈਲਣ ਵਾਲਾ..., ਦੇਖ ਲੈਣਾ
ਬੇਰੰਜਰ	ਤੇ ਸੋਚੋ ਤਾਂ ਸਹੀ, ਸ਼ੁਰੂਆਤ ਸਾਥੋਂ ਹੋ ਰਹੀ ਹੈ।
ਡੇਜ਼ੀ	ਚੰਗੇ ਵੱਡੇ ਘਰਾਣਿਆਂ ਦੇ ਲੋਕ..., ਸੇਂਟ ਸਿਮੋਨ ਦਾ ਡਯੂਕ।
ਬੇਰੰਜਰ	(ਬਾਹਾਂ ਉਲਾਰਦੇ ਹੋਏ) ਜਿੰਨੇ ਸਾਡੇ ਵੱਡੇ ਵੱਡੇ ਨਾਮ!
ਡੇਜ਼ੀ	ਤੇ ਆਮ ਲੋਕ ਵੀ, ਹੋੜਾਂ ਦੀਆਂ ਹੋੜਾਂ। ਸ਼ਹਿਰ ਦਾ ਚੌਬਾ ਹਿੱਸਾ ਭਾਵੇਂ ਹੁਣ...
ਬੇਰੰਜਰ	ਹਾਲੇ ਵੀ ਸਾਡੀ ਬਹੁਗਿਣਤੀ ਹੈ। ਇਸਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਹੈ। ਇਸਤੋਂ ਪਹਿਲਾਂ ਕਿ ਉਹ ਸਾਨੂੰ ਵਹਾਅ ਕੇ ਲੈ ਜਾਣ, ਕੁਝ ਕਰਨਾ ਚਾਹੀਦਾ ਹੈ।

ਡਯੂਡਾਰਡ	ਬਹੁਤ ਤਾਕਤਵਰ ਨੇ ਉਹ, ਬਹੁਤ।
ਡੋਜ਼ੀ	ਚਲੋ, ਫਿਲਹਾਲ ਕੁਝ ਖਾ ਲਓ ਪਹਿਲੋਂ, ਮੈਂ ਲੈ ਕੇ ਆਈ ਹਾਂ।
ਬੇਰੰਜਰ	ਤੁਸੀਂ ਬਹੁਤ ਮਿਹਰਬਾਨ ਹੋ, ਮਿਸ ਡੋਜ਼ੀ।
ਡਯੂਡਾਰਡ	(ਖੁਦ ਨਾਲ) ਜਿਆਦਾ ਈ ਮਿਹਰਬਾਨ ਏ।
ਬੇਰੰਜਰ	ਕਿਵੇਂ ਸੁਕਰੀਆ ਕਰਾਂ ਤੁਹਾਡਾ!
ਡੋਜ਼ੀ	(ਡਯੂਡਾਰਡ ਨੂੰ) ਤੁਸੀਂ ਰੁਕੋਂਗੇ ਸਾਡਾ ਸਾਬ ਦੇਣ ਲਈ ?
ਡਯੂਡਾਰਡ	ਮੈਂ ਕੋਈ ਪਰੋਸ਼ਾਨੀ ਨਹੀਂ ਬਣਨੀ ਚਾਹੁੰਦਾ।
ਡੋਜ਼ੀ	ਕੀ ਕਹਿ ਰਹੇ ਹੋ ਮਿਸਟਰ ਡਯੂਡਾਰਡ ? ਤੁਹਾਨੂੰ ਪਤਾ ਹੈ ਕਿ ਸਾਨੂੰ ਚੰਗਾ ਲੱਗੋਗਾ ਜੇ ਤੁਸੀਂ ਰੁਕੋਂ।
ਡਯੂਡਾਰਡ	ਹਾਂ, ਪਰ ਮੈਨੂੰ ਚੰਗਾ ਨਹੀਂ ਲੱਗੋਗਾ ਜੇ ਮੈਂ ਵਿੱਚ...
ਬੇਰੰਜਰ	ਛੱਡੋ ਵੀ, ਬੈਠੋ। ਤੁਹਾਡੇ ਨਾਲ ਗੱਲਬਾਤ ਕਰਨ ਦਾ ਹਮੇਸ਼ਾ ਇੱਕ ਮਜ਼ਾ ਹੈ।
ਡਯੂਡਾਰਡ	ਅਸਲ 'ਚ ਮੈਂ ਥੋੜਾ ਜਲਦੀ 'ਚ ਹਾਂ। ਕਿਸੇ ਨੂੰ ਮਿਲਣਾ।
ਬੇਰੰਜਰ	ਹੁਣੇ ਤੁਸੀਂ ਕਹਿ ਰਹੇ ਸੀ ਕਿ ਕੋਈ ਖਾਸ ਕੰਮ ਨਹੀਂ।
ਡੋਜ਼ੀ	(ਟੋਕਰੀ 'ਚੋਂ ਸਮਾਨ ਕੱਢਦੇ ਹੋਏ) ਬੜੀ ਮੁਸ਼ਕਿਲ ਨਾਲ ਖਾਣਾ ਮਿਲਿਆ ਮੈਨੂੰ। ਪਤਾ ਵੀ ਹੈ ਕੁਝ; ਦੁਕਾਨਾਂ ਲੁੱਟੀਆਂ ਪਈਆਂ ਹਰ ਥਾਂ, ਸਭ ਤਹਿਸ ਨਹਿਸ ਕਰ ਦਿੱਤਾ .. ਉਨ੍ਹਾਂ ਨੇ। ਬਹੁਤੀਆਂ ਦੁਕਾਨਾਂ ਤੇ ਬੰਦ ਪਈਆਂ। ਬਾਹਰ ਤਖਤੀਆਂ ਲਟਕੀਆਂ : 'ਤਬਦੀਲੀ ਖਾਤਰ ਦੁਕਾਨ ਬੰਦ ਹੈ।'
ਬੇਰੰਜਰ	ਇੱਕ ਜਗ੍ਹਾ ਤਾੜ ਦੇਣਾ ਚਾਹੀਦਾ ਉਨ੍ਹਾਂ ਨੂੰ ਕਿਸੇ ਵੱਡੇ ਵਾੜੇ 'ਚ, ਸਖਤ ਨਿਗਰਾਨੀ ਹੋਠ।
ਡਯੂਡਾਰਡ	ਕਹਿਣਾ ਹੀ ਸੌਖਾ ਹੈ। ਪਸੂਆਂ ਦੇ ਹੱਕਾਂ ਵਾਲੀ ਲੀਗ ਸਭ ਤੋਂ ਪਹਿਲਾਂ ਝੰਡਾ ਚੁੱਕੇਗੀ।
ਡੋਜ਼ੀ	ਤੇ ਹਰ ਕਿਸੇ ਦਾ ਕੋਈ ਨਾ ਕੋਈ ਆਪਣਾ ਹੈ ਉਨ੍ਹਾਂ 'ਚ, ਕੋਈ ਰਿਸ਼ਤੇਦਾਰ, ਭਰਾ-ਭਤੀਜਾ; ਇਹ ਗੱਲ ਹੋਰ ਮੁਸੀਬਤ ਬਣ ਜਾਣੀ।
ਬੇਰੰਜਰ	ਤਾਂ ਹਰ ਕੋਈ ਰਲ ਗਿਆ ਉਨ੍ਹਾਂ ਨਾਲ!
ਡਯੂਡਾਰਡ	ਇੱਕੋ ਕਿਸਤੀ 'ਚ ਸਵਾਰ ਨੇ ਸਭ !
ਬੇਰੰਜਰ	ਪਰ ਲੋਕ ਗੋਂਡੇ ਕਿਵੇਂ ਬਣ ਸਕਦੇ ? ਸੌਚ ਕੇ ਵੀ ਝੁਣੁਣੀ ਆਉਂਦੀ !
ਡੋਜ਼ੀ	(ਡੋਜ਼ੀ ਨੂੰ) ਮੈਂ ਕੋਈ ਮਦਦ ਕਰਾਂ ?
ਡਯੂਡਾਰਡ	(ਖੁਦ ਨਾਲ) ਹਰ ਚੀਜ਼ ਪਤਾ, ਉਸਨੂੰ ਘਰ ਦੀ।
ਡੋਜ਼ੀ	(ਡਯੂਡਾਰਡ ਨੂੰ) ਤਿੰਨ ਜਗ੍ਹਾ ਲਿਆ ਰਹੀ ਹਾਂ ਮੈਂ, ਓਕੇ ? ਤੁਸੀਂ ਰੁਕੋਂ ਤੋਂ ਨਾ ?

ਬੇਰੰਜਰ	ਹਾਂ-ਹਾਂ ! ਰੁਕ ਰਹੇ ਨੇ
ਭੇੜੀ	(ਬੇਰੰਜਰ ਨੂੰ) ਪਤਾ ਨਹੀਂ, ਕਦੋਂ ਤੁਸੀਂ ਆਦੀ ਹੋ ਜਾਂਦੇ ਹੋ। ਧਾੜਾਂ ਦੀਆਂ ਧਾੜਾਂ... ਗੈਂਡੇ ਤਾਲੀਆਂ 'ਚੋਂ ਮੱਛਰੇ ਲੰਘਦੇ.. ਹੁਣ ਤਾਂ.. ਕੋਈ ਹੋਰਾਨ ਵੀ ਨਹੀਂ ਹੁੰਦਾ। ਉਹ ਬਸ ਬੇੜਾ ਸਾਈਡ 'ਤੇ ਹੋ ਜਾਂਦੇ ਤੇ ਫੇਰ.. ਚਲੋ ਚੱਲ ਕਿਵੇਂ ਕੁਝ ਹੋਇਆ ਹੀ ਨਹੀਂ।
ਡਯੂਡਾਰਡ	ਸਲ ਤੋਂ ਸਿਆਣੀ ਗੱਲ ਇਹੋ ਹੈ।
ਬੇਰੰਜਰ	ਮੈਂ ਨਹੀਂ ਆਦੀ ਹੋ ਸਕਦਾ ਇਸਦਾ।
ਡਯੂਡਾਰਠ	(ਸੋਚਦੇ ਹੋਏ) ਮੈਂ ਸੋਚਦਾਂ ਇੱਕ ਵਾਹ ਟਹਾਈ ਨੀ ਕਰ ਕੇ ਦੇਖਣਾ ਚਾਹੀਦਾ?
ਭੇੜੀ	ਫਿਲਹਾਲ ਲੰਚ ਕਰੋ !
ਬੇਰੰਜਰ	ਸਮਝ ਨਹੀਂ ਆਉਂਦਾ ਤੇਰੇ ਵਰਗਾ ਕਨੂੰਨੀ ਬੰਦਾ ਕਿਵੇਂ ਇਹ... (ਗੈਂਡਿਆਂ ਦੇ ਹੜਦੰਗ ਦਾ ਸ਼ੋਹ ਉੱਠਦਾ ਹੈ। ਛੋਲ-ਨਗਾੜੇ ਤੇ ਵਾਜਿਆਂ ਦਾ ਕੋਰ੍ਹਾ।) ਹੋ ਕੀ ਰਿਹਾ ? (ਸਾਰੇ ਡਾਊਨ ਸਟੇਜ ਵੱਲ ਦੌੜਦੇ ਹਨ।) ਕੀ ਹੈ ਕੀ ?
ਬੇਰੰਜਹ	(ਇੱਕ ਕੰਪ ਦੇ ਛਿੱਗਣ ਦੀ ਅਵਾਜ਼ ਆਉਂਦੀ ਹੈ। ਮੰਚ 'ਤੇ ਪੂੜ ਹੀ ਪੂੜ ਹੋ ਜਾਂਦੀ ਹੈ, ਮਾਰੇ ਉਸ 'ਚ ਪਿਰ ਜਾਂਦੇ ਹਨ। ਸਿਰਫ਼ ਅਵਾਜ਼ਾਂ ਸੁਣਦੀਆਂ ਹਨ।)
ਡਯੂਡਾਰਡ	ਕੱਖ ਨਜ਼ਰ ਨਹੀਂ ਆਉਂਦਾ ! ਹੋਇਆ ਕੀ ਹੈ ?
ਬੇਰੰਜਹ	ਦਿਪਦਾ ਨਹੀਂ, ਪਰ ਸੁਣਦਾ ਤਾਂ ਹੈ ਨਾ।
ਭੇੜੀ	ਮਾੜਾ ਹੋ ਰਿਹਾ !
ਬੇਰੰਜਰ	ਪਲੇਟਾਂ ਮਾਰੀਆਂ ਪੂੜ ਨਾਲ ਭਰ ਜਾਣੀਆਂ।
ਭੇੜੀ	ਨਿਰੀ ਬੋਸਾਰੀ !
ਬੇਰੰਜਹ	ਚੁਲੋਂ ਖਾਣਾ ਖਾਓ ਫਟਾਫਟ। ਧਿਆਨ ਦੀ ਨਾ ਦਿਓ ਉਨ੍ਹਾਂ ਵੱਲ। (ਪੂੜ ਬੈਠਦੀ ਹੈ।)
ਭੇੜੀ	(ਚਰਸਕਾਂ ਵੱਲ ਨੂੰ ਇਸ਼ਾਰਾ ਕਰਦੇ ਹੋਏ) ਫਾਇਰ-ਸਟੋਨ ਦੀ ਕੰਪ ਢਾਹ 'ਤੀ ਉਨ੍ਹਾਂ ਨੇ।
ਭੇੜੀ	ਹਾਂ, ਉਹ ਤਾਂ ਹੈ, ਉਹ ਤਾਂ ਢਾਹ 'ਤੀ !
ਬੇਰੰਜਰ	(ਜਿਹੜੀ ਹੁਣ ਮੇਜ਼ ਕੇਲ ਆ ਕੇ ਪਲੇਟਾਂ ਸਾਫ਼ ਕਰਨ ਲੱਗੀ ਸੀ, ਦੌੜ ਕੇ ਉਨ੍ਹਾਂ ਕੋਲ ਜਾਂਦੀ ਹੈ।) ਉਹ ਬਾਹਰ ਆ ਰਹੇ ਨੇ।
ਭੇੜੀ	ਫਾਇਰ-ਬਿਗੇਡ ਵਾਲੇ ਸਾਰੇ ਗੈੰਡੇ ਬਣ ਗਏ। ਪੂਰੀ ਦੀ ਪੂਰੀ ਹੋਜ਼ੀਮੈਟ, ਬੈੰਡ ਪਿੱਛੇ ਚੱਲ ਰਹੇ।
ਬੇਰੰਜਰ	ਇਹ ਤਾਂ ਹੜ੍ਹ ਈ ਆ ਗਿਆ!
ਭੇੜੀ	ਹੱਦ ਹੋ ਗਈ, ਪਾਣੀ ਸਿਰਾਂ ਤੋਂ ਟੱਪ ਗਿਆ!
ਬੇਰੰਜਰ	ਉ ਕਚਹਿਰੀ ਵਾਲੇ ਪਾਸਿਓਂ ਹੇੜ ਤੁਰੀ ਆ ਰਹੀ ਪੂਰੀ, ਗੈੰਡੇ ਈ

		ਗੈਂਡੇ ।
ਬੋਰੰਜਰ	ਉ ਘਰਾਂ 'ਚੋਂ...	
ਡਾਊਡਾਰਡ	ਤੇ ਖਿੜਕੀਆਂ 'ਚੋਂ ਵੀ!	
ਭੋਜੀ	ਉਹ ਸਾਰੇ ਇਕੱਠੇ ਹੋ ਰਹੇ।	(ਇੱਕ ਬੰਦਾ ਪੌੜੀਆਂ 'ਚੋਂ ਛਾਲਾਂ ਮਾਰਦਾ ਦੌੜਦਾ ਹੋਇਆ ਨਿਕਲ ਜਾਂਦਾ ਹੈ; ਫੇਰ ਉਸਦੇ ਪਿੱਛੇ ਇਕ ਹੋਰ, ਜਿਸਦੀ ਨੱਕ 'ਤੇ ਵੱਡਾ ਸਾਰਾ ਸਿੰਗ ਹੈ; ਫੇਰ ਇੱਕ ਅੱਰਤ ਜਿਸਨੇ ਗੈਂਡੇ ਦਾ ਪੂਰਾ ਸਿਰ ਲਾਇਆ ਹੋਇਆ।)
ਡਾਊਡਾਰਡ	ਸਾਡੇ ਵਰਗਾ ਤਾਂ ਹੁਣ ਕੋਈ ਟਾਵਾਂ-ਟਾਵਾਂ ਹੀ ਬਚਿਆ	
ਬੋਰੰਜਰ	ਇੱਕ ਸਿੰਗ ਵਾਲੇ ਕਿੰਨੇ ਤੇ ਦੋ ਸਿੰਗਾਂ ਵਾਲੇ ਕਿੰਨੇ?	
ਡਾਊਡਾਰਡ	ਅੰਕੜਾ ਵਿਭਾਗ ਨੂੰ ਸਾਰੇ ਅੰਕੜੇ ਇਕੱਠੇ ਕਰਨੇ ਪੈਣੇ। ਬੜੇ ਸਿੰਗ ਫਸਣੇ, ਦੇਖੀਂ ਤੂੰ!	
ਬੋਰੰਜਰ	ਉਹ ਸਿਰਫ਼ ਅੰਦਾਜ਼ਾ ਲਾ ਸਕਦੇ ਨੇ, ਮੋਟਾ-ਮੋਟਾ। ਸਾਰਾ ਕੁਝ ਐਨੀ ਤੇਜ਼ੀ ਨਾਲ ਹੋ ਰਿਹੈ। ਹਿਸਾਬ ਲਾਉਣ ਦਾ ਸਮਾਂ ਕਿੱਥੇ ਹੈ!	
ਭੋਜੀ	ਇਹ ਦਿਮਾਗ ਤੁਮੀਂ ਉਨ੍ਹਾਂ ਨੂੰ ਪਾਉਣ ਦਿਓ। ਖਾਣਾ ਖਾ ਲਓ ਆਕੇ। ਬੋੜਾ ਆਸਰਾ ਜਿਹਾ ਤਾਂ ਹੋਵੇ। ਢਿੱਡ ਭਰਿਆ ਤੇ ਸਭ ਚੰਗਾ ਲਗਦੇਂ। (ਡਾਊਡਾਰਡ ਨੂੰ) ਆ ਜਾਓ ਤੁਸੀਂ ਵੀ।	
ਡਾਊਡਾਰਡ	(ਉਹ ਖਿੜਕੀ 'ਤੇ ਹੱਟਦੇ ਹਨ। ਭੋਜੀ ਬੋਰੰਜਰ ਨੂੰ ਬਾਂਹ ਤੋਂ ਫੜ ਕੇ ਲੈ ਕੇ ਜਾਂਦੀ ਹੈ, ਉਹ ਵੀ ਆਹਾਮ ਨਾਲ ਝਰਿਆ ਜਾਂਦਾ ਹੈ।	
ਡਾਊਡਾਰਡ	ਡਾਊਡਾਰਡ ਅਚਾਨਕ ਹੁੱਕ ਜਾਂਦਾ ਹੈ।	
ਬੋਰੰਜਰ	ਮੈਨੂੰ ਕੇਂਈ ਖਾਸ ਭੁੱਖ ਨਹੀਂ, ਅੰਦਰਲੀ ਗੱਲ ਤਾਂ ਇਹ ਹੈ ਕਿ ਇਹ	
ਡਾਊਡਾਰਡ	ਮੈਨੂੰ ਪਸੰਦ ਹੀ ਨਹੀਂ। ਮੇਰਾ ਜੀਅ ਬਾਹਰ... ਹਗੀ ਹਗੀ... ਤੇ ਬਹਿ ਕੇ ਖਾਣ ਨੂੰ ਕਰਦੇ।	
ਬੋਰੰਜਰ	ਸੋਚ ਵੀ ਨਾ! ਖਤਰਾ ਤਾਂ ਦੇਖ!	
ਡਾਊਡਾਰਡ	ਪਰ ਮੈਂ ਤੁਹਾਨੂੰ ਤਕਲੀਫ਼ ਨਹੀਂ ਦੇਣੀ ਚਾਹੁੰਦਾ।	
ਭੋਜੀ	ਕਿਹਾ ਨਾ ਤੁਹਾਨੂੰ... ਅਸੀਂ	
ਡਾਊਡਾਰਡ	(ਰੋਕ ਕੇ) ਮੈਂ ਸੱਚੀਂ...	
ਭੋਜੀ	(ਡਾਊਡਾਰਡ) ਠੀਕ ਹੈ, ਜੇ ਤੁਸੀਂ ਸੱਚੀਂ ਜਾਣਾ ਚਾਹੁੰਦੇ ਹੋ ਤਾਂ ਜ਼ਬਹਦਸਤੀ ਕੋਈ ਨਹੀਂ।	
ਡਾਊਡਾਰਡ	ਮੈਂ ਨਰਾਜ਼ ਨਹੀਂ ਕਰਨਾ ਚਾਹੁੰਦਾ ਤੁਹਾਨੂੰ..	
ਬੋਰੰਜਰ	(ਭੋਜੀ ਨੂੰ) ਰੋਕੋ ਉਸਨੂੰ, ਨਹੀਂ ਜਾਣਾ ਚਾਹੀਦਾ ਉਸਨੂੰ।	
ਭੋਜੀ	ਤੋਂ ਤਾਂ ਕਿਹਾ ਸੀ, ਪਰ ਹੋਰ ਦੀ ਹੁਣ ਆਪਣੀ ਮਰਜ਼ੀ ਹੈ।	
ਬੋਰੰਜਰ	(ਡਾਊਡਾਰਡ ਨੂੰ) ਬੰਦਾ ਗੈਂਡੇ ਨਾਲੋਂ ਬੋਹਤਰ ਹੈ।	
ਡਾਊਡਾਰਡ	ਮੈਂ ਨਹੀਂ ਕਹਿੰਦਾ ਕਿ ਉਹ ਸੀ ਨਹੀਂ। ਪਰ ਮੈਂ ਸੋਝੀਸਦੀ ਵੀ ਨਹੀਂ	

ਬੇਰੰਜਰ	ਮੰਨਦਾ ਇਹਨੂੰ   ਮੈਨੂੰ ਨਹੀਂ ਪਤਾ, ਸਿਰਫ਼ ਤਜਰਬਾ ਦਸ ਸਕਦਾ ...। ਤੂੰ ਵੀ ਕਮਜ਼ੋਰ ਪੈ ਰਿਹੈਂ, ਡਯੂਡਾਰਡ   ਇਹ ਐਵੇਂ ਥੋੜ੍ਹੇ ਦਿਨ ਐ ... ਫੇਰ ਤੂੰ ਪਛਤਾਏਂਗਾ।
ਡੇਜ਼ੀ	ਜੇ ਸੱਚੀਓਂ ਥੋੜ੍ਹੇ ਦਿਨ ਦੀ ਗੱਲ ਹੈ ਤਾਂ ਫੇਰ ਕੋਈ ਘਬਰਾਉਣ ਦੀ ਗੱਲ ਨਹੀਂ।
ਡਯੂਡਾਰਡ	ਮੇਰਾ ਮਨ ਕੁਝ ਡੋਲ ਰਿਹੈ ! ਮੈਨੂੰ ਲਗਦੈ ਕਿ, ਸੰਕਟ ਦੀ ਇਸ ਘੜੀ, ਮੈਨੂੰ ਆਪਣੇ ਮਾਲਕਾਂ ਤੇ ਮਿੱਤਰਾਂ ਦੇ ਨਾਲ ਖੜ੍ਹਨਾ ਚਾਹੀਦਾ।
ਬੇਰੰਜਰ	ਤੂੰ ਕੋਈ ਉਨ੍ਹਾਂ ਨਾਲ ਵਿਆਹਿਆ ਨਹੀਂ ... ਮੈਂ ਵਿਆਹ ਨਹੀਂ ਕੀਤਾ। ਵੱਡੇ ਬ੍ਰਹਮਿੰਡੀ ਪਰਿਵਾਰ ਖਾਤਰ ਛੋਟੇ ਤੁੱਢ ਪਰਿਵਾਰ ਦਾ ਤਿਆਗ ਕਰ ਦਿੱਤਾ।
ਡਯੂਡਾਰਡ	(ਨਰਮ ਲਹਿਜੇ 'ਚ) ਬਹੁਤ ਯਾਦ ਆਓਗੇ, ਡਯੂਡਾਰਡ; ਦਿਲ ਛੁੱਬੇਗਾ, ਪਰ ਕਰ ਵੀ ਕੀ ਸਕਦੇ ਹਾਂ।
ਡੇਜ਼ੀ	ਉਨ੍ਹਾਂ ਦੇ ਨਾਲ ਥੜ੍ਹੇ ਰਹਿਣਾ, ਮੇਰਾ ਫਰਜ਼ ਹੈ; ਇਹ ਫਰਜ਼ ਨਿਭਾਉਣਾ ਪਏਗਾ।
ਬੇਰੰਜਰ	ਬਕਵਾਸ, ਸਰਾਸਰ ਗਲਤ; ਤੇਰਾ ਫਰਜ਼... ਤੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਤੇਰਾ ਫਰਜ਼ ਹੈ ਕੀ, ਤੇਰਾ ਫਰਜ਼.. ਅਸਲ 'ਚ ਹੈ .. ਉਨ੍ਹਾਂ ਦੇ ਖਿਲਾਫ਼ ਡੱਟਣਾ, ਮਜ਼ਬੂਤ ਤੇ ਸਪਸ਼ਟ ਇਰਾਦੇ ਨਾਲ।
ਡਯੂਡਾਰਡ	ਆਪਣਾ ਦਿਮਾਗ ਮੈਂ ਸਾਫ਼ ਰੱਖਾਂਗਾ। (ਉਹ ਮੰਚ 'ਤੇ ਗੋਲ-ਗੋਲ ਘੁੰਮਣਾ ਸ਼ੁਰੂ ਹੁੰਦਾ ਹੈ।) ਐਨਾ ਸਾਫ਼, ਜਿਵੇਂ ਹਮੱਸ਼ਾ ਰਿਹਾ। ਜੋ ਭੰਡਣਾ ਵੀ ਹੈ, ਆਲੋਚਨਾ ਵੀ ਕਰਨੀ ਹੈ ਕਿਸੇ ਦੀ ਤਾਂ ਅੰਦਰੋਂ ਹੋਣੀ ਚਾਹੀਦੀ ਹੈ, ਤਜਰਬੇ 'ਚੋਂ। ਮੈਂ ਉਨ੍ਹਾਂ ਨੂੰ ਨਹੀਂ ਛੱਡਣ ਲੱਗਾ। ਨਹੀਂ ਛੱਡਾਂਗਾ ਸਾਥ ਉਨ੍ਹਾਂ ਦਾ।
ਡੇਜ਼ੀ	ਦਿਲ ਦਾ ਬਹੁਤ ਵਧੀਆ ਸੀ ਉਹ।
ਬੇਰੰਜਰ	ਬਹੁਤ ਵਧੀਆ ਹੈ ਦਿਲ ਦਾ। (ਡਯੂਡਾਰਡ ਨੂੰ ਉਸਦੇ ਮੂਹਰੇ ਹੋ ਕੇ) ਤੂੰ ਬਹੁਤ ਵਧੀਆ ਹੋਂ ਦਿਲ ਦਾ, ਬਹੁਤ ਹੀ ਵਧੀਆ, ਗਲਤੀ ਲੱਗੀ ਹੈ ਤੈਨੂੰ। (ਡੇਜ਼ੀ ਨੂੰ) ਰੋਕ ਉਸਨੂੰ। ਗਲਤੀ ਕਰ ਰਿਹੈ ਉਹ। ਉਹ ਬੰਦਾ ਹੈ।
ਡੇਜ਼ੀ	ਮੈਂ ਕੀ ਕਰ ਸਕਦੀ ਹਾਂ ? (ਡਯੂਡਾਰਡ ਦਰਵਾਜ਼ਾ ਖੋਲਦਾ ਹੈ ਤੇ ਦੌੜ ਜਾਂਦਾ ਹੈ। ਉਹ ਸ਼ੂਟ ਵੱਟਦਾ ਪੌੜੀਆਂ ਉਤਰ ਜਾਂਦਾ ਹੈ ਤੇ ਬੇਰੰਜਰ ਪੌੜੀਆਂ 'ਤੇ ਪੜਾ ਮਗਰੋਂ ਅਵਾਜ਼ਾਂ ਮਾਰਦਾ ਰਹਿ ਜਾਂਦਾ ਹੈ।)
ਬੇਰੰਜਰ	ਮੜ ਆ, ਡਯੂਡਾਰਡ! ਕੁਕ ਜਾ, ਵਾਪਸ ਆ ਜਾ, ਤੂੰ ਤਾਂ ਸਾਡਾ ਚਹੇਤਾ ਹੈਂ...! ਬਹੁਤ ਦੇਰ ਹੋ ਗਈ! (ਵਾਪਸ ਆਉਂਦਾ ਹੈ।) ਬਹੁਤ ਦੇਰ!

ਡੇਜ਼ੀ	ਅਸੀਂ ਕੁਝ ਨਹੀਂ ਕਰ ਸਕਦੇ । (ਬੇਰੰਜਰ ਦੇ ਅੰਦਰ ਆਉਣ 'ਤੇ ਉਹ ਦਰਵਾਜ਼ਾ ਬੰਦ ਕਰ ਦਿੰਦੀ ਹੈ । ਬੇਰੰਜਰ ਡਾਊਨ ਸਟੇਜ ਵਾਲੀ ਖਿੜਕੀ 'ਚੋਂ ਲਗਾਤਾਰ ਬਾਹਰ ਘੂਰ ਰਿਹਾ ਹੈ ।)
ਬੇਰੰਜਰ	ਉਹ ਰਲ ਗਿਐ ਉਨ੍ਹਾਂ 'ਚ । ਕਿੱਥੇ ਹੈ ਉਹ ਹੁਣ ?
ਡੇਜ਼ੀ	ਉਨ੍ਹਾਂ ਦੇ ਨਾਲ ।
ਬੇਰੰਜਰ	ਕਿਹੜਾ ਹੈ ਉਨ੍ਹਾਂ 'ਚੋਂ ?
ਡੇਜ਼ੀ	ਕੋਈ ਨੀ ਦਸ ਸਕਦਾ । ਤੁਸੀਂ ਹੁਣ ਪਛਾਣ ਨਹੀਂ ਸਕਦੇ ਉਸਨੂੰ ।
ਬੇਰੰਜਰ	ਉਹ ਸਾਰੇ ਇੱਕੋ ਜਿਹੇ ਲੱਗਦੇ, ਹੁ-ਬੂ-ਹੁ । (ਡੇਜ਼ੀ ਨੂੰ) ਹਿਚਕਚਾਹਟ ਸੀ ਉਸ 'ਚ । ਤੈਨੂੰ ਪੱਕੇ ਨਾਲ ਰੋਕਣਾ ਚਾਹੀਦਾ ਸੀ ਉਸਨੂੰ ।
ਡੇਜ਼ੀ	ਮੇਰੇ 'ਚ ਹਿੰਮਤ ਨਹੀਂ ਸੀ ।
ਬੇਰੰਜਰ	ਤੈਨੂੰ ਥੋੜਾ ਮਜ਼ਬੂਤੀ ਨਾਲ ਪੋਸ਼ ਆਉਣਾ ਚਾਹੀਦਾ ਸੀ ਉਹਦੇ ਨਾਲ, ਥੋੜੀ ਜਿਦ । ਉਹ ਪਿਆਰ ਕਰਦਾ ਸੀ ਤੇਰੇ ਨਾਲ, ਤੈਨੂੰ ਨੀ ਪਤਾ ?
ਡੇਜ਼ੀ	ਕਦੀ ਖੁੱਲ੍ਹ ਕੇ ਤਾਂ ਕਿਹਾ ਨਹੀਂ ਉਸਨੇ ...
ਬੇਰੰਜਰ	ਸਭ ਨੂੰ ਪਤਾ ਸੀ । ਮੁਹੱਬਤ ਦੀ ਨਕਾਮੀ ਤੋਂ ਡਰਦਾ ਉਹ ਚੁੱਪ ਰਿਹਾ । ਸੰਗਾਊ ਆਦਮੀ ਸੀ ਉਹ । ਤੇਰੇ 'ਤੇ ਪ੍ਰਭਾਵ ਪਾਉਣ ਲਈ ਉਹ ਕੁਝ ਵੱਡਾ ਕਰਨਾ ਚਾਹੁੰਦਾ .. । ਕੀ ਤੇਰਾ ਜੀਅ ਨਹੀਂ ਕਰਦਾ ਕਿ ਉਸਦੇ ਪਿੱਛੇ ਜਾਵੇ ?
ਡੇਜ਼ੀ	ਉੱਕਾ ਈ ਨਹੀਂ । ਨਹੀਂ ਤਾਂ ਮੈਂ ਇੱਥੇ ਨਾ ਹੁੰਦੀ !
ਬੇਰੰਜਰ	(ਖਿੜਕੀ 'ਚੋਂ ਬਾਹਰ ਦੇਖਦੇ ਹੋਏ) ਸਾਰੀ ਗਲੀ 'ਚ ਸਿਵਾਏ ਉਨ੍ਹਾਂ ਦੇ ਹੋਰ ਕੁਝ ਦਿਖਾਈ ਨਹੀਂ ਦਿੰਦਾ । (ਪਿਛਲੀ ਖਿੜਕੀ ਵੱਲ ਦੇਖਦਾ ਹੈ) ਹਰ ਪਾਸੇ ਉਹੀ । ਤੂੰ ਗਲਤ ਸੀ ਡੇਜ਼ੀ । (ਫੇਰ ਮੂਹਰਲੀ ਖਿੜਕੀ 'ਚੋਂ ਦੇਖਦਾ ਹੈ ।) ਇੱਕ ਵੀ ਬੰਦਾ ਦਿਖਾਈ ਨੀ ਦਿੰਦਾ, ਜਿੱਥੇ ਤਾਈਂ ਨਜ਼ਰ ਜਾਂਦੀ, ਸਭ ਪਾਸੇ ਉਹੀ ਨੇ । ਅੱਧੇ ਇੱਕ-ਸਿੰਗੇ ਤੇ ਅੱਧੇ ਦੋ-ਸਿੰਗੇ, ਇਹੋ ਇੱਕੋ--ਇੱਕ ਡਰਕ ਹੈ ।
	(ਗੈਂਡਿਆਂ ਦੇ ਲੰਘਣ ਦਾ ਸੋਚ ਉੱਭਰਦਾ ਹੈ, ਪਰ ਉਸ ਵਿੱਚ ਹੁਣ ਇੱਕ ਤਰ੍ਹਾਂ ਦਾ ਸੰਗੀਤ ਹੈ । ਸਟੇਜ ਦੇ ਉੱਪਰ ਵਾਲੀ ਖਿੜਕੀ 'ਚੋਂ ਗੈਂਡਿਆਂ ਦੇ ਬੜੇ ਵੰਨ-ਸੁਵੰਨੇ ਸਿਰ ਨਿਕਲਦੇ ਹਨ । ਉਨ੍ਹਾਂ ਦੀ ਗਿਣਤੀ ਨਿਰੰਤਰ ਵੱਧਦੀ ਹੀ ਜਾ ਰਹੀ ਹੈ । ਜਿਉਂ ਜਿਉਂ ਨਾਟਕ ਖੱਤਮ ਹੋਣ ਵੱਲ ਵੱਧਦਾ ਹੈ, ਉਨ੍ਹਾਂ ਦੇ ਰੁਕਣ ਦਾ ਸਮਾਂ ਵੱਧਦਾ ਹੈ । ਅਖੀਰ ਤੱਕ ਉਹ ਪਿਛਲੀ ਪੂਰੀ ਕੰਧ ਨੂੰ ਢਕ ਦਿੰਦੇ ਹਨ, ਤੇ ਉੱਥੇ ਅਹਿੱਲ ਖੜ੍ਹੇ ਰਹਿੰਦੇ ਹਨ । ਆਪਣੀ ਦੈਤਾਂ ਵਾਲੀ ਦਿੱਖ ਦੇ ਬਾਵਜੂਦ, ਲੱਗਦਾ ਹੈ ਗੈਂਡਿਆਂ ਦੇ ਸਿਰ ਹੁਣ ਸੋਹਣੇ ਹੁੰਦੇ

ਜਾ ਰਹੇ ਹਨ।)  
 ਮੰਗੰਜਰ  
 ਡੇਜ਼ੀ  
 ਬੇਰੰਜਰ  
 ਡੇਜ਼ੀ  
 ਬੇਰੰਜਰ  
 ਡੇਜ਼ੀ  
 ਬੇਰੰਜਰ  
 ਬੇਰੰਜਰ  
 ਡੇਜ਼ੀ  
 ਬੇਰੰਜਰ  
 ਡੇਜ਼ੀ  
 ਬੇਰੰਜਰ  
 ਡੇਜ਼ੀ  
 ਬੇਰੰਜਰ  
 ਡੇਜ਼ੀ  
 ਬੇਰੰਜਰ  
 ਡੇਜ਼ੀ  
 ਬੇਰੰਜਰ  
 ਬੇਰੰਜਰ  
 ਡੇਜ਼ੀ  
 ਬੇਰੰਜਰ  
 ਡੇਜ਼ੀ  
 ਬੇਰੰਜਰ  
 ਜਾ ਰਹੇ ਹਨ।  
 ਨਿਰਾਸ ਨਾ ਹੋਈਂ ਡੇਜ਼ੀ, ਤੂੰ ਹੋ ਰਹੀ ਹੈਂ ? ਪਛਤਾਵਾ ਤਾਂ ਨਹੀਂ, ਨਾ ?  
 ਨਹੀਂ, ਬਿਲਕੁਲ ਨਹੀਂ।  
 ਮੈਂ ਤੈਨੂੰ ਹਰ ਸੁਖ ਅਰਾਮ ਦੇਣਾ ਚਾਹੁੰਦਾਂ। ਡੇਜ਼ੀ, ਮੈਂ ਤੈਨੂੰ ਪ੍ਰੇਮ  
 ਕਰਦਾਂ; ਮੈਨੂੰ ਛੱਡ ਕੇ ਨਾ ਜਾਈਂ ਕਦੇ ਵੀ...  
 ਡਾਰਗਿੰਗ! ਖਿੜਕੀ ਬੰਦ ਕਰ ਦਿਓ। ਕਿੰਨਾ ਸ਼ੋਰ ਕਰ ਰਹੇ ਨੇ ਉਹ।  
 ਘੱਟਾ ਇਥੋਂ ਤੱਕ ਆ ਰਿਹਾ ਹੈ। ਸਭ ਗੰਦਾ ਹੋ ਜਾਣੈ।  
 ਹਾਂ-ਹਾਂ (ਹੇਠਲੀ ਖਿੜਕੀ ਬੰਦ ਕਰਦਾ ਹੈ।) ਡੇਜ਼ੀ ਉਪਰਲੀ ਖਿੜਕੀ  
 ਬੰਦ ਕਰਦੀ ਹੈ। ਦੇਰੋਂ ਸੈਟਰ-ਸਟੋਨ 'ਤੇ ਇਕੱਠੇ ਹੁੰਦੇ ਹਨ।) ਜਿੰਨੀ  
 ਦੇਰ ਤੱਕ ਅਸੀਂ ਇਕੱਠੇ ਹਾਂ, ਮੈਨੂੰ ਕਿਸੇ ਚੀਜ਼ ਦਾ ਭਰ ਨਹੀਂ। ਕੁਝ  
 ਪਰਵਾਹ ਨਹੀਂ, ਕੀ ਹੁੰਦਾ...। ਤੈਨੂੰ ਪਤਾ ਡੇਜ਼ੀ, ਮੈਨੂੰ ਨਹੀਂ ਸੀ  
 ਲੱਗਦਾ ਕਿ ਮੈਂ ਮੁੜ ਕਦੇ ਪਿਆਰ ਕਰ ਪਾਵਾਂਗਾ। (ਉਸਦਾ ਹੱਥ  
 ਫੜ ਲੈਂਦਾ ਹੈ, ਤੇ ਬਾਹਾਂ ਸਹਿਲਾਉਂਦਾ ਹੈ।)  
 ਦੇਖਿਆ ਨਾ, ਹਰ ਚੀਜ਼ ਮੁਹਕਿਨ ਹੈ।  
 ਮੈਂ ਤੈਨੂੰ ਕਿੰਨਾ ਪੁਸ਼ ਦੇਖਣਾ ਚਾਹੁੰਦਾਂ। ਕੀ ਤੈਨੂੰ ਲਗਦੇ ਤੂੰ ਮੇਰੇ  
 ਨਾਲ ਖੁਸ਼ ਰਹਿ ਸਕਦੀ ਹੈਂ ?  
 ਕਿਉਂ ਨਹੀਂ ? ਜੇ ਤੂੰ ਖੁਸ਼ ਏਂ ਤਾਂ ਮੈਂ ਵੀ ਖੁਸ਼ ਰਹਾਂਗੀ। ਤੂੰ ਕਿਹਾ  
 ਕਿਸੇ ਤੋਂ ਭਰ ਨਹੀਂ ਲੱਗਦਾ ਤੈਨੂੰ, ਪਰ ਅਸਲ 'ਚ ਤੂੰ ਹਰ ਚੀਜ਼ ਤੋਂ  
 ਭਰਦਾਂ। ਕੀ ਹੋ ਸਕਦਾ ਹੈ ਸਾਨੂੰ ?  
 (ਹਕਲਾਂਦਾ ਹੈ) ਓ ਡੇਜ਼ੀ ਮਾਈ ਲਵ.. ਮੇਰੀ ਪਿਆਰੀ.. ਆਪਣੇ  
 ਬੁੱਲਾਂ ਨੂੰ ਚੁਮਣ ਦੇ ਮੈਨੂੰ। ਮੁਫ਼ਨੇ 'ਚ ਵੀ ਨੀ ਸੀ ਸੋਚਿਐ ਕਿ ਮੈਂ  
 ਹਾਲੇ ਵੀ ਇੱਨਾ ਜਜ਼ਬਾਤੀ ਹੋ ਸਕਦਾਂ!  
 ਹੁਣ ਤੈਨੂੰ ਬੋੜਾ ਸ਼ਾਂਤ ਹੋਣਾ ਚਾਹੀਦਾ, ਬੋੜਾ ਪੈਰਾਂ ਸਿਰ।  
 ਹਾਂ-ਹਾਂ, ਚੁਮਣ ਤਾਂ ਦੇ ਇੱਕ।  
 ਉੱਹੁੰ ਮੈਂ ਬਹੁਤ ਥੋਕ ਗਈ ਹਾਂ। ਦਿਮਾਗ ਬੋੜਾ ਠੰਡਾ ਰੱਖ ਤੇ ਦਿਲ  
 ਠਿਕਾਣੇ। ਇਸੇ ਬੈਠ... ਅਰਾਮਕੁਰਸੀ 'ਤੇ।  
 (ਬੇਰੰਜਰ ਖੁਦ ਨੂੰ ਉਸਦੇ ਹਵਾਲੇ ਕਰ ਦਿੰਦਾ ਹੈ ਤੇ ਡੇਜ਼ੀ ਉਸਨੂੰ  
 ਅਰਾਮਕੁਰਸੀ 'ਤੇ ਬਿਠਾਉਂਦੀ ਹੈ।)  
 ਜੋ ਵੀ ਗਾਹਮਣੇ ਆ ਰਿਹੈਂ, ਡਾਫੂਡਾਰਡ ਤੇ ਬੋਟਾਰਡ ਦੇ ਝਗੜੇ ਦਾ  
 ਤਾਂ ਕੋਈ ਮੁੱਦਾ ਹੀ ਕੋਈ ਨਹੀਂ ਰਿਹਾ।  
 ਦੁਹਾ ਕਰ ਹੁਣ ਡਾਫੂਡਾਰਡ ਨੂੰ .. ਜਾਣ ਦੇ। ਮੈਂ ਹਾਂ ਨਾ ਤੇਰੋਂ ਕੋਲ।  
 ਦੂਜਿਆਂ ਦੀ ਜ਼ਿੰਦਗੀ 'ਚ ਦਖਲ ਦੇਣ ਦਾ ਕੋਈ ਹੱਕ ਨਹੀਂ ਸਾਨੂੰ।  
 ਪਰ ਤੂੰ ਮੇਰੇ ਜੀਵਨ 'ਚ ਦੇ ਹਹੀ ਹੈਂ। ਤੈਨੂੰ ਪਤੰ ਮੇਰੇ ਨਾਲ ਕਿਵੇਂ ਪੇਸ਼  
 ਆਉਣੈਂ।

- ਡੇਜ਼ੀ ਇਹ ਉਹ ਗੱਲ ਨਹੀਂ ਹੈ; ਮੈਂ ਕਦੇ ਡਪੂਡਾਰਡ ਨੂੰ ਪਿਆਰ ਨਹੀਂ ਕੀਤਾ।
- ਬੇਰੰਜਰ ਮੈਂ ਸਮਝ ਰਿਹਾਂ ਤੇਰਾ ਮਤਲਬ। ਜੇ ਉਹ ਰੁਕਦਾ ਤਾਂ ਹਮੇਸ਼ਾ ਉਸਨੇ ਸਾਡੇ ਦਰਮਿਆਨ ਅੜਚਨ ਬਣੋ ਰਹਿਣਾ ਸੀ। ਆਹ! ਖੁਸ਼ੀ ਵੀ ਕਿੰਨੀ ਸੁਆਰਬੀ ਚੌਜ਼ ਹੈ!
- ਡੇਜ਼ੀ ਖੁਸ਼ੀ ਲਈ ਲੜਨਾ ਪੈਂਦਾ। ਤੈਨੂੰ ਨੀ ਲਗਦੈ?
- ਬੇਰੰਜਰ ਮੈਂ ਤੇਰਾ ਉਪਾਸ਼ਕ ਹਾਂ ਡੇਜ਼ੀ, ਪ੍ਰਸ਼ਸ਼ਕ।
- ਡੇਜ਼ੀ ਜਦੋਂ ਥੋੜ੍ਹਾ ਹੋਰ ਚੰਗੀ ਤਰ੍ਹਾਂ ਜਾਣ ਲਏਂਗਾ ਤਾਂ ਹੋ ਸਕਦਾ ਇਹ ਕਹਿਣਾ ਮੁਸ਼ਕਿਲ ਹੋ ਜਾਏ।
- ਬੇਰੰਜਰ ਜਿੰਨਾ ਜਾਣਦਾ ਜਾਂਦਾ ਹਾਂ ਓਨੀ ਹੀ ਹੋਰ ਚੰਗੀ ਲੱਗਦੀ ਏਂ; ਤੂੰ ਐਨੀ ਸੋਹਣੀ ਏਂ, ਐਨੀ ਖੁਬਸੂਰਤ। (ਹੋਰ ਗੈਂਡਿਆਂ ਦੇ ਲੰਘਣ ਦੀਆਂ ਅਵਾਜ਼ਾਂ।) ਖਾਸ ਤੌਰ 'ਤੇ ਉਨ੍ਹਾਂ ਦੇ ਮੁਕਾਬਲੇ... (ਖਿੜਕੀ ਵੱਲ ਇਸ਼ਾਰਾ ਕਰਦਾ ਹੈ।) ਤੈਨੂੰ ਲੱਗ ਸਕਦੇ ਕਿ ਇਹ ਕੋਈ ਤਰੀਫ਼ ਨਹੀਂ, ਪਰ ਉਨ੍ਹਾਂ ਨੂੰ ਦੇਖ ਕੇ ਤੂੰ ਹੋਰ ਸੋਹਣੀ ਲੱਗਣ ਲੱਗੀ ਏਂ ... ਕਿਤੇ ਵੱਧ ਸੋਹਣੀ?
- ਡੇਜ਼ੀ ਹੋਸ਼ 'ਚ ਤਾਂ ਹੈਂ, ਅੱਜ ਕੁਝ..? ਬਰਾਂਡੀ ਨਹੀਂ ਲਈ?
- ਬੇਰੰਜਰ ਓ ਹਾਂ, ਬਿਲਕੁਲ ਹੋਸ਼ 'ਚ ਹਾਂ।
- ਡੇਜ਼ੀ ਸੱਚ, ਬਿਲਕੁਲ?
- ਬੇਰੰਜਰ ਹਾਂ, ਬਿਲਕੁਲ, ਯਕੀਨ ਕਰ ..
- ਡੇਜ਼ੀ ਕੀ ਮੈਂ ਕਰ ਸਕਦੀ ਹਾਂ, ...ਹੂੰ?
- ਬੇਰੰਜਰ (ਥੋੜ੍ਹਾ ਘਬਰਾ ਜਾਂਦਾ ਹੈ) ਓ ਹਾਂ, ਤੈਨੂੰ ਯਕੀਨ ਕਹਨਾ ਚਾਹੀਦਾ ਮੇਰੇ 'ਤੇ ...
- ਡੇਜ਼ੀ ਠੀਕ ਹੈ ਫੇਰ, ਛੋਟੀ ਜਿਹੀ ਗਿਲਾਸੀ ਲੈ ਲੈ। ਚੰਗੀ ਰਹੇਗੀ, ਮੂਡ ਥੋੜ੍ਹਾ ਖਿੜ ਜਾਏਗਾ। (ਬੇਰੰਜਰ ਉੱਠਣ ਲੱਗਦਾ ਹੈ।) ਰਹਿਣ ਦੇ, ਬੈਠਾ ਰਹਿ ਬਸ। ਬੋਤਲ ਕਿੱਥੇ ਹੈਂ?
- ਬੇਰੰਜਰ ਓ ਓਥੇ, ਛੋਟੀ ਮੰਜ਼ 'ਤੇ।
- ਡੇਜ਼ੀ (ਮੇਜ਼ ਕੱਲ ਜਾ ਕੇ ਬੋਤਲ ਤੇ ਗਿਲਾਸ ਚੁੱਕਦੀ ਹੈ।) ਬੜੀ ਸੋਹਣੀ ਲੁਕਾ ਕੇ ਰੱਖੀ ਹੈ।
- ਬੇਰੰਜਰ ਐਵੇਂ ਦੇਖ ਕੇ ਮਨ ਕਰਨ ਲੱਗ ਪੈਂਦਾ।
- ਡੇਜ਼ੀ (ਛੋਟਾ ਜਿਹਾ ਪੱਗ ਬਣਾਉਂਦੀ ਹੈ) ਬੜਾ ਸ਼ਰੀਫ ਬੱਚਾ ਬਣ ਗਿਆਂ.. ਹੂੰ। ਸੁਧਰ ਰਿਹੈਂ ਹੁਣ।
- ਬੇਰੰਜਰ ਤੇਰੇ ਨਾਲ ਹਾਂ, ਹੋਰ ਵੀ ਬੰਦਾ ਬਣ ਜਾਵਾਂਗਾ।
- ਡੇਜ਼ੀ ਤੂੰ ਹੈਂ। (ਗਿਲਾਸ ਫੜਾਉਂਦੇ ਹੋਏ) ਇਹ ਤੇਰਾ ਇਨਾਮ।
- ਬੇਰੰਜਰ (ਇੱਕੋ ਘੁੱਟ 'ਚ ਪੀ ਜਾਂਦਾ ਹੈ) ਸ਼ੁਕਰੀਆ। (ਖਾਲੀ ਗਿਲਾਸ ਡੇਜ਼ੀ

		ਨੂੰ ਫੜਾਉਂਦਾ ਹੈ ।)
ਭੇਜੀ	(ਲਾਡ ਨਾਲ) ਉੱ ਹੁੰਅ, ਬਸ ਅੱਜ ਲਈ ਏਨੀ ਬਹੁਤ ਹੈ । (ਉਹ ਗਿਲਾਸ ਤੇ ਬੋਤਲ ਮੁੜ ਕੇ ਮੇਜ਼ 'ਤੇ ਰੱਖ ਦਿੰਦੀ ਹੈ ।) ਮੈਂ ਨਹੀਂ ਚਾਹੁੰਦੀ ਕਿ ਇਹ ਤੈਨੂੰ ਬੀਮਾਰ ਕਰੇ । (ਮੁੜ ਕੇ ਉਸ ਕੋਲ ਆਉਂਦੀ ਹੈ ।) ਸਿਰਦਰਦ ਕਿਵੇਂ ਹੈ ਹੁਣ ?	
ਬੇਰੰਜਰ	ਹੁਣ ਤਾਂ ਬਹੁਤ ਆਰਾਮ ਹੈ ।	
ਭੇਜੀ	ਫੇਰ ਪੱਟੀ ਉਤਾਰ ਦਿੰਦੇ ਹਾਂ । ਬਿਲਕੁਲ ਨਹੀਂ ਛੱਬਦੀ ਤੈਨੂੰ । (ਪੱਟੀ ਉਤਾਰਨ ਲੱਗਦੀ ਹੈ ।)	
ਬੇਰੰਜਰ	(ਹੱਥ ਫੜਦਾ ਹੈ ।) ਓ ਨਹੀਂ, ਇਸਨੂੰ ਰਹਿਣ ਦੇ ।	
ਭੇਜੀ	ਕੀ ਨਿਆਣਪੁਣਾ, ਲਾਹ ਦੇ ਹੁਣ ਇਸਨੂੰ ।	
ਬੇਰੰਜਰ	ਮੈਨੂੰ ਡਰ ਲਗਦੈ.. ਜੇ ਥਲੇ ਕੁਝ ਹੋਇਆ !	
ਭੇਜੀ	(ਪੱਕੇ ਨਾਲ ਪੱਟੀ ਲਾਹ ਦਿੰਦੀ ਹੈ ।) ਤੂੰ ਐਵੇਂ ਹਮੇਸ਼ਾ ਡਰਿਆ ਰਹਿੰਦੇ, ਮਾੜਾ ਈ ਸੋਚਦਾਂ ਹਰ ਵੇਲੇ ! ਕੁਝ ਨਹੀਂ ਇੱਥੇ, ਵੇਖ ਲੈ । ਤੇਰਾ ਮੱਬਾ ਬਿਲਕੁਲ ਪੱਧਰਾ.. ਬੱਚੇ ਵਰਗਾ ।	
ਬੇਰੰਜਰ	(ਮੱਬੇ ਨੂੰ ਛੂਹ ਕੇ ਦੇਖਦਾ ਹੈ) ਹੁੰ.., ਤੂੰ ਠੀਕ ਹੈ । ਇਹ ਕਮਤਰੀ ਦੇ ਮੇਰੇ ਅਹਿਸਾਸ, ਤੂੰ ਖੇਰ ਰਹੀ ਏਂ ਇਨ੍ਹਾਂ ਨੂੰ । (ਭੇਜੀ ਉਸਦਾ ਮੱਬਾ ਚੁੰਮਦੀ ਹੈ ।) ਕੀ ਕਰਾਂਗਾ ਮੈਂ ਤੇਰੇ ਬਰੌਰ ?	
ਭੇਜੀ	ਮੈਂ ਹੁਣ ਕਦੇ ਇਕੱਲਾ ਨਹੀਂ ਛੱਡਾਂਗੀ ਤੈਨੂੰ ।	
ਬੇਰੰਜਰ	ਹੁਣ ਤੇਰੇ ਨਾਲ ਹਾਂ ਤਾਂ ਕੋਈ ਡਰ ਨਹੀਂ ਸਤਾਉਂਦਾ ਮੈਨੂੰ ।	
ਭੇਜੀ	ਮੈਂ ਹਮੇਸ਼ਾ ਦੂਰ ਰੱਖਾਂਗੀ ਉਨ੍ਹਾਂ ਨੂੰ ।	
ਬੇਰੰਜਰ	ਅਸੀਂ 'ਕੱਠੇ ਕਿਤਾਬਾਂ ਪੜ੍ਹਾਂਗੇ । ਮੈਂ ਹੁਸ਼ਿਆਰ ਹੋ ਜਾਵਾਂਗਾ ।	
ਭੇਜੀ	ਹੁਣ ਤਾਂ ਰਸ਼ ਵੀ ਕੋਈ ਨਹੀਂ ਲੋਕਾਂ ਦਾ, ਖੂਬ ਲੰਬੀ ਸੈਰ 'ਤੇ ਜਾਇਆ ਕਰਾਂਗੇ ਅਸੀਂ ।	
ਬੇਰੰਜਰ	ਹਾਂ, ਰਾਇਨ ਦੇ ਕੰਢੇ-ਕੰਢੇ, ਤੇ ਲਗਜ਼ਮਬਰਗ ਦੇ ਬਾਗਾਂ 'ਚ... ਤੇ ਚਿੜੀਆਘਰ ਵੀ...	
ਭੇਜੀ	ਮੈਂ ਤਕੜਾ ਹੋ ਜਾਵਾਂਗਾ ਤੇ ਬਹਾਦਰ । ਹਰ ਮੁਸੀਬਤ ਤੋਂ ਮਹਿਡੂਜ਼ ਰੱਖਾਂਗਾ ਤੈਨੂੰ ।	
ਬੇਰੰਜਰ	(ਪਿਆਰ ਨਾਲ) ਮੈਨੂੰ ਬਚਾਉਣ ਦੀ ਨੌਬਤ ਨਹੀਂ ਆਏਗੀ, ਨਲਾਇਕ ! ਅਸੀਂ ਕਿਸੇ ਦਾ ਬੁਰਾ ਨਹੀਂ ਸੋਚਦੇ । ਤਾਂ ਸਾਡਾ ਕੋਈ ਬੁਰਾ ਕਿਉਂ ਸੋਚੇਗਾ, ਹੁੰ !	
ਭੇਜੀ	ਕਈ ਵਾਰ ਪਤਾ ਵੀ ਨਹੀਂ ਚੱਲਦਾ, ਪਰ ਨੁਕਸਾਨ ਹੋ ਜਾਂਦਾ, ਜਾਂ ਅਸੀਂ ਬਸ ਹੋਣ ਦਿੰਦੇ ਹਾਂ... ਰੋਕਦੇ ਨਹੀਂ । ਮੈਨੂੰ ਪਤੈ ਕਿ ਤੂੰ ਉਸ ਬੇਚਾਰੇ ਪੈਪਿਲੋਂ ਨੂੰ ਪਸੰਦ ਨਹੀਂ ਸੀ ਕਰਦੀ, ਪਰ ਤੈਨੂੰ ਓਦਣ ਅੰਡੁੱਟ ਕੇ ਨਹੀਂ ਸੀ ਪੈਣਾ ਚਾਹੀਦਾ ਉਹਨੂੰ, ਜਿੱਦਣ ਬਿਉਡ ਗੈਂਡਾ	

		ਬਣਿਆ ਸੀ। ਤੈਨੂੰ ਇਹ ਜਤਾਉਣ ਦੀ ਲੋੜ ਨਹੀਂ ਸੀ ਕਿ ਉਸਦੇ ਹੱਥ ਕਿੰਨੇ ਖੁਰਦਰੇ ਨੇ।
ਡੇਜ਼ੀ		ਸਚਾਈ ਇਹੋ ਹੈ, ਉਸਦੇ ਹੱਥਾਂ ਨੂੰ ਕੰਢੇ..
ਬੇਰੰਜਰ		ਮੈਨੂੰ ਪਤੈ.. ਡਾਰਲਿੰਗ.. ਇਵੇਂ ਹੈ! ਪਰ ਇੰਨਾ ਚੁੱਭਵੇਂ ਹੋਣ ਤੋਂ ਬਿਨਾ ਵੀ ਕਿਹਾ ਜਾ ਸਕਦਾ ਸੀ, ਉਸਦੇ ਜਜ਼ਬਾਤਾਂ ਨੂੰ ਸੱਟ ਲਾਏ ਬਗੈਰ। ਇਸਦਾ ਬੜਾ ਮਾੜਾ ਅਸਰ ਪਿਆ ਉਸਤੇ।
ਡੇਜ਼ੀ		ਇੱਦਾਂ ਲੱਗਦਾ ਤੈਨੂੰ ?
ਬੇਰੰਜਰ		ਉਸਨੇ ਜਾਹਿਰ ਨਹੀਂ ਕੀਤਾ; ਉਸ ਲਈ ਬਹੁਤ ਆਖਾ ਹੋਏਗਾ ਇਹ ਮੰਨਣਾ, ਪਰ ਗੱਲ ਸਿੱਧੀ ਦਿਲ 'ਤੇ ਲੱਗੀ ਸੀ। ਇਸਨੇ ਉਸਦੇ ਨਿਰਣੇ 'ਤੇ ਲਾਜ਼ਮੀ ਅਸਰ ਪਾਇਆ ਹੋਏਗਾ। ਸ਼ਾਇਦ ਤੂੰ ਉਸਨੂੰ ਬਚਾ ਪਾਉਂਦੀ।
ਡੇਜ਼ੀ		ਮੈਂ ਇਹ ਕਿਵੇਂ ਦੇਖ ਸਕਦੀ ਸੀ ਕਿ ਉਸ ਨਾਲ ਕੀ ਵਾਪਰਣ ਵਾਲਾ ਹੈ.. ਨਾਲੇ ਕਿੰਨਾ ਬਦਤਾਮੀਜ਼ ਸੀ ਉਹ।
ਬੇਰੰਜਰ		ਮੈਂ ਖੁਦ ਨੂੰ ਵੀ ਕਦੇ ਮਾਫ਼ ਨਹੀਂ ਕਰ ਪਾਵਾਂਗਾ, ਜੇਨ ਨਾਲ ਮੈਂ ਚੰਗਾ ਨਹੀਂ ਕੀਤਾ। ਮੈਂ ਕਦੇ ਉਸਨੂੰ ਆਪਣੀ ਦੋਸਤੀ ਦਾ ਠੋਸ ਸਬੂਤ ਦੇ ਹੀ ਨਹੀਂ ਪਾਇਆ, ਜੋ ਮੇਰੇ ਦਿਲ 'ਚ ਸੀ। ਮੈਂ ਉਸ ਨਾਲ ਨਿਭਾ ਹੀ ਨਹੀਂ ਸਕਿਆ।
ਡੇਜ਼ੀ		ਕਿਉਂ ਛਾਲਤੂ ਬੋਝ ਪਾਇਆ। ਜੋ ਤੂੰ ਕਰ ਸਕਦਾ ਸੀ ਕੀਤਾ। ਨਾਮੁਮਕਿਨ ਨੂੰ ਕੋਈ ਮੁਮਕਿਨ ਨਹੀਂ ਕਰ ਸਕਦਾ। ਹੁਣ ਆਪਣੇ ਆਪ ਨੂੰ ਕੋਸਣ ਦਾ ਕੋਈ ਮਤਲਬ ਨਹੀਂ। ਹੁਣ ਇਨ੍ਹਾਂ ਸਾਰਿਆਂ ਬਾਰੇ ਸੋਚਣਾ ਬੰਦ ਕਰ। ਭੁੱਲ ਜਾ ਉਨ੍ਹਾਂ ਨੂੰ। ਸਾਰੀਆਂ ਮਾੜੀਆਂ ਯਾਦਾਂ ਦਿਮਾਗ 'ਚੋਂ ਕੱਢ ਦੇ।
ਬੇਰੰਜਰ		ਪਰ ਉਹ ਆ ਰਹੀਆਂ.. ਵਾਰ-ਵਾਰ। ਉਹ ਬਹੁਤ ਠੋਸ ਨੇ।
ਡੇਜ਼ੀ		ਮੈਨੂੰ ਨਹੀਂ ਸੀ ਪਤਾ ਕਿ ਤੂੰ ਐਨਾ ਹਕੀਕਤਪਸੰਦ ਏਂ, ਮੈਨੂੰ ਤਾਂ ਬੜਾ ਸ਼ਾਇਰਾਨਾ ਲੱਗਾ ਸੀ। ਤੇਰੀ ਕਲਪਨਾ ਨੂੰ ਕੀ ਹੋਇਆ? ਹਕੀਕਤ ਦੇ ਕਈ ਪਹਿਲੂ ਹੁੰਦੇ। ਉਸਨੂੰ ਚੁਣ ਜੋ ਤੇਰੇ ਲਈ ਸਭ ਤੋਂ ਢੁੱਕਵਾਂ ਹੈ। ਕਲਪਨਾਵਾਂ ਦੀ ਦੁਨੀਆਂ 'ਚ ਲੁਕ ਜਾ...
ਬੇਰੰਜਰ		ਕਹਿਣਾ ਆਸਾਨ ਐ!
ਡੇਜ਼ੀ		ਕੀ ਮੈਂ ਤੇਰੇ ਲਈ ਕਾਫ਼ੀ ਨਹੀਂ ?
ਬੇਰੰਜਰ		ਓਹਾਂ, ਤੂੰ ਤੇ ਕਾਫ਼ੀ ਤੋਂ ਕਿਤੇ ਜ਼ਿਆਦਾ ਏਂ!
ਡੇਜ਼ੀ		ਜੇ ਤੂੰ ਐਂ ਈ ਮਨ 'ਤੇ ਬੋਝ ਪਾਈ ਰੱਖਿਆ ਤਾਂ ਬਰਬਾਦ ਕਰ ਬੈਠੇਗਾ ਸਭ। ਘਾਟਾਂ ਹਰ ਬੰਦੇ 'ਚ ਹੁੰਦੀਆਂ ਨੇ, ਪਰ ਤੇਰੇ 'ਚ, ਮੇਰੇ 'ਚ ਕਿਤੇ ਘੱਟ ਨੇ ਹੋਰਾਂ ਨਾਲੋਂ।
ਬੇਰੰਜਰ		ਕੀ ਤੈਨੂੰ ਸੱਚੀਂ ਲੱਗਦਾ ਏਦਾਂ ?

ਡੇਜ਼ੀ	ਅਸੀਂ ਬਹੁਤਿਆਂ ਨਾਲੋਂ ਚੰਗੇ ਹਾਂ। ਭਲੇ ਲੋਕ ਹਾਂ, ਅਸੀਂ ਦੋਹੋਂ।
ਬੇਰੰਜਰ	ਹਾਂ, ਇਹ ਤਾਂ ਹੈ, ਤੂੰ ਕਿੰਨੀ ਨੇਕ ਦੋਂ ਤੇ ਮੈਂ ਵੀ, ਹਾਂ। ਇਹ ਤਾਂ ਹੈ।
ਡੇਜ਼ੀ	ਫੇਰ ਸਾਨੂੰ ਜਿਉਣ ਦਾ ਹੱਕ ਤਾਂ ਹੈ ਨਾ। ਸਾਡੀ ਆਪਣੇ ਵੱਲ ਵੀ
	ਕੋਈ ਜ਼ਿੰਮੇਵਾਰੀ ਬਣਦੀ ਹੈ, ਹਰ ਹਾਲ 'ਚ ਖੁਸ਼ ਰਹਿਣ ਦੀ। ਗੁਨਾਹ
	ਦਾ ਅਹਿਸਾਸ ਤਾਂ ਕੀਟਾਣੂੰ ਹੈ ਇੱਕ। ਇਸਤੋਂ ਸਾਫ਼ ਹੈ ਕਿ ਕਿਤੇ
ਬੇਰੰਜਰ	ਕੋਈ ਖੋਟ ਹੈ।
ਡੇਜ਼ੀ	ਤੇਰੀ ਗੱਲ ਸਹੀ ਹੈ, ਇਹ ਓਪਰ ਨੂੰ ਲਿਜਾ ਸਕਦੇ (ਉਹ ਖਿੜਕੀ
	ਵੱਲ ਇਸ਼ਾਰਾ ਕਰਦਾ ਹੈ ਜਿਸ ਦੇ ਥੱਲਿਓਂ ਹੌਡੇ ਲੰਘ ਰਹੇ ਹਨ ਤੋਂ
	ਫੇਰ ਪਿਛਲੀ ਕੰਧ ਵੱਲ ਜਿੱਥੋਂ ਗੈਂਡਿਆਂ ਦੇ ਹੋਰ ਵੀ ਸਿਰ ਲੱਗ ਗਏ
	ਹਨ।).... ਉਨ੍ਹਾਂ 'ਚੋਂ ਵੀ ਬਹੁਤਿਆਂ ਦੀ ਸ਼ੁਰੂਆਤ ਆਂ ਹੀ ਹੋਈ ਸੀ!
ਬੇਰੰਜਰ	ਅਸੀਂ ਕੋਸ਼ਿਸ਼ ਕਰਾਂਗੇ ਤੇ ਬਿਲਕੁਲ ਵੀ ਗੁਨਹਗਾਰ ਨਹੀਂ ਮਹਿਸੂਸ
	ਕਰਾਂਗੇ।
ਡੇਜ਼ੀ	ਤੂੰ ਕਿੰਨੀ ਸਹੀ ਹੈਂ, ਗਜ਼ਬ ਹੈਂ, ਮੇਰਾ ਪਿਆਰ... ਮੇਰੀ ਸਾਰੀ ਖੁਸ਼ੀ,
ਬੇਰੰਜਰ	ਮੇਰੇ ਜੀਵਨ ਦੀ ਰੱਸ਼ਨੀ; ਤੇ ਅਸੀਂ ਇਕੱਠੇ ਹਾਂ, ਹਾਂ ਨਾ ? ਕੋਈ ਸਾਨੂੰ
ਡੇਜ਼ੀ	ਜਦਾ ਨਹੀਂ ਕਰ ਸਕਦਾ। ਸਾਡਾ ਪਿਆਰ ਹੀ ਇੱਕੋ-ਇੱਕ ਸੱਚਾਈ
ਬੇਰੰਜਰ	ਹੈ। ਕਿਸੇ ਨੂੰ ਇਹ ਹੱਕ ਨਹੀਂ ਕਿ ਉਹ ਸਾਨੂੰ ਖੁਸ਼ ਹੋਣ ਤੋਂ ਰੋਕੇ..
	ਕੋਈ ਨਹੀਂ ਰੋਕ ਸਕਦਾ, ਰੋਕ ਸਕਦੇ ਕੋਈ ? (ਫੇਨ ਦੀ ਘੰਟੀ ਵੱਜਦੀ
	ਹੈ) ਕੌਣ ਹੋ ਸਕਦਾ ਹੈ ?
ਡੇਜ਼ੀ	(ਡਗੀ ਹੋਈ) ਨਹੀਂ ਚੱਕਣਾ ... !
ਬੇਰੰਜਰ	ਕਿਉਂ ?
ਡੇਜ਼ੀ	ਪਤਾ ਨਹੀਂ; ਪਰ ਮੈਨੂੰ ਲੋਗਦਾ ਹੈ ਕਿ ਇਹੋ ਠੀਕ ਰਹੇਗਾ।
ਬੇਰੰਜਰ	ਪੈਪਿਲੋਂ ਵੀ ਹੋ ਸਕਦੇ, ਬੋਟਾਹਡ, ਜੇਨ ਜਾਂ ਡਯੂਡਾਰਡ ਇਹ ਕਹਿਣ
	ਲਈ ਫੋਨ ਕਰ ਸਕਦੇ ਨੇ ਕਿ ਉਨ੍ਹਾਂ ਨੂੰ ਪਛਤਾਵਾ ਹੋ ਰਿਹੈ। ਤੂੰ ਹੀ
	ਕਿਹਾ ਸੀ ਕਿ ਇਹ ਬਸ ਵਕਤੀ ਗੱਲ ਹੈ।
ਡੇਜ਼ੀ	ਮੈਨੂੰ ਨਹੀਂ ਲੱਗਦਾ; ਉਹ ਅੰਨੀ ਛੇਤੀ ਆਪਣਾ ਮਨ ਬਦਲਣ ਨਹੀਂ
	ਲੱਗੇ। ਹਾਲੇ ਉਨ੍ਹਾਂ ਕੋਲ ਟਾਈਮ ਨਹੀਂ ਕਿ ਉਹ ਇਹਦੇ ਬਾਰੇ ਸੋਚਣ।
	ਉਨ੍ਹਾਂ ਨੂੰ ਇਸ ਅਜ਼ਮਾਇਸ਼ 'ਚੋਂ ਲੰਘਣਾ ਈ ਪੈਣਾ।
ਬੇਰੰਜਰ	ਹੋ ਸਕਦੇ ਸਰਕਾਰ ਨੇ ਆਪਰ ਕੋਈ ਐਕਸ਼ਨ ਦਾ ਫੈਸਲਾ ਲਿਆ
	ਹੋਵੇ; ਹੋ ਸਕਦੇ ਉਨ੍ਹਾਂ ਨੂੰ ਉਸ 'ਚ ਸਾਡੀ ਮਦਦ ਦੀ ਲੋੜ ਹੋਵੇ, ਜੋ
	ਵੀ ਐਕਸ਼ਨ ਦਾ ਉਨ੍ਹਾਂ ਫੈਸਲਾ ਲਿਆ ਹੋਵੇ।
ਡੇਜ਼ੀ	ਮੈਨੂੰ ਨਹੀਂ ਲੱਗਦੇ ਕਿ ਉਹ ਹੋਣਗੇ।
ਬੇਰੰਜਰ	(ਫੋਨ ਫੇਰ ਵੱਜਦਾ ਹੈ।)
	ਇਹ ਸਰਕਾਰੀ ਰਿੰਗ ਹੈ, ਸੌਂ ਪਛਾਣਦਾਂ .. ਲੰਬੀ ਘੰਟੀ ਵੱਜਦੀ। ਮੈਂ
	ਕਹਿ ਰਿਹਾਂ, ਮੈਂ ਇਸ ਅਪੀਲ ਲਈ ਆਂ ਕੰਨ ਬੰਦ ਨਹੀਂ ਕਰ ਸਕਦਾ।

ਹੋਰ ਕੋਈ ਹੋ ਈ ਨਹੀਂ ਸਕਦਾ। (ਉਹ ਫੌਨ ਚੁੱਕਦਾ ਹੈ।) ਹੈਲੋ ?  
 (ਫੌਨ 'ਚੋਂ ਨਗਾੜਿਆਂ ਦੀਆਂ ਅਵਾਜ਼ਾਂ ਆ ਰਹੀਆਂ ਹਨ।) ਸੁਣਿਆ  
 ਤੂੰ ? ਨਗਾੜੇ ਵੱਜ ਰਹੇ ! ਸੁਣ !  
 (ਡੇਜ਼ੀ ਕੰਨਾਂ ਨੂੰ ਫੌਨ ਲੈਂਦੀ ਹੈ, ਅਵਾਜ਼ ਸੁਣ ਕੇ ਤ੍ਰਭਕ ਜਾਂਦੀ ਹੈ,  
 ਰਸੀਵਰ ਕੰਨ ਤੋਂ ਲਾਹੁੰਦੀ ਹੈ।)  
 ਡੇਜ਼ੀ (ਸਹਿਮੀ ਹੋਈ) ਕੀ ਹੋ ਰਿਹੈ ਸਭ ?  
 ਬੇਰੰਜਰ ਹੁਣ ਉਹ... ਮਖੌਲਾਂ ਕਰਨ ਲੱਗੇ।  
 ਡੇਜ਼ੀ ਐਨੇ ਗੰਦੇ ਮਜ਼ਾਕ !  
 ਬੇਰੰਜਰ ਦੇਖਿਆ.. ! ਮੈਂ ਕਿਹਾ ਸੀ ਨਾ ਤੈਨੂੰ ?  
 ਡੇਜ਼ੀ ਤੂੰ ਕੁਝ ਨਹੀਂ ਕਿਹਾ ਸੀ।  
 ਬੇਰੰਜਰ ਮੈਨੂੰ ਲੱਗਦਾ ਈ ਸੀ ਇਹ ਹੋਣ ਵਾਲਾ, ਇਹੋ ਕਿਹਾ ਸੀ ਮੈਂ..  
 ਡੇਜ਼ੀ ਤੂੰ ਕਦੇ ਕੁਝ ਨਹੀਂ ਕਿਹਾ। ਇਹ ਤਾਂ ਬਿਲਕੁਲ ਨਹੀਂ। ਤੂੰ ਸਿਰਫ਼  
 ਉਦੋਂ ਭਵਿੱਖਬਾਣੀ ਕਰ ਸਕਦੇਂ, ਜਦ ਸਭ ਵਾਪਰ ਚੁੱਕਾ ਹੁੰਦੇ।  
 ਬੇਰੰਜਰ ਓਹਾਂ, ਮੈਂ ਕਰ ਸਕਦਾਂ; ਠੀਕ-ਠੀਕ ਦਸ ਸਕਦਾਂ ਪਹਿਲੋਂ.. ਕੀ ਹੋਣ  
 ਵਾਲਾ।  
 ਡੇਜ਼ੀ ਇਹ ਤਾਂ ਠੀਕ ਨਹੀਂ ਉਨ੍ਹਾਂ ਲਈ, ਬੜੀ ਹੋਛੀ ਗੱਲ ਹੈ। ਅੰਨ੍ਹੇ ਮੇਰਾ  
 ਬੇਰੰਜਰ ਕੋਈ ਮਜ਼ਾਕ ਉੜਾਏ ਬਰਦਾਸ਼ਤ ਨਹੀਂ ਕਰ ਸਕਦੀ ਮੈਂ।  
 ਤੇਰਾ ਮਜ਼ਾਕ ਉਡਾਉਣ ਦੀ ਉਹ ਹਿੰਮਤ ਨਹੀਂ ਕਰ ਸਕਦੇ। ਉਹ  
 ਮੇਰਾ ਮੌਜੂਦਾ ਖਿੱਚ ਰਹੇ।  
 ਡੇਜ਼ੀ ਤੇ ਮੈਂ ਇਸਦਾ ਸ਼ਿਕਾਰ ਬਣ ਰਹੀ ਹਾਂ, ਕਿਉਂਕਿ ਮੈਂ ਤੇਰੇ ਨਾਲ ਹਾਂ,  
 ਬੇਰੰਜਰ ਕੁਦਰਤੀ ਗੱਲ ਹੈ, ਉਹ ਆਪਣਾ ਬਦਲਾ ਲੈ ਰਹੇ... ਪਰ ਅਸੀਂ  
 ਉਨ੍ਹਾਂ ਦਾ ਕੀ ਵਿਗਾੜਿਆ ? (ਫੌਨ ਫੇਰ ਵੱਜਦਾ ਹੈ।) ਪਿੱਛੋਂ ਪਲੱਗ  
 ਕੱਢ ਦੇ।  
 ਬੇਰੰਜਰ ਟੈਲੀਫੋਨ ਮਹਿਕਮੇ ਮੁਤਾਬਕ ਤੁਸੀਂ ਇਹ ਨਹੀਂ ਕਰ ਸਕਦੇ।  
 ਡੇਜ਼ੀ ਉਛਾਲ ! ਤੇਰੇ ਕੋਲੋਂ ਕਦੇ ਕੁਝ ਨਹੀਂ ਹੁੰਦਾ; ਫੜ ਐਡੀ ਕਿ ਹਿੜਾਜ਼ਤ  
 ਕਰੇਗਾ ਮੇਰੀ !  
 ਬੇਰੰਜਰ (ਰੋਡੀਓ ਵੱਲ ਨੂੰ ਘੂਰਦੇ ਹੋਏ) ਰੋਡੀਓ ਲਾ ਲੈਨੇ ਆਂ.. ਖਬਰਾਂ ਵਾਸਤੇ।  
 ਡੇਜ਼ੀ ਹੂੰ, ਪਤਾ ਤਾਂ ਲੱਗੇ ਕਿ ਚਲ ਕੀ ਰਿਹੈ।  
 ਬੇਰੰਜਰ (ਰੋਡੀਓ 'ਚੋਂ ਨਗਾੜਿਆਂ ਦੀ ਅਵਾਜ਼ ਆਉਂਦੀ ਹੈ।) ਬੇਰੰਜਰ ਫਟਾਫਟ  
 ਬੰਦ ਕਰ ਦਿੰਦਾ ਹੈ। ਪਰ ਦੂਰੋਂ ਇਸੇ ਤਰ੍ਹਾਂ ਦੀਆਂ ਅਵਾਜ਼ਾਂ  
 ਆਉਂਦੀਆਂ ਰਹਿੰਦੀਆਂ ਹਨ।)  
 ਡੇਜ਼ੀ ਮਾਮਲਾ ਤਾਂ ਗੰਭੀਰ ਹੁੰਦਾ ਜਾ ਰਿਹਾ! ਸਾਫ਼ ਸਾਫ਼ ਦੱਸ ਦਿਆਂ ਤੈਨੂੰ,  
 ਮੈਨੂੰ ਬਿਲਕੁਲ ਪਸੰਦ ਨਹੀਂ ਇਹ! (ਉਹ ਕੰਬ ਰਹੀ ਹੈ।)  
 ਬੇਰੰਜਰ (ਬੇਹਦ ਘਬਰਾਇਆ ਹੋਇਆ) ਤੂੰ ਫਿਕਰ ਨਾ ਕਰ! ਫਿਕਰ ਨਾ

ਕਰ !

ਡੇਜ਼ੀ

ਬੋਰੰਜਰ

ਊਨ੍ਹਾਂ ਰੇਡੀਓ ਸਟੇਸ਼ਨ 'ਤੇ ਕਬਜ਼ਾ ਕਰ ਲਿਆ !

(ਘਬਰਾਇਆ ਤੇ ਕੰਬਦਾ ਹੋਇਆ) ਤੂੰ ਸ਼ਾਂਤ ਰਹਿ, ਸ਼ਾਂਤ, ਹਾਂ !

(ਡੇਜ਼ੀ ਅੱਪ-ਸਟੇਜ ਵੱਲ ਜਾਂਦੀ ਹੈ ਤੇ ਫੇਰ ਡਾਊਨ ਸਟੇਜ ਵੱਲ ਤੇ  
ਖਿੜਕੀ ਥੋਲ੍ਹ ਕੇ ਦੇਖਦੀ ਹੈ। ਬੋਰੰਜਰ ਦੂਜੀ ਖਿੜਕੀ 'ਚੋਂ ਬਾਹਰ  
ਦੇਖ ਰਿਹਾ ਹੈ, ਤੇ ਫੇਰ ਦੋਹੋਂ ਸੈਂਟਰ ਸਟੇਜ 'ਤੇ ਆ ਕੇ ਇੱਕ-ਦੂਜੇ ਦੇ  
ਸਾਹਮਣੇ ਹੁੰਦੇ ਹਨ।)

ਡੇਜ਼ੀ

ਬੋਰੰਜਰ

ਇਹ ਹੁਣ ਮਜ਼ਾਕ ਨਹੀਂ ਰਿਹਾ। ਉਹ ਤਾਂ ਸੀਰੀਅਸ ਨੇ !

ਸਿਰਫ ਉਹੀ ਬਚੇ ਨੇ ਹੁਣ ਤੇ; ਸਿਰਫ ਉਹੀ, ਹੋਰ ਹੈ ਹੀ ਕੋਈ ਨੀ।

ਸਰਕਾਰਾਂ ਨਾਲ ਰਲ ਗਈਆਂ ਨੇ ਊਨ੍ਹਾਂ ਦੇ।

(ਫੇਰ ਉਹ ਖਿੜਕੀਆਂ ਬਦਲ ਕੇ ਦੇਖਦੇ ਹਨ ਤੇ ਵਾਪਸ ਉੱਥੇ ਆ  
ਕੇ ਮਿਲਦੇ ਹਨ।)

ਡੇਜ਼ੀ

ਬੋਰੰਜਰ

ਸੌਂਹ ਖਾਣ ਨੂੰ ਵੀ ਕੋਈ ਰੂਹ ਨੀ ਬਚੀ ...

ਅਸੀਂ ਬਸ ਇਕੱਲੇ ਹਾਂ, ਇਕੱਲਿਆਂ ਛੱਡ ਦਿੱਤਾ ਗਿਆ ਸਾਨੂੰ।

ਡੇਜ਼ੀ

ਬੋਰੰਜਰ

ਇਹੋ ਤਾਂ ਚਾਹੁੰਦਾ ਸੀ ਤੂੰ।

ਡੇਜ਼ੀ

ਬੋਰੰਜਰ

ਤੇਰਾ ਮਤਲਬ ਜੋ ਤੂੰ ਚਾਹੁੰਦੀ ਸੀ !

ਇਹ ਤੂੰ ਸੀ !

ਤੂੰ !

(ਸਾਰੇ ਪਾਸਿਓਂ ਇੱਕੋ ਵੇਲੇ ਸ਼ੋਰ ਉੱਠਦਾ ਹੈ। ਪਿਛਲੀ ਦੀਵਾਰ  
ਗੈਂਡਿਆਂ ਦੇ ਸਿਰਾਂ ਨਾਲ ਭਰ ਜਾਂਦੀ ਹੈ। ਘਰ ਦੇ ਸੱਜੇ-ਖੱਬਿਓਂ  
ਦੌੜਦੇ ਖੁਰਾਂ ਤੇ ਹੱਫ਼ਦੇ ਜਾਨਵਰਾਂ ਦੇ ਸਾਹਾਂ ਦੀ ਅਵਾਜ਼ ਗੁੰਜਦੀ ਹੈ।  
ਪਰ ਇਹ ਸਾਰੀਆਂ ਸ਼ੇਗੀਲੀਆਂ ਅਵਾਜ਼ਾਂ ਹੁਣ ਕੁਝ ਹੱਦ ਤੱਕ ਇੱਕ  
ਗਿਦਮ 'ਚ ਹਨ, ਇੱਕ ਤਰ੍ਹਾਂ ਦੀ ਧੁਨ ਬਣਾਉਂਦੀਆਂ ਹੋਈਆਂ। ਸਭ  
ਤੋਂ ਉੱਚੀ ਅਵਾਜ਼ ਛੱਡ ਤੋਂ ਆ ਰਹੀ ਹੈ, ਜਿਵੇਂ ਕੋਈ ਲਗਾਤਾਰ  
ਸੱਟ ਮਾਰ ਰਿਹਾ ਹੋਵੇ। ਛੱਡ ਤੋਂ ਪਲਸਤਰ ਡਿੱਗਦਾ ਹੈ। ਸਾਰਾ ਘਰ  
ਬੁਹੀ ਤਰ੍ਹਾਂ ਕੰਬ ਰਿਹਾ ਹੈ।)

ਡੇਜ਼ੀ

ਬੋਰੰਜਰ

ਧਰਤੀ ਕੰਬ ਰਹੀ ਹੈ! (ਉਸਨੂੰ ਸੁੱਝਦਾ ਨਹੀਂ ਕਿ ਕਿਧਰ ਨੂੰ ਜਾਵੇ।)

ਨਹੀਂ, ਇਹ ਤਾਂ ਗਵਾਂਢੀ ਨੇ! (ਉਹ ਖੱਬੇ-ਸੱਜੇ ਤੇ ਉੱਪਰ ਵੱਲ ਨੂੰ  
ਮੁੱਠੀਆਂ ਉਛਾਲਦਾ ਹੈ।) ਓਇ.. ਓਇ.. ਬੰਦ ਕਰੋ ਇਹ ਸਭ।

ਡੇਜ਼ੀ

ਸਾਡੇ ਕੰਮ 'ਚ ਦਖਲ ਦੇ ਰਹੇ ਹੋ ਤੁਸੀਂ। ਇਨ੍ਹਾਂ ਫਲੈਟਾਂ 'ਚ ਸ਼ੋਰ ਦੀ

ਮਨਾਹੀ ਹੈ! ਰੰਲਾ ਪਾਉਣਾ ਮਨ੍ਹਾ ਹੈ।

ਉਹ ਤੇਰੀ ਨਹੀਂ ਸੁਣਨ ਲੱਗੇ!

(ਰੰਲਾ ਥੱਡਾ ਘੱਟਦਾ ਹੈ। ਪਿੱਠ-ਭੂਮੀ 'ਚੋਂ ਇੱਕ ਤਰ੍ਹਾਂ ਦਾ ਸੰਗੀਤ  
ਉੱਭਰਦਾ ਹੈ।)

ਬੇਰੰਜਰ	(ਖੁਦ ਡਰਿਆ ਹੋਇਆ) ਤੂੰ ਡਰ ਨਾ ਬਿਲਕੁਲ ਵੀ। ਅਸੀਂ ਇਕੱਠੇ ਹਾਂ, ਤੂੰ ਮੇਰੇ ਨਾਲ ਖੁਸ਼ ਹੈਂ, ਹੈਂ ਨਾ ? ਐਨਾ ਕਾਫੀ ਹੈ ਕਿ ਮੈਂ.. ਤੇਰੇ ਨਾਲ ਹਾਂ, ਹੈ ਕਿ ਨਹੀਂ ? ਮੈਂ ਸਾਰੇ ਡਰ ਦੂਰ ਭਜਾ ਦਿਆਂਗਾ।
ਡੇਜ਼ੀ	ਸ਼ਾਇਦ ਸਭ ਆਪਣਾ ਹੀ ਕੀਤਾ ਧਰਿਆ ਹੈ।
ਬੇਰੰਜਰ	ਹੋਰ ਨਾ ਸੋਚ ਇਹਦੇ ਬਾਰੇ। ਸਾਨੂੰ ਪਛਤਾਉਣ ਦੀ ਲੋੜ ਨਹੀਂ। ਗੁਨਾਹ ਦਾ ਅਹਿਸਾਸ ਬਹੁਤ ਖਤਰਨਾਕ ਹੁੰਦੈ। ਸਾਨੂੰ ਬਸ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਤੇ ਖੁਸ਼ ਰਹਿਣਾ ਚਾਹੀਦਾ ਹੈ। ਸਾਨੂੰ ਹੱਕ ਹੈ ਖੁਸ਼ ਰਹਿਣ ਦਾ। ਉਹ ਕੋਈ ਖੁੰਦਕੀ ਨਹੀਂ .. ਤੇ ਨਾ ਹੀ ਅਸੀਂ ਉਨ੍ਹਾਂ ਦਾ ਕੁਝ ਵਿਗਾੜਿਆ। ਉਹ ਸਾਨੂੰ ਸਾਡੇ ਹਾਲ 'ਤੇ ਛੱਡ ਦੇਣਗੇ। ਤੂੰ ਬਸ ਸ਼ਾਂਤ ਰਹਿ, ਸ਼ਾਂਤ। ਇੱਥੇ ਬੈਠ ਅਰਾਮਕੁਰਸੀ 'ਤੇ। (ਉਹ ਉਸਨੂੰ ਅਰਾਮਕੁਰਸੀ ਵੱਲ ਲੈ ਕੇ ਜਾਂਦਾ ਹੈ।) ਸ਼ਾਂਤ ਰਹਿ ਬਸ! (ਡੇਜ਼ੀ ਅਰਾਮਕੁਰਸੀ 'ਤੇ ਬੈਠ ਜਾਂਦੀ ਹੈ।) ਬੋੜੀ ਬਰਾਂਡੀ ਲਈਂਗੀ, ਠੀਕ ਹੋ ਜਾਏਂਗੀ.. ਬਸ ਬੋੜੀ..?
ਡੇਜ਼ੀ	ਸਿਰ ਦੁਖ ਰਿਹਾ ਮੇਰਾ...
ਬੇਰੰਜਰ	(ਆਪਣੀ ਪੱਟੀ ਲਾਹ ਕੇ ਉਸਦੇ ਬੰਨ੍ਹਦਾ ਹੈ) ਡੇਜ਼ੀ ਡਾਰਲਿੰਗ, ਮੈਂ ਬਹੁਤ ਪਿਆਰ ਕਰਦਾਂ ਤੈਨੂੰ। ਫਿਕਰ ਨਾ ਕਰ, ਸਭ ਭੁੱਲ ਭੁਲਾ ਜਾਣਗੇ ਉਹ। ਛੇਤੀ ਓ ਬੀਤ ਜਾਏਗਾ ਇਹ ਸਭ।
ਡੇਜ਼ੀ	ਕੁਝ ਨਹੀਂ ਭੁੱਲਣਗੇ ਉਹ। ਇਹ ਸਭ ਚੰਗੇ ਲਈ ਹੈ।
ਬੇਰੰਜਰ	ਆਈ ਲਵ ਯੂ। ਮੈਂ ਬਹੁਤ ਪਿਆਰ ਕਰਦਾਂ ਤੈਨੂੰ.. ਪਾਰਾਲਾਂ ਵਾਂਗ।
ਡੇਜ਼ੀ	(ਪੱਟੀ ਉਤਾਰ ਦਿੰਦੀ ਹੈ।) ਜੋ ਜਿਵੇਂ ਹੁੰਦੇ ਹੋਣ ਦਿਓ। ਅਸੀਂ ਕੀ ਕਰ ਸਕਦੇ ਹਾਂ ?
ਬੇਰੰਜਰ	ਉਹ ਪਾਰਾਲ ਹੋ ਗਏ ਨੇ। ਸੰਸਾਰ ਬੀਮਾਰ ਹੈ। ਉਹ ਸਾਰੇ ਬੀਮਾਰ ਨੇ।
ਡੇਜ਼ੀ	ਅਸੀਂ ਨੀਂ ਉਨ੍ਹਾਂ ਨੂੰ ਠੀਕ ਕਰਨ ਵਾਲੇ ਹੋਣ ਲੱਗੇ।
ਬੇਰੰਜਰ	ਕਿਵੇਂ ਅਸੀਂ ਇੱਕੋ ਘਰ 'ਚ ਰਹਾਂਗੇ ਉਨ੍ਹਾਂ ਨਾਲ।
ਡੇਜ਼ੀ	(ਸ਼ਾਂਤ ਹੁਣੇ ਹੋਏ) ਸਿਆਣੇ ਹੋਣਾ ਚਾਹੀਦਾ ਸਾਨੂੰ। ਢਾਲਣਾ ਚਾਹੀਦਾ ਖੁਦ ਨੂੰ ਉਨ੍ਹਾਂ ਮੁਤਾਬਕ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਬੇਰੰਜਰ	ਉਹ ਨਹੀਂ ਸਾਨੂੰ ਸਮਝ ਸਕਦੇ।
ਡੇਜ਼ੀ	ਸਮਝਣਗੇ। ਕੋਈ ਚਾਰਾ ਨਹੀਂ ਹੋਰ।
ਬੇਰੰਜਰ	ਕੀ ਤੂੰ ਸਮਝਦੀ ਹੈਂ ਉਨ੍ਹਾਂ ਨੂੰ।
ਡੇਜ਼ੀ	ਹਾਲੇ ਨਹੀਂ। ਕੋਸ਼ਿਸ਼ ਕਰਨੀ ਪਵੇਗੀ ਸਾਨੂੰ ਕਿ ਸਮਝੀਏ ਕਿਵੇਂ ਉਨ੍ਹਾਂ ਦਾ ਦਿਮਾਗ ਕੰਮ ਕਰਦਾ ਹੈ, ਤੇ ਭਾਸ਼ਾ ਸਿੱਖੀਏ ਉਨ੍ਹਾਂ ਦੀ।
ਬੇਰੰਜਰ	ਕੋਈ ਭਾਸ਼ਾ ਨਹੀਂ ਉਨ੍ਹਾਂ ਦੀ! ਸੁਣ, ਕੀ ਇਹ ਭਾਸ਼ਾ ਏ ?
ਡੇਜ਼ੀ	ਤੈਨੂੰ ਕਿਵੇਂ ਪਤਾ ? ਤੂੰ ਮਾਹਿਰ ਨਹੀਂ ਭਾਸ਼ਾਵਾਂ ਦਾ!

- |   |   |
|---|---|
| ਭੇਰੰਜਰ  | ਬਾਅਦ 'ਚ ਗੱਲ ਕਰਾਂਗੇ ਇਹਦੇ ਬਾਰੇ। ਪਹਿਲਾਂ ਕੁਝ ਖਾ ਲੈਣਾ ਚਾਹੀਦਾ।  |
| ਡੇਜ਼ੀ   | : ਭੁੱਖ ਨਹੀਂ ਹੁਣ ਮੈਨੂੰ। ਬਹੁਤ ਹੋ ਗਿਆ ਸਭ। ਹੁਣ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ।  |
| ਬੇਰੰਜਰ  | ਪਰ ਤੂੰ ਤਾਂ ਤਕੜੀ ਏਂ.. ਹਿੰਮਤਵਰ। ਤੂੰ ਉਨ੍ਹਾਂ ਮੂਹਰੇ ਗੋਡੇ ਨਹੀਂ ਟੇਕਣ ਵਾਲੀ, ਉਹ ਤੈਨੂੰ ਤੋੜ ਨਹੀਂ ਸਕਦੇ। ਤੇਰੀ ਇਸ ਹਿੰਮਤ ਦਾ ਹੀ ਤਾਂ ਮੈਂ ਏਡਾ ਕਦਰਦਾਨ ਹਾਂ।                         |
| ਡੇਜ਼ੀ   | ਤੂੰ ਕਿਹਾ ਸੀ ਪਹਿਲੋਂ ਵੀ।  |
| ਬੇਰੰਜਰ  | ਮੇਰੇ ਪਿਆਰ 'ਤੇ ਭਰੋਸਾ ਹੈ ਤੈਨੂੰ?   |
| ਡੇਜ਼ੀ   | ਹਾਂ, ਬੇਸ਼ਕ...   |
| ਬੇਰੰਜਰ  | ਮੈਂ ਐਨਾ ਪਿਆਰ ਕਰਦਾਂ ਤੈਨੂੰ...   |
| ਡੇਜ਼ੀ   | ਵਾਰ ਵਾਰ ਉਹੀ ਦੋਹਰਾ ਰਿਹੈਂ ਤੂੰ।  |
| ਬੇਰੰਜਰ  | ਸੁਣ, ਡੇਜ਼ੀ..., ਕੁਝ ਹੈ ਜੋ ਅਸੀਂ ਕਰ ਸਕਦੇ ਹਾਂ। ਸਾਡੇ ਬੱਚੇ ਹੋਣਗੇ ਤੇ ਫੇਰ ਉਨ੍ਹਾਂ ਦੇ ਬੱਚੇ; ਸਮਾਂ ਲੱਗੋਗਾ, ਪਰ ਮਿਲਕੇ ਅਸੀਂ ਮਨੁੱਖ ਜਾਤੀ ਨੂੰ ਨਵੇਂ ਸਿਰ 'ਤੋਂ ਜਿਉਂਦਿਆਂ ਕਰ ਸਕਦੇ ਹਾਂ। |
| ਡੇਜ਼ੀ   | ਮਨੁੱਖ ਦਾ ਨਵਾਂ ਜਨਮ?  |
| ਬੇਰੰਜਰ  | ਪਹਿਲੋਂ ਵੀ ਹੋਇਆ ਏਦਾਂ।  |
| ਡੇਜ਼ੀ   | ਜੁੱਗਾਂ ਪਹਿਲੋਂ। ਆਦਮ ਤੇ ਹੱਵਾ, ਉਨ੍ਹਾਂ 'ਚ ਬਹੁਤ ਹਿੰਮਤ ਸੀ।  |
| ਬੇਰੰਜਰ  | ਅਸੀਂ ਵੀ ਹਿੰਮਤ ਕਰ ਸਕਦੇ ਹਾਂ। ਸਾਨੂੰ ਕੁਝ ਬਹੁਤ ਜ਼ਿਆਦਾ ਨਹੀਂ ਚਾਹੀਦਾ। ਸਮੇਂ ਨਾਲ ਸਭ ਆਪੇ ਹੁੰਦਾ ਜਾਏਗਾ.. ਬਸ ਥੋੜ੍ਹਾ ਸਬਰ।  |
| ਡੇਜ਼ੀ   | : ਛਾਇਦਾ ਕੀ ਇਸਦਾ?  |
| ਬੇਰੰਜਰ  | : ਬਸ ਥੋੜ੍ਹੀ ਜਿਹੀ ਹਿੰਮਤ... ਤੇ ਅਸੀਂ ਕਰ ਸਕਾਂਗੇ।  |
| ਡੇਜ਼ੀ   | : ਮੈਂ ਬੱਚੇ ਨਹੀਂ ਚਾਹੁੰਦੀ, ਬੋਰਿੰਗ ਕੰਮ ਹੈ ਇਹ।  |
| ਬੇਰੰਜਰ  | : ਜੇ ਤੂੰ ਸਾਥ ਨਹੀਂ ਦੇਵੇਂਗੀ ਤਾਂ ਕਿਵੇਂ ਇਸ ਸੰਸਾਰ ਨੂੰ ਬਚਾਵਾਂਗੇ?  |
| ਡੇਜ਼ੀ   | : ਕੀ ਲੋੜ ਕੀ ਹੈ ਬਚਾਉਣ ਦੀ?  |
| ਬੇਰੰਜਰ  | : ਇਹ ਕੀ ਕਹਿ ਰਹੀ ਏਂ! ਮੇਰੀ ਖਾਤਰ ਡੇਜ਼ੀ! ਆ! ਦੁਨੀਆਂ ਨੂੰ ਬਚਾ ਲਈਏ...   |
| ਡੇਜ਼ੀ   | ਸ਼ਾਇਦ ਇਹ.. ਅਸੀਂ ਓ ਹਾਂ.. ਜਿਨ੍ਹਾਂ ਨੂੰ ਬਚਾਏ ਜਾਣ ਦੀ ਲੋੜ ਹੈ। ਸ਼ਾਇਦ ਅਸੀਂ ਓ ਕੁਝ ਅਜੀਬ ਹਾਂ।  |
| ਬੇਰੰਜਰ  | ਤੂੰ ਆਪਣੇ ਆਪ 'ਚ ਨਹੀਂ, ਡੇਜ਼ੀ..., ਲਾਗ ਲੱਗ ਗਈ ਏ ਤੈਨੂੰ।  |
| ਡੇਜ਼ੀ   | ਸਾਡੇ ਵਰਗੇ ਹੁਣ ਕਿਤੇ ਕੋਈ ਨਹੀਂ ਬਚੇ, ਬਚੇ ਕਿਤੇ?  |
| ਬੇਰੰਜਰ  | ਡੇਜ਼ੀ, ਇਸ ਤਰ੍ਹਾਂ ਗੱਲ ਨਾ ਕਰ, ਤੈਬੋਂ ਉਮੀਦ ਨਹੀਂ ..!   |
| (ਡੇਜ਼ੀ ਦੀਵਾਰ ਉੱਪਰਲੇ ਗੈੰਡਿਆਂ ਦੇ ਸਿਰਾਂ ਨੂੰ ਦੇਖਦੀ ਹੈ, ਹਰ ਪਾਸੇ ਉਹੀ ਨੇ, ਪੌੜੀਆਂ 'ਚ, ਹੁਣ ਛੁੱਟ-ਲਾਈਟਸ ਦੇ ਨਾਲ ਨਾਲ | (ਡੇਜ਼ੀ ਦੀਵਾਰ ਉੱਪਰਲੇ ਗੈੰਡਿਆਂ ਦੇ ਸਿਰਾਂ ਨੂੰ ਦੇਖਦੀ ਹੈ, ਹਰ ਪਾਸੇ ਉਹੀ ਨੇ, ਪੌੜੀਆਂ 'ਚ, ਹੁਣ ਛੁੱਟ-ਲਾਈਟਸ ਦੇ ਨਾਲ ਨਾਲ   |

ਵੀ ਉਹੋ ਦਿਖਣ ਲੱਗੇ ਹਨ ।)

ੴ ਸਤਿਗੁਰ

ਅਸਲ ਲੋਕ ਤਾਂ ਉਹੀ ਨੇ। ਕਿੰਨੇ ਖੁਸ਼ ਲੱਗਦੇ! ਉਹ ਜੋ ਹਨ ਉਸੇ  
ਚੋਥੇ ਖੁਸ਼ ਹਨ। ਪਾਰਾਲ ਨਹੀਂ ਲੱਗਦੇ, ਬਿਲਕੁਲ ਨਹੀਂ। ਸਭਾਵਿਕ  
ਨੇ ਬਿਲਕੁਲ। ਉਹ ਸਹੀ ਸਨ.. ਜੋ ਉਨ੍ਹਾਂ ਕੀਤਾ... ਬਿਲਕੁਲ ਠੀਕ।

ਬੇਚੰਜ਼ਰ

(ਹੱਥ ਮਲੁਦੇ ਹੋਏ ਤੇ ਘੁੱਰ ਨਿਗਸ਼ਾ ਚੰਡੀਂ ਵਲ ਦਖਦ ਹਏ) ਅਸੀਂ ਹਾਂ ਜੋ ਸਹੀ ਰਾਹ ਤੇ ਹਾਂ, ਡੇਜ਼ੀ, ਇਹ ਬਿਲਕੁਲ ਪੱਕਾ ਹੈ।

ੴ ਸਤਿਗੁਰ

ਇਹ ਬਸ ਘੰਡ ਹੈ ਤੇਰਾ ...!

ਬੇਵੰਜਾਰ

ਤੈਨੂੰ ਪਤਾ ਹੈ ਕਿ ਮੈਂ ਸਹੀ ਹਾਂ।  
ਮੈਂ ਛੀਸਦੀ ਸਹੀ ਵਰਗਾ ਕੁਝ ਨਹੀਂ ਹੁੰਦਾ। ਸੰਸਾਰ ਹੈ ਜੋ ਸਹੀ ਹੈ, ਤੂੰ  
ਕੇ ਮੈਂ ਲੜਾਂ।

三

ਮੈਂ ਸਹੀ ਹਾਂ, ਡੇਜ਼ੀ ਤੇ ਇਸਦਾ ਸ਼ਬਦ ਇਹ ਹੈ ਕਿ ਜਦ ਮੈਂ ਕੁਝ ਕਨਿੰਚਾਂ ਤਾਂ ਤੱਥ ਸਮਝਦੀ ਹੈਂ ਉਸਨੂੰ।

३८५

ਇਸ ਤੋਂ ਕੀ ਸਾਬਤ ਹੁੰਦੇ ?  
ਸਾਬਤ ਇਹ ਹੈ ਕਿ ਮੈਂ ਤੈਨੂੰ ਇੰਨਾ ਪਿਆਰ ਕਰਦਾਂ ਜਿੰਨਾ ਕੋਈ ਵੀ  
ਖੜਕ ਦੀ ਕਿਸੇ ਅੰਕੜ ਨੂੰ ਕਰ ਸਕਦੇ ।

३८५

ही गांधीजी का इतिहास है।

३८

ਇਹ ਤੂੰ ਕੀ ਕਹਿ ਰਹੀ ਏਂ, ਡੇਜ਼ੀ, ਮਾਈ ਡਾਰਲਿੰਗ, ਮੈਂ ਪਿਆਰ ਦੀ  
ਗੱਲ ਕਰ ਰਿਹਾਂ, ਆਪਣੇ ਪਿਆਰ ਦੀ; ਮੈਨੂੰ ਤੇਰੀ ਸਮਝ ਨਹੀਂ ਆ  
ਰਹੀ, ਤੈਨੂੰ ਨੀ ਪਤਾ ਤੂੰ ਕੀ ਕਹਿ ਰਹੀ ਏਂ। ਜਗਾ ਸੋਚ ਸਾਡਾ  
ਪਿਆਰ.....

३८५

ਜਿਸ ਨੂੰ ਤੂੰ ਪਿਆਰ ਕਹਿ ਰਿਹਾਂ ਮੈਨੂੰ ਉਸਤ ਸ਼ਰਮ ਆ ਰਹਾ ਹੈ, ਪਾਹੈ ਇਹ, ਬੀਮਾਰ ਅਹਿਸਾਸ, ਮਰਦ ਦੀ ਇੱਕ ਕਮਜ਼ੋਗੀ ਤੇ ਐਰਤ ਦੀ ਵੀ। ਇਸਦੀ ਤੁਲਨਾ ਹਗਿਆਨ ਉਸ ਜ਼ਬਰਦਸਤ ਪਰਚੰਡ ਉਪਜਾ ਨਾਲ ਨਹੀਂ ਹੋ ਸਕਦੀ... ਜੋ ਉਨ੍ਹਾਂ ਚੌਂ ਉੱਠ ਰਹੀ ਹੈ ਤੇ ਫੈਲ ਰਹੀ ਹੈ ਨਾਨਾਂ ਮਾਰਦੀ ਚਾਰੇ ਪਾਸੇ।

ਬੰਗਲਾ

ਊਰਜਾ! ਊਰਜਾ ਚਾਹੀਦੀ ਹੈ ਤੈਨੂੰ... ਹੋ? ਮਾਦਨਾ, ਤਨੂੰ ਛੂਰਮਾ।  
(ਸੱਭਾ ਮਾਰਦਾ ਹੈ।)

ੴ ਸਤਿਗੁਰ

ਓਹ! ਮੈਂ ਸੋਚ ਵੀ ਨਹੀਂ ਸੀ ਸਕਦੀ... ਤੂੰ... (ਅਰਾਮਕੁਰਸਾ ਉਪਰ  
ਜਾਂਦੀ ਹੈ।) ਪਾਤ ਕਰਿਆ (ਬਾਹਾਂ

ਬੇਚੰਜ਼ਰ

ਓਹ! ਇਹ ਮੈਂ..., ਮਾਫ਼ ਕਰ ਦੇ ਮੈਨੂ, ਪਲਾਜ਼... ਸਾਡਾ ਘਰਦੁਆਰਾ... ਰਾਵਾਂ  
 'ਚ ਲੈਣ ਦੀ ਕੋਸ਼ਿਸ਼ ਕਰਦਾ ਹੈ, ਉਹ ਧੱਕਾ ਦਿੰਦੀ ਹੈ।)... ਮੈਨੂ।  
 ਮੇਰਾ ਬਿਲਕੁਲ ਈ ਇਗਾਦਾ ਨਹੀਂ ਸੀ। ਪਤਾ ਨਹੀਂ ਕੀ ਭੂਤ ਵੱਜ  
 ਗਿਆ ਮੇਰੇ 'ਚ, ਕਿਉਂ ਇਸ ਤਰ੍ਹਾਂ ਕੰਟਰੋਲ ਤਾਂ ਮੈਂ ਕਦੇ ਨਹੀਂ!  
 ਏ-ਵਿੰਡ-ਚੱਕੜ ਕੰਢੇਕੇ ਕੋਲ ਬਚਿਆ ਕਝ ਨਹੀਂ ਸੀ, ਇਸਲਈ।

੩੬

ਬੇਰੰਜਰ	ਓਹ... ਡੋਜੀ! ਕੁਝ ਹੀ ਮਿੰਟਾਂ 'ਚ ਸ਼ਾਦੀਸ਼ੁਦਾ ਜਿੰਦਗੀ ਦਾ ਪੱਚੀ ਵਰਿਆਂ ਦਾ ਪੈਂਡਾ ਮੁਕਾ ਲਿਆ ਅਸੀਂ।
ਡੋਜੀ	ਤਰਸ ਆਉਂਦਾ ਤੇਰੇ 'ਤੇ। ਚੰਗੀ ਤਰ੍ਹਾਂ ਸਮਝ ਗਈ ਹਾਂ ਮੈਂ ਤੈਨੂੰ।
ਬੇਰੰਜਰ	(ਡੋਜੀ ਰੋਂਦੀ ਹੈ) ਸ਼ਾਇਦ ਤੂੰ ਠੀਕ ਏਂ, ਮੇਰੇ ਤਰਕ ਮੁੱਕ ਗਏ ਨੇ। ਤੂੰ ਸੋਚਦੀ ਏਂ ਉਹ ਤਕੜੇ ਨੇ ਮੇਰੇ ਨਾਲੋਂ, ਸਾਡੇ ਨਾਲੋਂ ਤਕੜੇ। ਹੋ ਸਕਦਾ ਉਹ ਹੋਣ।
ਡੋਜੀ	ਉਹ ਹਨ। ਸੱਚਮੁੱਚ ਹਨ।
ਬੇਰੰਜਰ	ਠੀਕ ਹੈ, ਫੇਰ ਵੀ, ਚਾਹੇ ਕੁਝ ਵੀ ਹੋਵੇ, ਮੈਨੂੰ ਤੇਰੀ ਸੌਂਹ, ਕਦੇ ਹਥਿਆਰ ਨਹੀਂ ਸੁਟਾਂਗਾ, ਕਦੇ ਨਹੀਂ!
ਡੋਜੀ	(ਉੱਠ ਕੇ ਬੇਰੰਜਰ ਕੋਲ ਜਾਂਦੀ ਹੈ, ਉਸਦੇ ਗਲੇ 'ਚ ਬਾਹਾਂ ਪਾ ਕੇ) ਓ ਪਿਆਰੇ, ਮੈਂ ਮਦਦ ਕਰਾਂਗੀ ਤੇਰੀ ਤਾਂ ਜੋ ਤੂੰ ਖੜਾ ਰਹਿ ਸਕੇਂ ਆਖਰ ਤੱਕ।
ਬੇਰੰਜਰ	ਕਰ ਪਾਵੇਂਗੀ ?
ਡੋਜੀ	ਪੱਕਾ ਵਾਅਦਾ ਹੈ, ਤੂੰ ਭਰੋਸਾ ਕਰ ਸਕਦੇਂ ਮੇਰਾ। (ਗੈੱਡਿਆਂ ਦੇ ਸ਼ੋਰ 'ਚ ਮਿਠਾਸ ਆ ਜਾਂਦੀ ਹੈ।) ਸੁਣ, ਉਹ ਗਾ ਰਹੇ ਨੇ!
ਬੇਰੰਜਰ	ਗਾ ਨਹੀਂ ਰਹੇ, ਗਰਜ ਰਹੇ ਨੇ।
ਡੋਜੀ	ਗਾ ਰਹੇ ਨੇ...
ਬੇਰੰਜਰ	ਮੈਂ ਕਿਹਾ ਨਾ, ਗਰਜ ਰਹੇ ਨੇ।
ਡੋਜੀ	ਪਾਗਲ ਏਂ ਤੂੰ, ਗਾ ਰਹੇ ਨੇ ਉਹ...
ਬੇਰੰਜਰ	ਫੇਰ ਤੇਰੇ ਕੰਨ ਬੇਸੂਰੇ ਨੇ।
ਡੋਜੀ	ਸੰਗੀਤ ਦਾ ਉੜਾ ਅੰਜ਼ਾ ਵੀ ਨਹੀਂ ਪਤਾ ਤੈਨੂੰ; ਵੇਖ ਕਿਵੇਂ ਮਸਤੀ ਕਰ ਰਹੇ ... ਤੇ ਡਾਂਸ ਵੀ।
ਬੇਰੰਜਰ	ਤੂੰ ਇਹਨੂੰ ਡਾਂਸ ਕਹਿੰਦੀ ਏਂ।
ਡੋਜੀ	ਡਾਂਸ ਦਾ ਉਨ੍ਹਾਂ ਦਾ ਆਪਣਾ ਤਰੀਕਾ ਹੈ। ਖੂਬਸੂਰਤ ਨੇ ਉਹ...
ਬੇਰੰਜਰ	ਭੱਦੇ.. ਬੇਹੂਦਾ!
ਡੋਜੀ	ਖਬਰਦਾਰ ਜੇ ਇੱਕ ਲਫਜ਼ ਵੀ ਉਨ੍ਹਾਂ ਦੇ ਖਿਲਾਫ਼ ਕਿਹਾ; ਦਿਮਾਗ ਖਰਾਬ ਹੁੰਦਾ ਮੇਰਾ।
ਬੇਰੰਜਰ	ਠੀਕ ਹੈ, ਗਲਤੀ ਹੋ ਗਈ। ਉਨ੍ਹਾਂ ਨੂੰ ਲੈ ਕੇ ਨਹੀਂ ਲੜਾਂਗੇ ਅਸੀਂ।
ਡੋਜੀ	ਦੇਵਤਿਆਂ ਵਰਗੇ ਨੇ ਉਹ...
ਬੇਰੰਜਰ	ਇਹ ਤਾਂ ਜਿਆਦਤੀ ਏ, ਡੋਜੀ; ਧਿਆਨ ਨਾਲ ਦੇਖ ਜਗ ਉਨ੍ਹਾਂ ਨੂੰ।
ਡੋਜੀ	ਸਾੜਾ ਮਾੜੀ ਚੀਜ਼ ਹੈ, ਮੇਰੇ ਭੋਂਦੂ। (ਉਹ ਬੇਰੰਜਰ ਕੋਲ ਜਾ ਕੇ ਉਸਨੂੰ ਬਾਹਾਂ 'ਚ ਲੈਣ ਦੀ ਕੋਸ਼ਿਸ਼ ਕਰਦੀ ਹੈ, ਇਸ ਵਾਰ ਬੇਰੰਜਰ ਹੈ ਜੋ ਖੁਦ ਨੂੰ ਛੁਡਾਉਂਦਾ ਹੈ।)

ਬੇਰੰਜਰ	ਸਾਡਾ ਹੈ ਕਿ ਸਾਡੇ ਖਿਆਲ ਬਿਲਕੁਲ ਉਲਟੇ ਨੇ। ਚੰਗਾ ਹੈ ਅਸੀਂ ਇਸ ਬਾਰੇ ਗੱਲ ਦੀ ਨਾ ਕਰੀਏ।
ਡੇੜੀ	ਇਹ ਕੀ ਬੇਵਕੂਫੀ ਏ।
ਬੇਰੰਜਰ	ਫੇਰ ਤੂੰ ਬੇਵਕੂਫੀ ਬੰਦ ਕਰ।
ਡੇੜੀ	(ਬੇਰੰਜਰ ਨੂੰ, ਜਿਹੜਾ ਉਸ ਵੱਲੋਂ ਮੂੰਹ ਮੌੜ ਚੁੱਕਾ ਹੈ।) ਹੁਣ ਸਾਡਾ ਇਕੱਠੇ ਰਹਿਣਾ ਮੁਸ਼ਕਿਲ ਹੈ। (ਉਹ ਆਪਣੇ ਆਪ ਨੂੰ ਸ਼ੀਸ਼ੇ 'ਚ ਬੜੀ ਗੌਰ ਨਾਲ ਦੇਖ ਰਿਹਾ ਹੈ। ਉਹ ਇਹ ਕਹਿੰਦੀ ਹੋਈ ਦਰਵਾਜ਼ੇ ਵੱਲ ਜਾਂਦੀ ਹੈ।) ਚੰਗੀ ਨਹੀਂ ਕੀਤੀ ਉਸਨੇ, ਬਿਲਕੁਲ ਚੰਗੀ ਨਹੀਂ ਕੀਤੀ। (ਬਾਹਰ ਨਿਕਲ ਜਾਂਦੀ ਹੈ ਤੇ ਹੌਲੀ-ਹੌਲੀ ਪੌੜੀਆਂ ਉੱਤਰਦੀ ਦਿਖਦੀ ਹੈ।)
ਬੇਰੰਜਰ	(ਹਾਲੇ ਵੀ ਸ਼ੀਸ਼ੇ 'ਚ ਮੁੜ ਨੂੰ ਦੇਖ ਰਿਹਾ ਹੈ) ਬੰਦੇ ਐਨੇ ਬਦਸ਼ਾਹਤ ਤਾਂ ਨਹੀਂ... ਹੁੰ... ਮੈਂ ਕੋਈ ਬਹੁਤ ਸੋਹਣਾ ਸੌਂਪਲ ਤਾਂ ਨਹੀਂ! ਪਰ ਡੇੜੀ (ਮੁੜਦਾ ਹੈ) ਡੇੜੀ! ਕਿੱਥੇ ਹੈਂ ਤੂੰ.. ਡੇੜੀ! ਤੂੰ ਇਸ ਤਰ੍ਹਾਂ ਨਹੀਂ ਕਰ ਸਕਦੀ ਮੇਰੇ ਨਾਲ! (ਉਹ ਦਰਵਾਜ਼ੇ ਵੱਲ ਘੂਰਦਾ ਹੈ ਤੇ ਫੇਰ ਦੌੜ ਕੇ ਬਾਹਰ ਵੱਲ ਜਾਂਦਾ ਹੈ ਤੇ ਰੇਲਿੰਗ 'ਤੇ ਝੁਕ ਕੇ 'ਵਾਜ਼ਾਂ ਮਾਰਦਾ ਹੈ।) ਡੇੜੀ ਮੁੜ ਆ, ਮੁੜ ਆ ਡੇੜੀ.. ਪਲੀਜ਼ ਡੇੜੀ.. ਨਾ ਜਾ.. ਤੂੰ ਤੇ ਲੰਚ ਵੀ ਨੀ ਕੀਤਾ, ਡੇੜੀ, ਮੈਨੂੰ 'ਕੱਲਾ ਨਾ ਛੱਡ! ਯਾਦ ਕਰ ਤੂੰ .. ਵਾਅਦਾ ਕੀਤਾ ਸੀ! ਡੇੜੀ! ਡੇੜੀ! (ਉਹ ਪੁਕਾਰਨਾ ਬੰਦ ਕਰ ਦਿੰਦਾ ਹੈ, ਨਿਰਾਸ਼ਾ ਨਾਲ ਦੋਹੋਂ ਹੱਥਾਂ ਵੱਲ ਦੇਖਦਾ ਹੈ, ਸਿਰ ਝਟਕਦਾ ਹੋਇਆ ਕਮਰੇ 'ਚ ਵਾਪਸ ਆ ਜਾਂਦਾ ਹੈ।) ਇਹ ਤਾਂ ਸਾਡਾ ਸੀ ਕਿ ਸਾਡੀ ਬਣ ਨੀ ਸਕਦੀ। ਘਰ ਟੁੱਟ ਗਿਆ ਸੀ। ਕਿਸੇ ਵੀ ਤਰੀਕੇ ਚੱਲ ਹੀ ਨਹੀਂ ਸੀ ਰਿਹਾ। ਪਰ ਉਹਨੂੰ ਇੰਜ ਨਹੀਂ ਸੀ ਜਾਣਾ ਚਾਹੀਦਾ, ਬਿਨਾਂ ਕੁਝ ਕਹੇ। (ਆਸੇ-ਪਾਸੇ ਦੇਖਦਾ ਹੈ।) ਕੋਈ ਸੁਨੇਹਾ ਵੀ ਨਹੀਂ ਛੱਡ ਕੇ ਗਈ। ਇਹ ਕੋਈ ਤਰੀਕਾ ਨਹੀਂ। ਆਪਣੇ ਹੀ ਦਮ 'ਤੇ ਜਿਉਣਾ ਹੈ ਹੁਣ। (ਉਹ ਖਿਡਿਆ ਖਿਡਿਆ ਵੀ ਬੜੇ ਧਿਆਨ ਨਾਲ ਦਰਵਾਜ਼ਾ ਬੰਦ ਕਰਦਾ ਹੈ।) ਪਰ ਉਹ ਮੇਰੇ ਤੱਕ ਨਹੀਂ ਪਹੁੰਚ ਸਕਦੇ। (ਧਿਆਨ ਨਾਲ ਖਿੜਕੀਆਂ ਬੰਦ ਕਰਦਾ ਹੈ।) ਤੁਸੀਂ ਮੇਰੇ ਤੱਕ ਨਹੀਂ ਪਹੁੰਚ ਸਕਦੇ! (ਗੈਂਡਿਆਂ ਦੇ ਸਿਰਾਂ ਨੂੰ ਮੁਖਾਤਬ ਹੁੰਦਾ ਹੈ।) ਮੈਂ ਨਹੀਂ ਆਵਾਂਗਾ ਤੁਹਾਡੇ ਨਾਲ; ਮੈਨੂੰ ਨੀ ਪਤਾ ਤੁਸੀਂ ਕੌਣ ਹੋ! ਮੈਂ ਬੰਦਾ ਹਾਂ, ਆਦਮੀ.. ਤੇ ਉਵੇਂ ਹੀ ਰਹਾਂਗਾ ਜਿਵੇਂ ਮੈਂ ਹਾਂ.. ਆਦਮੀ.. ਬੰਦਾ। (ਅਗਰਾਮਕੁਰਸੀ 'ਤੇ ਬੈਠਦਾ ਹੈ।) ਕੁਝ ਸਮਝ ਨੀ ਆਉਂਦਾ, ਅਜੀਬ ਸਥਿਤੀ..। ਮੇਰੀ ਗਲਤੀ ਕਰਕੇ ਚਲੀ ਗਈ ਉਹ। ਮੈਂ ਹੀ ਉਸਦਾ ਸਭ ਕੁਝ ਸੀ। ਕੀ ਬਣੂਗਾ ਉਸਦਾ? ਮੇਰੀ ਜਮੀਰ 'ਤੇ ਇੱਕ ਹੋਰ ਬੋਝ .. ਇਕ ਹੋਰ ਬੰਦਾ ਭੈੜੇ ਤੋਂ ਡੈੜਾ, ਮਿੰਟ 'ਚ ਅੱਖਾਂ ਮੂਹਰੇ

ਆ ਜਾਂਦਾ, ਉਸਦਾ ਹੋਣਾ ਈ ਏਨਾ ਸੌਖਾ ਹੋ ਗਿਐ। ਰਾਖਸ਼ਸਾਂ ਦੇ ਇਸ ਸੰਸਾਰ 'ਚ ਘਾਰ-ਬੁਟੀਆਂ ਨੂੰ ਕੌਣ ਪੁੱਛਦੇ! ਕੌਣ ਮੇਰੀ ਮਦਦ ਕਰ ਸਕਦਾ.. ਕਿੱਥੇ ਲੱਭਾਂ ਉਹਨੂੰ.. ਕੋਈ ਵੀ ਨਹੀਂ.. ਕੋਈ ਬਚਿਆ ਹੀ ਨਹੀਂ।

(ਨਗਾੜੇ ਫੇਰ ਵੱਜਦੇ ਹਨ, ਵਾਹੋਦਾਹੀ ਦੌੜਦੇ ਖੁਰਾਂ ਦੀ ਅਵਾਜ਼, ਉੱਡਦੀ ਪੂੜ |) ਇਹ ਅਵਾਜ਼ ਮੈਂ ਹੁਣ ਬਰਦਾਸ਼ਤ ਨਹੀਂ ਕਰ ਸਕਦਾ, ਰੂੰ ਦੇ ਲਵਾਂਗਾ ਕੰਨਾਂ 'ਚ। (ਉਹ ਇਸੇ ਤਰ੍ਹਾਂ ਕਰਦਾ ਹੈ ਤੇ ਸ਼ੀਸ਼ੇ 'ਚ ਆਪਣੇ ਨਾਲ ਗੱਲਾਂ ਕਰਦਾ ਹੈ।) ਇੱਕ ਹੱਲ ਹੈ, ਸਮਝਾਇਆ ਜਾਏ, ਯਕੀਨ ਦਿਲਾਇਆ ਜਾਏ ਉਨ੍ਹਾਂ ਨੂੰ... ਪਰ ਕਾਹਦਾ... ਯਕੀਨ ? ਕੀ ਇਸ ਸਭ ਨੂੰ ਮੌਜ਼ਿਆ ਜਾ ਸਕਦਾ ਹੈ ? ਕੀ ਉਹ ਵਾਪਸ ਮੁੜ ਸਕਦੇ ? ਹਰਕੂਲੀਸ ਜਿੰਨਾ ਬਲ ਤੇ ਮੁਸ਼ਕਤ ਚਾਹੀਦੀ, ਮੇਰੇ ਵਸੋਂ ਬਾਹਰ। ਨਾਲੋਂ ਸਮਝਾਉਣ ਲਈ ਗੱਲ ਤਾਂ ਕਰਨੀ ਹੀ ਪਉ ਉਨ੍ਹਾਂ ਨਾਲ। ਤੇ ਗੱਲ ਕਰਨ ਲਈ ਭਾਸ਼ਾ ਸਿੱਖਣੀ ਪਏਗੀ ਉਨ੍ਹਾਂ ਦੀ। ਤੇ ਉਨ੍ਹਾਂ ਨੂੰ ਮੇਰੀ। ਕਿਹੜੀ ਭਾਸ਼ਾ ਬੋਲਦਾਂ ਮੈਂ ? ਮੇਰੀ ਬੋਲੀ ਕਿਹੜੀ ਹੈ ? ਕੀ ਮੈਂ ਫਰੈਂਚ ਬੋਲਦਾਂ ? ਹਾਂ, ਫਰੈਂਚ ਹੀ ਹੋਏਗੀ। ਪਰ ਫਰੈਂਚ ਹੈ ਕੀ ? ਮੈਂ ਚਾਹਾਂ ਤਾਂ ਫਰੈਂਚ ਕਹਿ ਸਕਦਾਂ ਇਸਨੂੰ, ਕੇਂਦੀ ਰੋਕਣ ਟੋਕਣ ਵਾਲਾ ਨਹੀਂ, ਮੈਂ ਹੀ ਤਾਂ ਬਚਿਆ ਹਾਂ ਇਸਨੂੰ ਬੋਲਣ ਵਾਲਾ। ਕੀ ਕਹਿ ਰਿਹਾਂ ਮੈਂ ? ਕੀ ਮੈਂ ਸਮਝ ਰਿਹਾਂ ? (ਉਹ ਕਮਰੇ ਦੇ ਵਿਰਕਾਰ ਘੁੰਮਦਾ ਹੈ।) ਤੇ ਜੇ ਡੇਜ਼ੀ ਦੀ ਗੱਲ ਸਹੀ ਹੋਈ, ਜੇ ਉਹੀ ਸਹੀ ਹੋਏ ? (ਵਾਪਸ ਸ਼ੀਸ਼ੇ ਵੱਲ ਮੁੜਦਾ ਹੈ।) ਦੇਖਣ 'ਚ ਤਾਂ ਆਦਮੀ ਭੱਦਾ ਨਹੀਂ, ਬਦਸੂਰਤ ਬਿਲਕੁਲ ਵੀ ਨਹੀਂ! (ਉਹ ਚਿਹਰੇ 'ਤੇ ਹੱਥ ਫੇਰ ਕੇ ਦੇਖਦਾ ਹੈ, ਆਪਣਾ ਮੁਆਇਨਾ ਕਰਦਾ ਹੈ।) ਕੈਸੀ ਆਜੀਬੋ-ਗਰੀਬ ਸੌਂਅ ਹੈ ? ਕਿੱਦਾਂ ਦਾ ਲੱਗਦਾ ਮੈਂ, ਹਾਸਾ ਨੀ ਆਉਂਦਾ ? ਹੈ ਕੀ ? (ਕੱਪਬੋਰਡ ਵੱਲ ਦੇਖਦਾ ਹੈ ਤੇ ਉਸ 'ਚੋਂ ਕੁਝ ਫੋਟੋਆਂ ਕੱਢ ਕੇ ਲਿਆਉਂਦਾ ਤੇ ਗੌਰ ਨਾਲ ਦੇਖਦਾ ਹੈ।) ਤਸਵੀਰਾਂ ? ਕੌਣ ਨੇ ਇਹ ਸਭ ਲੋਕ ? ਕੀ ਇਹ ਪੈਪਿਲੋਂ ਹੈਂ.. ਜਾਂ ਇਹ ਡੇਜ਼ੀ ਹੈ ? ਕੀ ਇਹ ਬੋਟਾਰਡ ਹੈ ਜਾਂ ਡਯੂਡਾਰਡ ਜਾਂ ਫੇਰ ਜੇਨ ? ਤੇ ਇਹ ਕੀ ਮੈਂ ਹਾਂ ? (ਮੁੜ ਕੇ ਫੇਰ ਕਾਹਲੀ ਕਾਹਲੀ ਕੱਪਬੋਰਡ ਵੱਲ ਜਾਂਦਾ ਹੈ ਤੇ ਦੇ-ਤਿੰਨ ਤਸਵੀਰਾਂ ਕੱਢ ਕੇ ਲਿਆਂਦਾ ਹੈ।) ਹੁਣ ਪਛਾਣ 'ਚ ਆਇਆ: ਇਹ ਤਾਂ ਮੈਂ ਹਾਂ, ਹਾਂ ਮੈਂ ਹਾਂ! (ਉਹ ਪਿਛਲੀ ਕੰਧ 'ਤੇ ਗੈਂਡਿਆਂ ਦੇ ਨਾਲ ਆਪਣੀ ਤਸਵੀਰ ਟੰਗ ਦਿੰਦਾ ਹੈ।) ਇਹ ਮੈਂ ਹਾਂ, ਹਾਂ, ਮੈਂ ਹਾਂ!

(ਜਦ ਉਹ ਤਸਵੀਰਾਂ ਟੰਗ ਦਿੰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇੱਕ ਤਸਵੀਰ ਕਿਸੇ ਬੜੇ ਆਦਮੀ ਦੀ ਹੈ, ਇੱਕ ਵਿੱਚ ਮੋਟੀ ਜਿਹੀ ਕੋਈ ਅੰਰਤ ਹੈ, ਇੱਕ ਵਿੱਚ ਕੋਈ ਹੋਰ ਆਦਮੀ ਹੈ। ਇਨ੍ਹਾਂ ਤਸਵੀਰਾਂ ਦੀ ਬਦਸੂਰਤੀ ਗੌਂਡਿਆਂ ਦੇ ਸਜੇ ਹੋਏ ਸਿਰਾਂ ਨਾਲੋਂ ਬਿਲਕੁਲ ਵੱਖਰੀ ਹੀ ਦਿਖਦੀ ਹੈ। ਬੇਰੰਜਰ ਇੱਕ ਕਦਮ ਪਿੱਛੇ ਹਟ ਕੇ ਤਸਵੀਰਾਂ ਵੱਲ ਧਿਆਨ ਨਾਲ ਦੇਖਦਾ ਹੈ।)

ਦੇਖਣ ਨੂੰ ਤਾਂ ਸੋਹਣਾ ਨਹੀਂ ਮੈਂ, ਬਦਸੂਰਤ ਨਜ਼ਰ ਆਉਂਦਾ ਹਾਂ। ਉਹ ਤਸਵੀਰਾਂ ਉਤਾਰ ਕੇ ਗੁੱਸੇ ਨਾਲ ਫਰਸ਼ 'ਤੇ ਸੁੱਟ ਦਿੰਦਾ ਹੈ, ਤੇ ਵਾਪਸ ਸ਼ੀਸ਼ੇ ਮੂਹਰੇ ਜਾ ਖੜ੍ਹਦਾ ਹੈ। ਸੋਹਣੇ ਤਾਂ ਉਹੋ ਲੱਗਦੇ ਨੇ। ਮੈਂ ਗਲਤ ਸੀ! ਓਹ! ਕਿੰਨਾ ਜੀਅ ਕਰਦੇ ਮੇਰਾ.. ਮੈਂ ਉਨ੍ਹਾਂ ਵਰਗਾ ਹੋਵਾਂ! ਕੋਈ ਸਿੰਗ ਵੀ ਹੈ ਨਹੀਂ ਮੇਰੇ, ਹੋਰ ਵੀ ਮਾੜੀ ਗੱਲ! ਸਪਾਟ ਮੱਥਾ ਕਿੰਨਾ ਗੰਦਾ ਲੱਗਦਾ। ਢਿਲਕੇ ਹੋਏ ਆਪਣੇ ਚਿਹਰੇ ਨੂੰ ਬੋੜਾ

ਖਿੱਚਣ ਲਈ ਇੱਕ ਜਾਂ ਦੋ ਸਿੰਗ ਤਾਂ ਚਾਹੀਦੇ। ਸ਼ਾਇਦ ਇੱਕ ਤਾਂ ਉੱਗਾ ਈ ਆਏਗਾ ਤੇ ਬਸ ਫੇਰ ਕੋਈ ਸ਼ਰਮ ਵਾਲੀ ਗੱਲ ਨਹੀਂ, ਫੇਰ ਮੈਂ ਵੀ ਉਨ੍ਹਾਂ ਨਾਲ ਰਲ ਸਕਾਂਗਾ। ਪਰ ਉਹ ਕਦੇ ਨਹੀਂ ਉੱਗਣ ਲੱਗਾ! (ਉਹ ਆਪਣੀਆਂ ਹਬੇਲੀਆਂ ਵੱਲ ਦੇਖਦਾ ਹੈ।) ਮੇਰੇ ਹੱਥ ਕਿਵੇਂ ਲੁੰਜਿਆਂ ਵਰਗੇ.. ਕੂਲੇ-ਕੂਲੇ.. ਓਹ, ਇਹ ਖੁਰਦਰੇ ਕਿਉਂ ਨਹੀਂ ਹੋ ਸਕਦੇ! (ਉਹ ਕੋਟ ਲਾਹ ਸੁੱਟਦਾ ਹੈ, ਤੇ ਕਮੀਜ਼ ਉਤਾਰ ਕੇ ਸ਼ੀਸ਼ੇ 'ਚ ਆਪਣੀ ਛਾਤੀ ਦੇਖਦਾ ਹੈ।) ਚਮੜੀ ਕਿੰਨੀ ਢਿੱਲੀ। ਚਿੱਟੀ ਜੱਤਲ ਏਸ ਦੇਹ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਮੈਂ। ਹੋ! ਕਿੰਨਾ ਮਨ ਕਰਦਾ ਮੇਰੀ ਵੀ ਸਖਤ ਖੱਲ ਹੋਵੇ.. ਮਹਿੰਦੀਰੰਗੀ ਹਗੀ.. ਗੜ੍ਹਥ... ਨੰਗੀ ਲਿਸ਼ਕਾਂ ਮਾਰਦੀ ਦੇਹ.. ਇੱਕ ਵਾਲ ਨਹੀਂ ਉੱਤੇ, ਹੂ-ਬੂ-ਹੂ ਉਨ੍ਹਾਂ ਵਰਗੀ। (ਨਗਾੜਿਆਂ ਦੀ ਅਵਾਜ਼ ਸੁਣਦਾ ਹੈ।) ਉਨ੍ਹਾਂ ਦਾ ਗੀਤ ਮਿੱਠਾ ਹੈ... ਕੰਨਾਂ ਨੂੰ ਖਾਂਦਾ.. ਬੋੜਾ, ਪਰ ਹੈ ਮਿੱਠਾ! ਕਾਸ਼! ਮੈਂ ਵੀ ਕਰ ਪਾਉਂਦਾ! (ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ।) ਗਰਰ.. ਗਰ..ਗਰ! ਓ..ਹ ਨਹੀਂ..., ਉਹ ਗੱਲ ਨਹੀਂ! ਫੇਰ ਕੋਸ਼ਿਸ਼ ਕਰਦਾਂ.. ਉੱਚੀ.. ਗਰਰ.. ਗਰ.. ਗਰਰ! ਉੱਥੋਂ ਹੁਆ! ਇਹ ਨਹੀਂ.. ਜਾਨ ਈ ਨਹੀਂ ਇਹਦੇ 'ਚ ਤਾਂ, ਕੋਈ ਜਨੂੰਨ ਹੀ ਨਹੀਂ ਨਸਾਂ 'ਚ। ਇਹ ਚਿੰਘਾੜ ਨਹੀਂ... ਉੱਕਾ ਈ ਨਹੀਂ... ਮੈਂ ਤੇ ਮਿਆਂਕ ਰਿਹਾਂ। ਗਰ.. ਗਰ.. ਗਰਰ। ਮਿਆਂਕਣ ਤੇ ਚਿੰਘਾੜਣ 'ਚ ਜਮੀਨ-ਆਸਮਾਨ ਦਾ ਫਰਕ ਹੈ। ਕਸੂਰ ਸਿਰਫ਼ ਮੇਰਾ ਏ; ਸਮਾਂ ਰਹਿੰਦਿਆਂ ਹੀ ਚਲੇ ਜਾਣਾ ਚਾਹੀਦਾ ਸੀ ਮੈਨੂੰ ਉਨ੍ਹਾਂ ਦੇ ਨਾਲ। ਹੁਣ ਤਾਂ ..

ਬਹੁਤ.. ਦੇਰ ਹੋ ਗਈ..। ਹੁਣ ਮੈਂ ਇੱਕ ਰਾਖਸ਼ਸ਼ ਹਾਂ.. ਸਿਰਫ਼ ਇੱਕ  
ਦੈਂਤ। ਹੁਣ ਮੈਂ ਕਦੇ ਗੈਂਡਾ ਨਹੀਂ ਬਣ ਸਕਾਂਗਾ.. ਕਦੇ ਨਹੀਂ.. ਕਦੇ  
ਵੀ। ਘੜੀ ਲੰਘ ਗਈ.. ਬਦਲਣ ਦੀ.. ਹੁਣ ਕੁਝ ਨੀ ਹੋ ਸਕਦਾ  
ਮੇਰਾ। ਕਿੰਨੀ ਹਸਰਤ ਹੈ ਮੇਰੀ.. ਜ਼ੋਰਦਾਰ ਖਾਹਿਸ਼.. ਪਰ ਕੁਝ ਨੀ ਹੋ  
ਸਕਦਾ.. ਕੁਝ ਨੀ ਹੋ ਸਕਦਾ ਮੇਰਾ.. ਦੇਖ ਨਹੀਂ ਸਕਦਾ ਮੈਂ ਆਪਣੇ  
ਆਪ ਨੂੰ .. ਇੰਨਾ ਸ਼ਰਮਿੰਦਾ ਹਾਂ ਮੈਂ! (ਸੀਸੇ ਵੱਲੋਂ ਮੂੰਹ ਮੋੜ ਲੈਂਦਾ  
ਹੈ। ਕਿੰਨਾ ਬਦਸੂਰਤ ਹਾਂ ਮੈਂ! ਜਿਹੜੇ ਲੋਕ ਆਪਣੀ ਨਿੱਜਤਾ ਨੂੰ  
ਚੁੰਬੜ ਕੇ ਬੈਠੇ ਰਹਿੰਦੇ.. ਅੰਤ ਹਮੇਸ਼ਾ ਮਾੜਾ ਹੁੰਦਾ ਉਨ੍ਹਾਂ ਦਾ!  
(ਇਥਕੇ ਨਾਲ ਉਸ ਮੂੜ 'ਚੋਂ ਬਾਹਰ ਆਉਂਦਾ ਹੈ।)


ਠੀਕ ਹੈ, ਬਹੁਤ ਮਾੜਾ! ਮੈਂ ਉਨ੍ਹਾਂ ਸਾਰਿਆਂ ਦਾ ਮੁਕਾਬਲਾ ਕਰਾਂਗਾ..  
ਇਕੱਲਾ, ਲੜਾਂਗਾ ਉਨ੍ਹਾਂ ਸਾਰਿਆਂ ਦੇ ਖਿਲਾਫ਼, ਸਾਰੀ ਢਾਣੀ ਦੇ  
ਖਿਲਾਫ਼, ਜੂਝਾਂਗਾ ਮੈਂ, ਮੈਂ, ਜੋ ਬਚਿਆ ਹਾਂ, ਆਖਰੀ ਬੰਦਾ ... ਤੇ ਮੈਂ  
ਭਟਿਆ ਰਹਾਂਗਾ। ਇਵੇਂ ਹੀ, ਆਖਰੀ ਦਮ ਤੱਕ। ਗੋਡਣੀਆਂ ਨਹੀਂ  
ਲਾਵਾਂਗਾ!

ਪਰਦਾ









## ਯੂਜੀਨ ਆਇਨੈਸਕੋ


'...ਜੇ ਕਿਤੇ ਹੋਰ ਹੋ ਰਿਹਾ ਹੁੰਦਾ, ਕਿਸੇ ਹੋਰ ਮੁਲਕ 'ਚ, ਤੇ ਅਸੀਂ ਸਿਰਫ ਅਖਬਾਰਾਂ 'ਚ ਪੜ੍ਹ ਰਹੇ ਹੁੰਦੇ, ਫੇਰ ਬੜੇ ਆਰਾਮ ਨਾਲ ਗੱਲ ਹੋ ਸਕਦੀ ਸੀ, ਮਸਲੇ ਦੇ ਹਰ ਪਹਿਲੂ 'ਤੇ ਚੰਗੀ ਤਰ੍ਹਾਂ ਗੌਰ ਕਰਦੇ ਤੇ ਕੋਈ ਸਿੱਟਾ ਕਢ ਲੈਂਦੇ --ਵਿਗਿਆਨਿਕ ਖੋਜ | ਤੇ ਫੇਰ ਆਰਾਮ ਨਾਲ ਬਹਿਸਾਂ ਕਰਦੇ, ਪਰੋਫੈਸਰਾਂ ਨਾਲ, ਲੇਖਕਾਂ, ਵਕੀਲਾਂ ਨਾਲ, ਰੂੜੀਵਾਦੀਆਂ ਤੇ ਕਲਾਕਾਰਾਂ ਨਾਲ, ਹਰ ਕਿਸੇ ਨਾਲ | ਗਲੀ 'ਚ ਜਾਂਦੇ ਕਿਸੇ ਵੀ ਬੰਦੇ ਨੂੰ ਫੜ ਲੈਂਦੇ ਤੇ ਪੁਛਦੇ; ...ਬੜਾ ਮਜ਼ੇਦਾਰ ਹੋਣਾ ਸੀ .. ਬਹੁਤ ਸਿਖਿਆ-ਦਾਇਕ | ਪਰ ਜਦੋਂ ਤੁਸੀਂ ਆਪ ਵਿੱਚ ਹੋਵੋਂ, ਅਚਾਨਕ ਤੁਹਾਨੂੰ ਲੱਗੇ ਕਿ ਫਸ ਗਏ ਤੁਸੀਂ ... , ਡਰਾਉਣੀਆਂ ਸਚਾਈਆਂ ਮੁੰਹ ਟੱਡੀ ਖੜੀਆਂ ...ਸਾਹਮਣੇ... ਤੇ ਤੁਸੀਂ ਭੱਜ ਨਹੀਂ ਸਕਦੇ ... ਫੇਰ ਤੁਸੀਂ ਨਿਰਲੇਪ ਨਹੀਂ ਹੋ ਸਕਦੇ, ਝਟਕਾ ਇੰਨਾ ਜ਼ੋਰ ਦੀ ਵੱਜਦਾ .. ਪੈਰ ਉਖੜ ਜਾਂਦੇ, ਆਰਾਮ ਨਾਲ ... ਪਰੇ ਖੜ ਕੇ ਨਹੀਂ ਸੋਚ ਹੁੰਦਾ, ਸਿਰ 'ਤੇ ਪਈ ਦਾ ਤਾਂ ਚਾਰਾ ਈ ਕੋਈ ਨਹੀਂ | ਹਾਂ, ਹਵਾਈਆਂ ਉੱਡ ਰਹੀਆਂ, ਮੈਂ ਹੈਰਾਨ ਪਰੇਸ਼ਾਨ ਹਾਂ, ਪਰ ਆਦੀ ਨਹੀਂ ਹੋ ਸਕਦਾ ਇਸਦਾ |'

# ਗੈਂਡੇ



GRACIOUS  
BOOKS

ISBN : 978-93-87276-03-1



ਗੈਂਡੇ  
ਗੈਂਡੇ-ਚੁਣੌਤੀ